

1933 ਤੋਂ

# ਪ੍ਰਿਣਤੀ

ਮਾਰਚ 2016 | ₹20


83<sup>ਵਾਂ</sup>  
ਸਾਲ  
ਅੰਕ 3



ਬਾਨੀ ਗੁਰਬਖਸ਼ ਸਿੰਘ, ਨਵਤੇਜ ਸਿੰਘ  
ਬਾਨੀ ਪ੍ਰਧਾਨ ਪ੍ਰੀਤ ਲੜੀ ਟ੍ਰਸਟ  
ਪੀ.ਐਚ. ਵੈਸ਼ਨਵ

[www.facebook.com/groups/preetlarhi](http://www.facebook.com/groups/preetlarhi)  
[preetlarhi@gmail.com](mailto:preetlarhi@gmail.com)  
[preetlari.wordpress.com](http://preetlari.wordpress.com)

ਪ੍ਰੀਤ ਲੜੀ ਨੌਜਵਾਨ ਸੰਪਾਦਕ ਸੁਮੀਤ ਸਿੰਘ  
ਦੀ ਯਾਦ ਵਿਚ ਤੇ ਸ੍ਰੀ ਵੈਸ਼ਨਵ ਦੇ ਅਨੂਠੇ  
ਉਤਸ਼ਾਹ ਦੇਣ ਸਦਕਾ ਜਿੰਦਾ ਹੈ।



## ਬਾਲ ਸੁਨੇਹੜੇ 23-26

ਹੋਕਾ(ਕਹਾਣੀ)  
ਕਵਿਤਾਵਾਂ:ਅੰਗਰੇਜ਼ੀ ਕਵਿਤਾ,ਅੰਮ੍ਰਿਤ ਪਾਪਾ  
ਆਓ ਜਾਣੀਏ: (ਖੋਪਰੀ)ਪ੍ਰੇਮ ਅਵਤਾਰ ਰੈਣਾ

ਸੰਪਾਦਕਾ ਸਮੀਆ ਸਿੰਘ  
ਮੁੱਖ ਸੰਪਾਦਕਾ ਪੂਨਮ ਸਿੰਘ  
ਸੰਚਾਲਕ ਰੱਤੀ ਕੰਤ ਸਿੰਘ

ਮੁੱਖ ਸਫ਼ਾ: ਤਸਵੀਰ:  
ਲੇਖ ਆਉਟ: ਸਮੀਆ ਸਿੰਘ  
ਜੂਨੀਅਰ ਡਿਜ਼ਾਈਨਰ: ਇਸ਼ਿਤਾ ਸ਼ਰਮਾ

ਜਨਵਰੀ 2016

|                |            |
|----------------|------------|
| ਸਾਲ 83ਵੇਂ      | ਅੰਕ 1      |
| ਮੁੱਲ           | 20 ਰੁ.     |
| ਸਾਲਾਨਾ ਚੰਦਾ    | 240 ਰੁ.    |
| ਜੀਵਨ ਸਾਥ       | 10,000 ਰੁ. |
| ਬਾਇਂ ਏਅਰ 1 ਸਾਲ | 1,200 ਰੁ.  |

ਪ੍ਰਕਾਸ਼ਨ ਤੇ ਹੈਂਡ ਆਫਿਸ ਪ੍ਰੀਤਨਗਰ(ਅਮ੍ਰਿਤਸਰ)143109

### ਸੰਪਾਦਕੀ 4

ਕਥਨ 46 ਭਾਈ ਪ੍ਰੀ.ਜੋਧ ਸਿੰਘ

ਪੂਨਮ ਸਿੰਘ

ਇੰਦਰਪ੍ਰੀਤ ਕੌਰ

### ਕਵਿਤਾਵਾਂ

ਅਮਨ ਸੀ ਸਿੰਘ 5, ਗੁਲਸ਼ਨ ਦਿਆਲ 6,  
ਸਿਵ ਰਾਜ ਲੁਧਿਆਣਵੀ(31), ਗੁਰਪ੍ਰੀਤ ਸੰਧੂ(37)

### ਕਹਾਣੀਆਂ

9 ਮੇਰੇ ਸਹਿਰ ਦੀ ਸਤਕ ਤੇ ਮਾਂ  
11 ਬਲੈਕ ਆਊਟ  
13 ਤਾਏ ਕਾ ਏਲਾਨ  
15 ਵੇਚ ਦਿਓ  
18 ਕੱਚ ਦੀਆਂ ਵੰਗਾਂ ਨਾ ਤੋੜ

### ਵਿਚਾਰ

32 ਪਾਕਿਸਤਾਨ ਵਿਚ ਰਾਬਤੇ ਦੀ ਜ਼ਬਾਨ

### ਗੱਲਬਾਤ

8 ਮੁੱਡਪੁੱਣੇ; 17 ਸੌਣ ਨੂੰ ਰੋਂਦੀ  
27 !ਮਾਂ!  
34 ਅਥੇ ਅਸੀਂ ਜੱਟ ਹੁੰਨੇ ਆਂ  
35 ਵੱਡੀ ਭੈਣ; ਮੇਰਾ ਵਿਆਹ  
36 ਦਾਤਣਾ; ਗੇਰਾ ਮਾਲੀ  
38 ਆਲਮੀ ਪੰਜਾਬੀ ਕਾਨਫਰੰਸ ਸਪੈਸਲ  
47 ਦੰਦਰੋਲ

48 ਮਾਰਨ ਬੰਡੀ; 49 ਸਾਂਤੀ..!  
ਚਿੰਠੀ 40 'ਪ੍ਰੀਤਲੜੀ' -ਬਹੁਤ ਨਿਖਾਰ

ਲੜੀਵਾਰ ਕਿਤਾਬ 41 ਚਿੰਤ ਚੇਤਾ

ਜਾਣਕਾਰੀ 33 ਆਪਣੀ ਤਨਖਾਹ ਨਾਲ...

ਰਿਪੋਰਟ 39 ਆਲਮੀ ਪੰਜਾਬੀ ਕਾਨਫਰੰਸ

ਦਾਰ ਜੀ ਨੂੰ ਯਾਦ ਕਰਦਿਆਂ 22 ਖਾਣ ਵਾਲੀਆਂ ਵਸਤਾਂ...

ਮੇਰਾ ਸਫ਼ਾ 50 ਮੈਂ ਜੋ ਵੀ ਕਹਾਂਗਾ ਸਚ ਕਹਾਂਗਾ....!

ਰਾਜਸ਼ ਗੁਪਤਾ  
ਰਵੀ ਸੱਚਦੇਵਾ  
ਗੁਰਮੇਲ ਬੀਰੋਕੇ  
ਸੁਰੇਸ ਸੇਠ  
ਡਾ: ਗੁਰਮਿਦਰ ਸੰਧੂ

ਸੱਯਦ ਆਸਿਫ ਸ਼ਾਹਕਾਰ

ਸੁਰਜੀਤ ਗੱਗ; ਸੁਲਤਾਨਾ ਬੇਗਮ  
ਕਰਣ ਬਰਾੜ  
ਬਲੀਤ ਮਲਹਾਂਸ  
ਕੁਲਵੰਤ ਗਰੇਵਾਲ; ਜਸਵਿੰਦਰ ਕੌਰ  
ਸਾਵੀ ਤੁਰ  
ਸੁਖਪਾਲ ਥਿੰਦ  
ਚਹਿਲ ਜਗਪਾਲ 'ਰੱਲੀ'  
ਮਨ ਮਿਦਰ; ਹਰਕੀ ਵਿਵੇਕ  
ਡਾ: ਗੁਰਮਿਦਰ ਸੰਧੂ

ਕਾਨਾ ਸਿੰਘ

ਦਲਬੀਰ ਹਲਵਾਰਵੀ ਬਿਸਬੇਨ

ਦੀਪ ਜਗਦੀਪ ਸਿੰਘ

ਗੁਰਬਖਸ਼ ਸਿੰਘ ਪ੍ਰੀਤ ਲੜੀ

ਐਸ. ਬਲਵੰਤ

### ਸਾਡਾ ਪਤਾ:

Preet Lari, 81/10A, Chandigarh-11  
98762 63725 (Publisher), 93161 32806 (Chief Editor),  
+91 9463226501 (Office)

Bank Draft: "PREETLARI" Payable at Chandigarh

ਛਾਪਕ ਤੇ ਪ੍ਰਕਾਸ਼ਕ ਰੱਤੀ ਕੰਤ ਸਿੰਘ ਨੇ ਪ੍ਰੀਤ ਲੜੀ ਟ੍ਰਸਟ ਲਈ.ਪ੍ਰਿਟਵੈਲ, 146 ਫੋਕਲ ਪੋਈਟ  
ਅਮ੍ਰਿਤਸਰ ਤੋਂ ਫੱਕਵਾਅ ਕੇ ਪ੍ਰੀਤਨਗਰ ਜ਼ਿਲ੍ਹਾ ਅਮ੍ਰਿਤਸਰ ਤੋਂ ਪ੍ਰਕਾਸ਼ਤ ਕੀਤਾ।  
ਪ੍ਰੀਤ ਲੜੀ ਡੀਪੀਆਈ ਪੰਜਾਬ ਦੀ ਚਿੰਠੀ ਨੰਬਰ 302 2/47-58ਬ-1277 ਮਿਡੀ 8/3/77  
ਜਾਰੀ ਪੰਜਾਬ ਭਰ ਦੇ ਸ਼ੁਰੂਲਾਂ, ਕਾਲਜਾਂ ਤੇ ਲਾਇਬ੍ਰੇਰੀਆਂ ਲਈ ਪਰਵਾਨ ਹੈ।



ਪੁਨਮ ਸਿੰਘ

ਸੰਪਦਕੀ

ਦਲਿਤ ਤੇ ਔਰਤ, ਤੇ ਦਲਿਤ ਔਰਤ ਖਾਸਕਰ- ਇਹ ਸਮਾਜ ਦੀਆਂ ਹੋਠਲੀਆਂ ਪੌੜੀਆਂ ਹਨ, ਜਿਨ੍ਹਾਂ ਉਤੇ ਖਲੋਤਾ ਹੈ ਸਾਡੇ ਸਮਾਜ ਦਾ ਭਾਰੀ ਭਰਕਮ ਢਾਂਚਾ। ਇਨ੍ਹਾਂ ਤਰੱਕੀ ਕਰਨੀ ਹੈ ਤੇ ਇਹੋ ਤਰੱਕੀ ਲਈ ਹਾਂਦਰੂ ਢੰਗ ਨਾਲ ਤਿਆਰ ਖਲੋਤੇ ਵੀ ਲੱਭਦੇ ਹਨ। 25 ਪਿੰਡ ਡਿਹਿਗੜ੍ਹ ਜ਼ਿਲ੍ਹੇ ਦੇ ਫਿਰ ਫਿਰ ਕੇ ਮੀਟਿੰਗਾਂ, ਗੱਲਬਾਤੀ ਲੈ-ਦੇਅ ਅਤੇ ਹਾਸੇ ਠੱਠੇ ਤੋਂ ਵੀ ਇਹੋ ਸਮਝ ਪੱਕੀ ਹੋਈ ਹੈ। ਇਨ੍ਹਾਂ ਧਿਰਾਂ ਨੇ ਅਜੇ ਬਰਾਬਰ ਹਵਾ ਵਿਚ ਸਾਹ ਲੈਣ ਦੀ ਆਜ਼ਾਦੀ ਨਹੀਂ ਚਖੀ, ਜੋ ਆਜ਼ਾਦੀ ਇਹ ਲੋਚਦੀਆਂ ਹਨ।

ਜਿਵੇਂ ਔਰਤ ਦੇ ਲਈ ਥੱਬੀ ਲਹਿਰ ਨੇ ਵੱਖਰਾ ਫੁੱਰਟ ਬਣਾਇਆ ਹੈ, ਕਿਉਂਕਿ ਮਰਦ ਇਨਸਾਨ ਹੋਣ ਤੇ ਔਰਤ ਇਨਸਾਨ ਹੋਣ ਨੂੰ ਦੋ ਵੱਖਰੀਆਂ ਗੱਲਾਂ ਪਛਾਣ ਲਿਆ ਗਿਆ ਸੀ, ਇਸੇ ਤਰ੍ਹਾਂ ਭਾਰਤ ਵਿਚ ਦਲਿਤ ਲਈ ਵੀ ਵੱਖਰਾ ਫੁੱਰਟ ਨਾ ਬਣਾਅ ਕੇ ਥੱਬੀ ਧਿਰ ਨੇ ਗਲਤੀ ਕੀਤੀ ਹੈ, ਜਿਸ ਕਰਕੇ ਇਸ ਸੰਘਰਸ਼ ਨੂੰ ਇਸ ਵੱਲੋਂ ਇਕੱਲਿਆਂ ਪਾਇਆ ਗਿਆ। ਅਜੇ ਵੀ ਗਲਤੀ ਸੋਧੀ ਜਾ ਸਕਦੀ ਹੈ। ਅਸਲੀਅਤ ਇਹ ਹੈ ਕਿ ਅਸਟਰੋਲੀਆ ਤੇ ਅਸਰੀਕਾ ਦੇ ਮੁਲਨਿਵਾਸੀਆ ਵਾਂਗ ਸਾਡੇ ਵੀ ਮੁਲਨਿਵਾਸੀ ਇਕ ਵੱਖਰਾ ਖਾਸ ਦਰਜਾ ਰੱਖਦੇ ਹਨ ਤੇ ਦੇਸ਼ ਦੀ ਸਭ ਤੋਂ ਪੁਰਾਣੀ ਦੌਲਤ ਹਨ, ਜੋ ਸ਼ਾਇਦ ਆਪਣੇ ਰੱਜੇ ਤੇ ਅਮਨਪਸੰਦ ਹੋਣ ਕਰਕੇ ਲੜੇ ਨਹੀਂ ਸੀ, ਜਾਂ ਹਥਿਆਰਾਂ ਦੀ ਦੋਤੀ ਵਿਚ ਰਹਿ ਗਏ, ਤੇ ਥਾਂ ਦੋਦੇ ਗਏ ਸੀ ਸਭ ਮਹਾਰੋਂ ਆਇਆਂ ਨੂੰ।

ਇਸੇ ਤਰ੍ਹਾਂ ਅੱਜ, ਕਿਸੇ ਭਗਤ ਸਿੰਘ ਤੋਂ ਉਲਟ, ਰੋਹਿਤ ਵੇਮੁਲਾ ਨੇ ਆਪਣੀ ਹੀ ਜਾਨ ਦਿੱਤੀ ਹੈ, ਸਾਡੇ ਸਮਾਜ ਦੇ ਮੂੰਹ 'ਤੇ ਬੁੱਕਣ ਵਾਂਗ। ਉਸ ਦੇ ਦੋਸਤ ਨੇ ਵੀ ਉਸਦੇ ਮਹਾਰੁ.. ਆਓ ਸਾਡੇ ਪੁਰਾਣੇ ਜੰਜਾਲ ਜਿਹੇ

# ਰੋਹਿਤ ਵੇਮੁਲਾ ਲਈ ਇੱਕ ਗੀਤ

## ਤੈਨੂੰ ਯਾਦ ਰੱਖਾਂਗੇ ਸਦਾ!

ਹਿਰਾਵਲ, ਪਟਨਾ

ਅਸੀਂ ਪੜ੍ਹਨ ਲਿਖਣ ਵਾਲੇ  
ਗਉਣ ਵਜਾਉਣ ਵਾਲੇ  
ਮਿਹਨਤ ਨਾਲ ਆਪਣੀ ਰੋਜ਼ੀ-  
ਰੋਟੀ ਕਮਾਉਣ ਵਾਲੇ  
ਪਾਣੀ, ਜੰਗਲ, ਮਿੱਟੀ ਨਾਲ  
ਪਿਆਰ ਕਰਨ ਵਾਲੇ  
ਸਦੀਆਂ ਤੋਂ ਮਾਲਕਾਂ ਦੀਆਂ  
ਗਾਲਾਂ ਸੁਣਨ ਵਾਲੇ

ਰੋਹਿਤ ਰੋਹਿਤ ਰੋਹਿਤ ਰੋਹਿਤ ਵੇਮੁਲਾ  
ਤੈਨੂੰ ਯਾਦ ਰੱਖਾਂਗੇ ਸਦਾ

ਤਾਰਿਆਂ ਦੀ ਪੁੜ ਸੀ ਉਹ  
ਖਿਤਦਾ ਇੱਕ ਫੁੱਲ ਸੀ  
ਘਤਿਆਲਾਂ ਦੀਆਂ ਅੰਧਾਂ 'ਚ  
ਚੁਭਦਾ ਇੱਕ ਸੂਲ ਸੀ  
ਜਿਵੇਂ ਬਣਾਈ ਹੈ  
ਅਸੀਂ ਇਹ ਦੁਨੀਆ  
ਤੈਸੀ ਦੁਨੀਆ ਉਸ ਨੂੰ ਨਾ  
ਹਰਗਿਜ਼ ਕਬੂਲ ਸੀ

ਰੋਹਿਤ ਰੋਹਿਤ ... ਵੇਮੁਲਾ...

ਅਜਿਹਾ ਇੱਕ ਰਜ ਹੋਵੇ  
ਅਜਿਹਾ ਸਮਾਜ ਹੋਵੇ  
ਜਿਸ 'ਚ ਨਾ ਉੱਚ ਕੋਈ  
ਨਾ ਕੋਈ ਨੀਚ ਹੋਵੇ  
ਸੁਫਨਾ ਇਹ ਤੇਰਾ ਕੱਲ੍ਹ  
ਸੱਚ ਹੋ ਕੇ ਰਹੋਗਾ

ਸਮਾਜਕ ਢਾਂਚੇ ਹੇਠ ਦਬੇ ਜਾ ਰਹੇ ਇਨਸਾਨਾਂ  
ਦੀ ਸਾਰ ਲਈਏ... ਇਹ ਸਮਾਜ ਦੀ ਗਡੀ  
ਦੇ ਆਰਥਕ ਇੱਝਣ ਦੇ ਲਈ ਨਵਾਂ ਦਮ ਵੀ  
ਬਨਣਗੇ, ਆਪਣੀ ਹੀ ਖੁਆਹਿਸ਼ ਦੀ ਅੱਗ  
ਕਰਕੇ।



ਰਾਤ ਹਨੇਰੀ ਚਾਹੇ  
ਕਿਨੀ ਵੀ ਅੱਜ ਹੋਵੇ

ਰੋਹਿਤ ਰੋਹਿਤ ... ਵੇਮੁਲਾ...

ਉੱਠਿਆ ਤੂਫਾਨ ਵੇਖੋ  
ਸਾਜਿਸਾਂ ਕਰਨ ਵਾਲਿਓ  
ਕਰ ਦੇਵੋ ਬਦਨਾਮ ਜਿਨਾ  
ਕਰਨਾ ਹੈ ਕਰਨ ਵਾਲਿਓ  
ਨਹੀਂ ਰੁਕੇਗਾ ਹੁਣ  
ਕਾਰਵਾਂ ਇਹ, ਸੁਣ ਲਓ  
ਉਪਰੋਂ ਹੋ ਮਿਠੇ ਤੇ  
ਅਸਲ 'ਚ ਛੁਰੀ ਵਾਲਿਓ

ਅਸੀਂ ਸਾਰੇ ਰੋਹਿਤ ਰੋਹਿਤ  
ਰੋਹਿਤ ਰੋਹਿਤ ਵੇਮੁਲਾ  
ਅਸੀਂ ਲਤਾਂਗੇ, ਅਸੀਂ ਜਿੱਤਾਂਗੇ  
ਵੇਖਣਾ।

ਖੁੱਲ੍ਹੀ ਮੰਡੀ ਨੇ ਸਮੇਂ ਨੂੰ ਇੱਕ ਨਵੀਂ  
ਕਾਹਲ ਪਾਈ ਹੈ, ਤੇ ਅਮਰੀਕਾ ਵਗੈਰਾ  
ਇਸ ਅੱਗ ਨੂੰ ਵਰਤ ਕੇ ਆਪਣੇ ਲਈ  
ਮੰਡੀ ਹੋਰ ਖੁੱਲ੍ਹੀ ਕਰਨੀ ਹੀ ਕਰਨੀ  
ਹੈ... (ਖਾਲਸਤਾਨੀਆਂ ਵਾਂਗ)

# ਕਵਿਤਾਵਾਂ

## ਅਮਨ ਸੀ ਸਿੰਘ

ਕਵਿਤਾ

### ਅੰਤਰ ਕਾਮਨਾ

ਕਾਸ਼ ਕਦੇ  
ਜੇ ਇੱਝ ਕਰ ਸਕੀਏ

ਆਪਣੀ ਆਪਣੀ  
ਕਾਇਆ ਦੀਆਂ  
ਕੰਧਾਂ 'ਚੋ  
ਪਾਰ ਜਾ ਸਕੀਏ

ਮਖਮਲੀ ਚਾਨਣ  
ਵਾਂਗੂੰ ਦਗਦੇ  
ਮੁਕੰਦਸ ਅਹਿਸਾਸ ਦੀਆਂ  
ਤੰਦਾਂ ਲਪੇਟ  
ਮਹਿਕਦੇ ਹੋਏ  
ਸੂਹੇ ਕਣਾਂ ਦੀ  
ਕੁਨੀ ਫੜ  
ਉੱਤਰ ਜਾਈਏ  
ਬਹੁਤ ਗਹਿਰੇ


ਜਿੱਥੇ  
ਤੂੰ, ਮੈਂ, ਸਭ  
ਅਨਾਮ ਹੋ ਜਾਂਦੇ ਨੇ  
ਰੂਹਾਂ, ਰੂਹਾਂ ਨੂੰ  
ਪਹਿਚਾਣ ਲੈਂਦੀਆਂ ਨੇ

ਜਿੱਥੇ  
ਅਮੁੱਕ ਪ੍ਰੇਮ ਦੀ  
ਵੇਗਮੱਤੀ  
ਧਾਰਾ ਪਈ ਵਹਿੰਦੀ ਏ  
ਦੂਰ ਖਲੋਤਿਆਂ ਹੀ  
ਭਿਜ ਜਾਈਦਾ  
ਜਿਸਦੇ  
ਨਿਰਮਲ ਨੀਰ ਅੰਦਰ



ਜਿੱਥੇ  
ਆਪਣੇ ਹੀ ਅੰਦਰ ਵਜਦੀ  
ਸੁਣਾਈ ਦਿੰਦੀ ਹੈ  
ਬੰਸਰੀ ਦੀ ਧੁਨ  
ਤੇ  
ਬਉਰੀ ਹੋ  
ਨੱਚਦੀ ਹੈ ਚੇਤਨਾ

ਰੁਕ ਜਾਂਦਾ ਮਨ  
ਉਦੈ ਹੁੰਦਾ ਤੰਤਰ  
ਹਵਾਵਾਂ 'ਚ ਘੁਲੀਆਂ  
ਮਹਿਕਾਂ ਨੂੰ  
ਅੰਤਰ ਸੰਗ  
ਛੋਹਿਆ ਜਾਂਦਾ ਹੈ



ਪੁਰਾਣਾ ਪਹਿਰਾਵਾ

ਜਿੱਥੇ  
ਕਦੇ 'ਬਹਿਆ' ਨਹੀਂ  
ਸਿਰਫ਼ 'ਹੋਇਆ' ਜਾਂਦਾ ਹੈ !

### ਮੁਹੱਬਤ

ਮੁਹੱਬਤ  
ਨਿਰੀ ਇਬਾਦਤ  
ਅਬਾਹ ਸਕਤੀ  
ਇਲਾਹੀ ਕਰਮ

ਅੰਨਤ ਵੀ  
ਅੰਡ ਵੀ  
ਬਿੰਦੂ ਵੀ  
ਬ੍ਰਹਿਮੰਡ ਵੀ

ਸਵੱਲੀ ਇਕ ਨਜ਼ਰ  
ਕਲਾਵੇ ਭਰ ਸਕੇ  
ਜੋ ਸਮੁੱਚੀ ਕਾਇਨਾਤ

ਦੈਵੀ ਰੌਸ਼ਨੀ  
ਨਾਦ ਰੂਹਾਨੀ


ਅੰਦਰਲਾ ਖਲਾਅ ਭਰਦੀ  
ਅਧੂਰੇ ਨੂੰ  
ਮੁਕੰਮਲ ਕਰਦੀ  
ਲਫੜਾਂ ਦੀ  
ਪਕਤ ਤੋਂ ਪਰ੍ਹੇ  
ਸਮੇਂ ਦੀ  
ਸੀਮਾ ਤੋਂ ਪਾਰ  
ਅਣਕਿਹਾ  
ਖੂਬਸੂਰਤ ਇਕ ਅਹਿਸਾਸ !

(ਰਾਜਿੰਦਰ ਬਿਮਲ)

# ਕਵਿਤਾਵਾਂ

## ਗੁਲਸ਼ਨ ਦਿਆਲ

ਕਿਤਾਬਾਂ ਸਭ ਕੁੱਝ ਦੱਸਦੀਆਂ



ਤੂੰ ਤੇ ਮੈਂ , ਆਪਾਂ  
ਆਪਣੀਆਂ ਉਮੀਦਾਂ  
ਇੱਕ ਦੂਜੇ ਲਈ ਨਿੱਘ  
ਬਣਦੀਆਂ ਨੇ  
ਇਕ ਦੂਜੇ ਲਈ ਤਾਕਤ !  
ਦੋਸਤੀ, ਮੋਹ, ਪਿਆਰ, ਇਸ਼ਕ  
ਪਤਾ ਨਹੀਂ ਕੀ ਕੀ ਬਣ ਜਾਂਦੇ ਹਾਂ  
ਆਪਾਂ ਇੱਕ ਦੂਜੇ ਦੀ ਜ਼ਿੰਦਗੀ ਲਈ  
ਕਿ ਆਪਾਂ ਇੱਕ ਦੂਜੇ ਦੀ ਖਾਤਿਰ  
ਜ਼ਿੰਦਗੀ ਦੀਆਂ ਸਾਰੀਆਂ  
ਬੇਇਨਸਾਫ਼ੀਆਂ ਮੁਆਫ਼ ਕਰ ਜਾਂਦੇ ਹਾਂ



### ਮੈਂ ਕਵਿਤਾ

ਮੇਰੀ ਹੋਦ ਕਵਿਤਾ  
ਮੇਰੀ ਸੋਚ ਕਵਿਤਾ  
ਮੇਰਾ ਗੁੰਮਣਾ ਕਵਿਤਾ  
ਮੇਰਾ ਜਾਹਰ ਹੋਣਾ ਕਵਿਤਾ  
ਮੇਰਾ ਹੱਸਣਾ ਕਵਿਤਾ  
ਮੇਰਾ ਰੋਣਾ ਕਵਿਤਾ  
ਮੇਰਾ ਉਦਾਸ ਹੋਣਾ ਕਵਿਤਾ  
ਮੇਰੀ ਮੁਸਕਾਨ ਕਵਿਤਾ  
ਤੇ ਜੇ ਤੂੰ ਕਵਿਤਾ ਰੋਜ਼ ਲਿਖ ਦਿਦਾ ਹੈ  
ਤਾਂ ਕੀ ਹੈਰਾਨੀ  
ਤੇਰੇ ਸਾਹਵੇਂ ਹਰ ਪਲ  
ਕਵਿਤਾ ਬਣ ਤਾਂ ਮੈਂ ਘੁੰਮਦੀ ਹਾਂ !

ਦੇਖ ਉਹ ਸਮੁੰਦਰ  
ਕਿਵੇਂ ਸ਼ੋਰ ਮਚਾਉਦਾ ਹੈ  
ਉਸ ਨੇ ਆਪਣੇ ਦਿਲਾਂ ਦੀਆਂ  
ਧਤਕਨਾਂ ਜਿਓ ਚੁਰਾਈਆਂ ਨੇ  
ਤੇ ਉਹ ਸੱਤਰੰਗੀ ਪੀਂਘ

ਇਸ ਨੇ ਮੇਰੀ ਉਹ  
ਮੁਸਕਾਨ ਚੁਰਾਈ ਹੈ  
ਜੋ ਮੇਰੇ ਬੁਲ੍ਹਾਂ ਤੇ ਤੇਰੇ ਚੁੰਮਣ ਤੋਂ  
ਬਾਅਦ ਆਈ ਸੀ  
ਦੇਖ ਉਹ ਕਿਰਨ ਜੋ ਮੈਨੂੰ ਛੂਹ  
ਮੁੜ ਸੂਰਜ ਨੂੰ ਮਘਾਉਣ ਗਈ ਹੈ  
ਹੁਣ ਤੂੰ ਚਾਹੇ ਜਾਂ ਨਾ ਚਾਹੇ  
ਮੇਰਾ ਮੁੜ ਘਰ ਪਰਤਣ ਦਾ ਵੇਲਾ  
ਆ ਚੱਲਿਆ ਹੈ  
ਧਰਤ ਦੇ ਗਰਭ ਨਾਲ ਚਿਰਾਂ ਤੋਂ  
ਮੇਰਾ ਵਾਅਦਾ ਹੈ -----  
ਬੱਸ ਉਸ ਆਖਰੀ ਪਲ ਮੁਠ ਕੁ ਕਿਰਨਾਂ  
ਚੁਟਕੀ ਜਿੰਨੀ ਧੁੱਪ  
ਕੌਸੀ ਕੌਸੀ ਛੂਹ  
ਬੋਡੀ ਜਿਹੀ ਸਬਨਮ  
ਝੋਲੀ ਭਰ ਸੁਫਨੇ ਮੇਰੇ ਨਾਮ  
ਕਰ ਜਾਵੀ। ....

ਇੱਝ ਵੀ ਪਿਆਰ ਵਿੱਚ ਹੁੰਦਾ ਹੈ .....  
.....  
“ ਮਿਲਣ ਨੂੰ ਬਹੁਤ ਦਿਲ ਕਰਦਾ ਹੈ ! ”  
ਇੱਝ ਆਖ ਕੇ ਤੂੰ ਮੈਨੂੰ ਬੇਚੈਨ ਕਰਦਾ ਹੈ !  
ਤੇ ਗੱਲਾਂ ਗੱਲਾਂ ਵਿੱਚ ਸ਼ਾਂਤੀ ਦੀ ਅਸੀਸ  
ਦਿਦਾ ਹੈ,  
ਮੈਨੂੰ ਖੁਸ਼ ਦੇਖਣਾ ਚਾਹੁੰਦਾ ਹੈਂ  
ਮੇਰਾ ਕੀ ਹੈ ?  
ਮੈਂ ਤੇ ਕਦੀ ਵੀ ਮਿਲ ਸਕਦੀ ਹਾਂ  
ਜੰਜੀਰਾਂ ਵਿੱਚ ਤਾਂ ਤੂੰ ਜਕਤਿਆ ਹੋਇਆ ਹੈਂ  
ਮੈਂ ਤਾਂ ਤੈਨੂੰ ਜੰਜੀਰਾਂ ਤੋੜਣ ਲਈ ਵੀ  
ਨਹੀਂ ਆਖ ਸਕਦੀ !  
ਕਿਉਂਕਿ ਕਿਸੇ ਵੀ ਚੀਜ਼ ਨੂੰ ਤੋੜਨਾ  
ਪਿਆਰ ਦੀ ਫਿਤਰਤ ਨਹੀਂ !!!!  
.....

# ਨਿਦਾ ਫਾਜ਼ਲੀ

## ਕੁਲਵੰਤ ਗਰੇਵਾਲ

ਸ਼ੁਰਧਾਂਜਲੀ

ਲੇਖਕ ਨਿਦਾ ਫਾਜ਼ਲੀ ਨੇ ਇਕ ਵਾਰ ਇਕ ਕਵਿਤਾ ਵਿਚ ਲਿਖਿਆ ਸੀ ਕਿ ਹਰ ਵਿਅਕਤੀ ਵਿਚ ਦਸ ਹੋਰ ਵਿਅਕਤੀ (ਛੁਪੇ) ਹੁੰਦੇ ਹਨ; ਜਾਂ ਇੱਜ ਕਹਿ ਲਵੇ ਕਿ ਸਾਡਾ ਨਿੱਜ (ਵਿਅਕਤਿਤਵ) ਹੀ ਕਈ ਟੁਕੜਿਆਂ ਵਿਚ ਵੰਡਿਆ ਹੋਇਆ ਹੁੰਦਾ ਹੈ। ਮੈਂ ਇਸ ਗੱਲ ਨਾਲ ਸਹਿਮਤ ਹਾਂ। ਅਸੀਂ ਆਪਣਾ ਸੁਭਾਅ 'ਇਕ' ਵਿਅਕਤਿਤਵ ਵਜੋਂ ਨਹੀਂ ਪ੍ਰਗਟ ਕਰਦੇ। ਮੈਂ ਸਮਝਦਾ ਹਾਂ ਕਿ ਇਹ ਵਖ ਵਖ ਹਾਲਤਾ ਵਿਚ ਪੈਦਾ ਹੋਣ ਵਾਲੀਆਂ ਚੁਨੌਤੀਆਂ ਨਾਲ ਨਿਪਟਣ ਦਾ ਪ੍ਰਭਾਵੀ ਢੰਗ ਵੀ ਨਹੀਂ ਹੈ। ਇਸ ਕਰਕੇ ਹੀ ਅਸੀਂ ਚੇਤ ਜਾਂ ਅਚੇਤ ਤੌਰ 'ਤੇ ਵਖ ਵਖ ਢੰਗਾਂ ਨਾਲ ਆਪਣਾ ਵਰਤਾਵਾ ਪ੍ਰਗਟ ਕਰਦੇ ਹਾਂ। ਕਈ ਵਾਰੀ ਅਸੀਂ ਕੁਝ ਸਰਲ ਅਤੇ ਕਠਿਨ ਮਸਲਿਆਂ ਨਾਲ ਨਿਰਪਥ ਢੰਗ ਨਾਲ ਨਿਪਟਣ ਵਿਚ ਸਫਲ ਵੀ ਹੋ ਜਾਂਦੇ ਹਾਂ। ਪਰ ਕਈ ਵਾਰੀ ਸੁਭਾਵਾਂ ਦਾ ਚੇਤੰਨ ਇਕਠ ਸਾਡੀਆਂ ਸਰੀਰਕ ਅਤੇ ਮਾਨਸਿਕ ਲੋੜਾਂ ਪੂਰੀਆਂ ਕਰਨ ਵਿਚ ਸਹਾਈ ਹੁੰਦਾ ਹੈ। ਮਨੁਖ ਦਾ ਨਿੱਜੀ ਸੁਭਾਅ ਉਸ ਦੀਆਂ ਸਮਾਜਕ ਲੋੜਾਂ ਅਨੁਸਾਰ ਫਾਲਣ ਤੇ ਨਿਰਭਰ ਹੁੰਦਾ ਹੈ। ਸਿੱਟੇ ਵਜੋਂ ਕਈ ਵਾਰ ਸਾਨੂੰ ਇੱਜ ਲਗਦਾ ਹੈ ਕਿ ਅਸੀਂ ਗਿਰਗਿਟ ਦੀ ਤਰਾਂ ਰੰਗ ਬਦਲ ਰਹੇ ਹਾਂ। ਇਸ ਦੇ ਬਾਵਜੂਦ ਮੈਂ ਤਾਂ ਇਹੋ ਹੀ ਕਹਾਂਗਾ ਕਿ ਭਾਵੇਂ ਸਾਡਾ ਵਿਅਕਤਿਤਵ ਬਿੱਡਿਆ ਹੋਇਆ ਹੈ ਪਰ ਫਿਰ ਵੀ ਇਸ ਵਿਚ ਇਕ ਸੰਗਠਿਤ ਵਿਅਕਤਿਤਵ ਵੀ ਹੈ ਅਤੇ ਜੇ ਇਹ ਨਾ ਹੋਵੇ ਤਾਂ ਅਸੀਂ ਪਾਗਲ ਹੀ ਹੋ ਜਾਈਏ। ਮਨੁਖੀ ਰਿਸਤਿਆਂ ਦੀ ਤਰਾਸਦੀ ਇਹ ਹੈ ਕਿ ਅਸੀਂ ਆਪਣੇ ਏਨੇ ਵਿਅਕਤਿਤਵਾਂ (ਸੁਭਾਵਾਂ) ਦਾ ਵਿਖਾਵਾ ਕਰ ਦਿੱਦੇ ਹਾਂ ਕਿ ਸਾਡਾ ਸਮੁੱਚਾ ਆਪਣਾਪਨ ਹੀ ਖੰਡਿਤ ਹੋ ਕੇ ਰਹਿ ਜਾਂਦਾ ਹੈ।

ਹੋਸ਼ ਵਾਲੋਂ ਕੋ ਖੁਬਰ ਕਿਆ  
ਜਿੰਦਗੀ ਕਿਆ ਚੀਜ਼ ਹੈ.

- ਸਰਫ਼ਰਾਂ



ਨਿਦਾ ਫਾਜ਼ਲੀ  
1938 - 2016

BBC ਹਿੰਦੀ

ਅਪਨੀ ਮਜ਼ਬੂਤੀ ਦੇ ਕਛੂਂ ਅਪਨੇ ਸਫਰ ਦੇ ਫਲ ਵੱਖੋਂ  
ਖੁਲ੍ਹੇ ਫਲਾਂ ਦੀ ਜਿਥਰ ਕਾ ਹੈ ਤਥਰ ਦੇ ਫਲ ਵੱਖੋਂ

ਪਹਿਤੇ ਹੁਕੂਮ ਥੀ ਆਪਨੀ ਮਹਾਰ ਆਖ ਲਗਤਾ ਹੈ  
ਅਪਨੇ ਫੀਂ ਘਰ ਮੈਂ ਕਿਸੀ ਦੂਜੇ ਘਰ ਦੇ ਫਲ ਵੱਖੋਂ

ਧਰਤ ਦੇ ਸਾਥ ਵੱਖੋਂ ਮਿਟੀ ਦੀ ਸਾਫਰ ਸਾਂਦੀਆਂ ਤਕ  
ਕਿਸਕੇ ਮਾਲੂਮ ਫਾਂਦੀਆਂ ਦੇ ਹੈਂ ਕਿਥਰ ਦੇ ਫਲ ਵੱਖੋਂ

ਚਤੇਰੇ ਰਹਿਤੇ ਹੈਂ ਕਿ ਚਤੀਨਾ ਹੈ ਮੁਸਾਫਿਰ ਦੀ ਨਸ਼ੀਵ  
ਸੋਚਤੇ ਰਹਿਤੇ ਹੈਂ ਕਿ ਕਿਸ ਯਾਹਨੁਜ਼ਰ ਦੇ ਫਲ ਵੱਖੋਂ

ਗਿਨਤਿਆਂ ਦੀ ਗਿਨੇ ਜਾਤੇ ਹੈਂ ਹੁਕੂਮ ਦੀ ਮੌਜੂਦਾ  
ਹੁਕੂਮ ਕੁਲਮਕਾਰ ਦੀ ਬੇਨਾਮ ਖ਼ਬਰ ਦੇ ਫਲ ਵੱਖੋਂ

ਕੁਝ ਵਿਚਾਰ ਧਾਰਾਵਾਂ ਇਹ ਪ੍ਰਵਾਨ ਨਹੀਂ  
ਕਰਦੀਆਂ ਕਿ ਮਨੁਖ ਦਾ ਆਪਣਾ ਸਮੁੱਚਾ  
ਵਿਅਕਤਿਤਵ ਵੀ ਹੁੰਦਾ ਹੈ - ਜੋ ਵਿਸ਼ੇਸ਼ ਤੌਰ  
'ਤੇ ਮਨੁਖੀ ਸੁਭਾਅ ਨੂੰ ਨਿਰਧਾਰਿਤ ਕਰਦਾ  
ਹੈ।....

ਉਰਦੂ ਕਵਿਤਾ ਦਾ ਅਜੋਕਾ  
ਪ੍ਰਮੁਖ ਨਾਮ ਸਨ ਨਿਦਾ  
ਫਾਜ਼ਲੀ। ਬੰਬਈਆ ਫਿਲਮੀ  
ਜਗਤ ਨੂੰ ਵੀ ਬਹੁਤ ਪਿਆਰੇ।

- ਅੰ.

# ਮੁੰਡਪੁੱਣੇ

## ਸੁਰਜੀਤ ਗੌਗ

ਗੱਲਬਾਤ

ਭਲੇ ਵੇਲਿਆਂ ਦੀ ਗੱਲ ਐ, ਵਿਆਹ ਅਜੇ ਹੋਇਆ ਨਹੀਂ ਸੀ। ਮੁਹਾਲੀ ਲਾਗਲੇ ਪਿੰਡ ਬਲੋਂਗੀ ਕਿਸੇ ਗਲੀ ਵਿੱਚ ਕਮਰਾ ਕਿਰਾਏ 'ਤੇ ਲਿਆ ਹੋਇਆ ਸੀ। ਕਮਰੇ ਵਿੱਚ ਅਸੀਂ ਚਾਰ ਜਣੇ ਰਹਿੰਦੇ ਸੀਂ। ਰਾਜ ਉਸ ਵੇਲੇ ਪਤਾ ਨਹੀਂ ਸੇਵਾ ਵਾਲਿਆਂ ਦਾ ਸੀ ਕਿ ਖੂੰਡੇ ਵਾਲੇ ਦਾ ਪਰ ਬੱਤੀ ਬਿਨ ਨਾਗੇ ਗੁੱਲ ਹੋ ਜਾਇਆ ਕਰਦੀ ਸੀ।

ਗਰਮੀਆਂ ਦੇ ਦਿਨ ਸਨ ਤੇ ਅਕਸਰ ਜਦੋਂ ਸਾਮ ਨੂੰ ਫੈਕਟਰੀ ਤੋਂ ਆ ਕੇ ਸਟੋਰ ਨੂੰ ਪੰਪ ਮਾਰਨੇ ਤਾਂ ਬਿਜਲੀ ਗੁੱਲ ਹੋ ਜਾਣੀ ਤੇ ਸਟੋਰ ਵਿੱਚ ਤੇਲ ਵੀ ਢੰਗ ਟਪਾਉ ਹੀ ਪਾਇਆ ਸੀ।

ਸਾਰਾ ਦਿਨ ਹੱਡ ਭੰਨਵੀ ਮਿਹਨਤ ਕਰ ਕੇ ਰਾਤ ਨੂੰ ਆਟਾ ਗੁੰਨ੍ਹਣ ਤੋਂ ਲੈ ਕੇ ਚੂਠੇ ਭਾਂਡੇ ਮਾਂਜਣ ਤੱਕ ਚੰਗੀ ਕਸਰਤ ਹੋ ਜਾਇਆ ਕਰਦੀ ਸੀ ਤੇ ਫਿਰ ਇਹ ਵੀ ਯਕੀਨ ਹੁੰਦਾ ਸੀ ਕਿ ਜਿਹੜਾ ਟੇਬਲ ਫੈਨ ਬਿਜਲੀ ਦੇ ਹੁੰਦਿਆਂ ਵੀ ਚਮਚੇ ਫਸਾ ਕੇ ਧੱਕਾ ਸਟਾਰਟ ਹੁੰਦਾ ਹੈ, ਉਹਦੇ ਨਾਲ ਪੰਗਾ ਲੈਣ ਦੀ ਬਜਾਏ ਕੋਠੇ 'ਤੇ ਹੀ ਡੇਰੇ ਲਾਏ ਜਾਣ। ਉਹਨਾਂ ਦਿਨਾਂ ਵਿੱਚ ਜਦੋਂ ਅੱਧੀ ਕੁ ਰਾਤ ਨੂੰ ਬਿਜਲੀ ਗੁੱਲ ਹੁੰਦੀ ਸੀ ਤਾਂ ਸਾਂਝੇ ਚਾਅ ਚੜ੍ਹ ਜਾਂਦਾ ਸੀ ਕਿ ਜਿਹੜੇ ਪੱਖਿਆਂ ਥੱਲੇ ਆਰਾਮ ਨਾਲ ਸਦੇ ਨੇ, ਹੁਣ ਉਹਨਾਂ ਨੂੰ ਪਤਾ ਲੱਗ ਕਿ ਕੋਈ ਮੱਛਰ ਬਦਮਾਸ ਵੀ ਹੈਗਾ ਆ।

ਏਦਾਂ ਦੇ ਦਿਨਾਂ ਦੀ ਹੀ ਇੱਕ ਸਵੇਰ ਦੀ ਗੱਲ ਹੈ ਕਿ ਸਵੇਰੇ ਛੇ ਕੁ ਵਜੇ ਹੀ ਦਿਨ ਚੜ੍ਹ ਜਾਂਦਾ ਸੀ ਤੇ ਉਸ ਤੋਂ ਪਹਿਲਾਂ ਹੀ ਮੈਂ, ਮੇਰੇ ਨਾਲ ਦੇ ਮੁੰਡੇ, ਜਿਹਨਾਂ ਵਿੱਚੋਂ ਇੱਕ ਸਹਿਗਲ ਸਾਹਿਬ ਵਿਆਹੇ ਹੋਏ ਸਨ, ਬਾਕੀ ਲੰਡੇ ਹੀ ਫਿਰਦੇ ਸਨ, ਸਵੇਰੇ ਉਠ ਕੇ ਚਾਹ, ਰੋਟੀ ਨਾਲ, ਨਹਾਉਣ-ਧੋਣ ਦਾ ਕਰ ਰਹੇ ਸੀ। ਬਿਸਤਰੇ ਅਜੇ ਕੋਠੇ 'ਤੇ ਹੀ ਸੀ ਤੇ ਸਮਾਂ

ਆਈਸਲੈਂਡ ਦੇਸ਼ ਦੀ ਕੋਈ ਛੋਜ ਨਹੀਂ ਹੈ। ਇਸ ਦੇਸ਼ ਨੇ ਆਪਣੇ ਭ੍ਰਿਸਟ ਬੈਂਕਵਾਲੇ ਜੇਲ੍ਹਾਂ 'ਚ ਪਾ ਦਿੱਤੇ ਹਨ। ਇਥੋਂ ਦਾ ਅਰਥਚਾਰਾ ਬਹੁਤ ਚੜ੍ਹਦੀਆਂ ਕਲਾਂ ਵਿਚ ਹੈ। ਹਿੱਸਕ ਜਰਮ ਵਿਲਾ ਟਾਵਾਂ ਵਾਪਰਦਾ ਹੈ। ਦੁਨੀਆ ਦੇ ਸਭ ਤੋਂ ਘੱਟ ਜਰਮ ਦੇ ਰੇਟ ਵਾਲੇ ਦੇਸ਼ਾਂ ਵਿੱਚੋਂ ਇਕ ਹੈ। ਨਾਸਤਿਕ ਬਹਿਗਣਤੀ ਵਾਲੇ ਲੋਕ ਹਨ ਇਥੇ। ਉਹ ਸਾਰੀ ਬਦੀ ਤੇ ਅਸਲੀਲ ਨਿਘਰਿਆਪਣ ਕਿੱਥੇ ਹੈ ਜਿਸ ਦੀ ਗੱਲ ਕਰਦੇ ਰਹਿੰਦੇ ਹਨ ਧਰਮਾਂ ਵਾਲੇ?



ਇਕ ਆਮ ਪੋਟੇ

ਸੀ। ਉਹ ਗਾਲ੍ਹਾਂ ਕੱਢਦੀ ਇਹ ਕਹਿ ਕੇ ਚਲੀ ਗਈ ਕਿ ਮੈਂ ਬੰਦੇ 'ਕੱਠੇ ਕਰੂੰ, ਤੇਰੀ ਪਿਟਾਈ ਕਰਵਾਉਂਗੀ।

ਉਸ ਦੇ ਜਾਣ ਤੋਂ ਬਾਅਦ ਮੇਰੇ ਨਾਲਦਿਆਂ ਨੇ ਮੇਰੇ ਕੋਲੋਂ ਪੁੱਛਿਆ ਕਿ ਗੱਲ ਕੀ ਹੋਈ, ਮੈਂ ਸਾਰੀ ਗੱਲ ਦੱਸ ਦਿੱਤੀ ਕਿ ਏਦਾਂ ਏਦਾਂ ਹੋਇਆ ਤੇ 'ਮੈਂ ਇਹ ਸਮਝਿਆ ਕਿ ਕੁੜੀ ਨਹਾ ਰਹੀ ਹੈ, ਪਰ ਅਸਲ ਵਿੱਚ ਉਸ ਦੀ ਮਾਂ ਸੀ'। ਕਹਿੰਦੇ ਚੱਲ ਕੋਈ ਗੱਲ ਨਹੀਂ, ਤੂੰ ਦੋ ਕੁ ਦਿਨ ਕਿਸੇ ਹੋਰ ਦੇ ਕੁਆਟਰ ਰਹਿ ਲਵੀ, ਗੱਲ ਠੰਢੀ ਹੋ ਜਾਉ।

ਮੈਂ ਫੈਕਟਰੀ ਜਾਣ ਲਈ ਫਰਦੇ ਫਰਦੇ ਨੇ ਸਾਇਕਲ ਕੱਢਿਆ ਤੇ ਅੱਗੇ ਗਲੀ ਵਿੱਚ ਜਿਹੜੇ ਦੁਕਾਨਦਾਰ ਤੋਂ ਸੌਦਾ ਲੈਂਦੇ ਸੀ, ਬੀਬੀ ਓਥੇ ਖੜ੍ਹੀ ਸੀ ਤੇ ਉਸ ਨੂੰ ਰਾਮ ਕਹਾਣੀ ਸੁਣਾ ਰਹੀ ਸੀ। ਮੈਂ ਪਿੱਛੇ ਰੁਕ ਗਿਆ ਤੇ ਸਹਿਗਲ ਸਾਹਿਬ ਸਾਡੇ ਵਿੱਚੋਂ ਵਿਆਹੇ ਹੋਣ ਕਾਰਨ ਸਿਆਣੇ ਗਿਣੇ ਜਾਂਦੇ ਸੀ, ਉਹਨਾਂ ਨੂੰ ਅੱਗੇ ਤੋਰ ਦਿੱਤਾ ਕਿ ਉਹ ਜਾ ਕੇ ਗੱਲ ਠੰਢੀ ਕਰੇਗਾ। ਉਹ ਦੁਕਾਨ ਤੇ ਗਿਆ ਤੇ ਦੁਕਾਨਦਾਰ ਨੇ ਉਹਨੂੰ ਵੀ ਪੁੱਛ ਲਿਆ ਕਿ ਕੀ ਗੱਲ ਹੋਈ। ਉਹ ਬੀਬੀ ਵੀ ਓਥੇ ਸੀ ਤੇ ਸਹਿਗਲ ਸਾਹਿਬ ਨੇ ਪੂਰੀ ਹੁਸ਼ਿਆਰੀ ਨਾਲ ਮੇਰਾ ਪੱਖ ਪੂਰਦਿਆਂ ਕਿਹਾ ਕਿ ਉਹ ਤਾਂ 'ਕੋਠੇ ਤੋਂ ਬਿਸਤਰਾ ਲਿਆਉਣ ਗਿਆ ਸੀ, ਉਸ ਨੂੰ ਭੁਲੇਖਾ ਲੱਗ ਗਿਆ ਕਿ ਇਹਨਾਂ ਦੀ ਕੁੜੀ ਨਹਾ ਰਹੀ ਹੈ, ਤਦੇ ਹੀ ਵੇਖਣ ਲੱਗ ਗਿਆ ਸੀ, ਉਸਨੂੰ ਕੀ ਪਤਾ ਕਿ ਬੁੜੀ ਨਹਾ ਰਹੀ ਹੈ'।

ਬੱਸ ਫਿਰ ਕੀ ਸੀ, ਬੁੜੀ ਜਿੰਨੀ ਕੁ ਦੁਕਾਨਦਾਰ ਨੇ ਠੰਢੀ ਕੀਤੀ ਸੀ, ਹੋਰ ਵੀ ਗਰਮ ਹੋ ਗਈ!

ਮੈਂ ਦੋ ਕੁ ਦਿਨ ਅੱਗੇ ਪਿੱਛੇ ਰਿਹਾ ਤਦ ਜਾ ਕੇ ਮਾਮਲਾ ਠੰਢਾ ਹੋਇਆ ਸੀ।

(ਐਂਡ.ਬੀ)

# ਮੇਰੇ ਸ਼ਹਿਰ ਦੀ ਸੜਕ ਤੇ ਮਾਂ

ਰਾਜੇਸ਼ ਗੁਪਤਾ (ਗੁਰਦਾਸਪੁਰ ਉੱਤੇ ਹਮਲੇ ਦਾ ਪਾਏਦਾਰ ਚਿੜ੍ਹਣ-ਸੰ)

ਕਹਾਣੀ



ਰਾਜੇਸ਼ ਗੁਪਤਾ

ਗੁਣਗੁਣਾ ਜਿਹਾ ਦਿਨ ਹੈ। ਧੁੱਪ ਵੀ ਬੜੀ ਤੇਜ਼ ਤੇ ਠੰਡ ਵੀ ਬੜੀ ਤੇਜ਼ ਹੈ। ਪਰ ਸ਼ਹਿਰ ਸੁਸਤ ਜਿਹੀ ਚਾਲ ਚੱਲ ਰਿਹਾ ਹੈ। ਸੜਕ ਕਈ ਚਿਰ ਤੋਂ ਉੱਥੇ ਦੀ ਉੱਥੇ ਹੀ ਖੜ੍ਹੀ ਹੈ। ਸਮਝ ਨਹੀਂ ਆ ਰਿਹਾ ਹੈ ਕਿ ਸ਼ਹਿਰ ਸੜਕ ਨਾਲ ਚੱਲ ਰਿਹਾ ਹੈ ਜਾਂ ਫਿਰ ਸੜਕ ਸ਼ਹਿਰ ਨੂੰ ਚਲਾ ਰਹੀ ਹੈ ਪਰ ਕਈ ਵਰਿਆਂ ਤੋਂ ਉੱਥੇ ਦੀ ਉੱਥੇ ਹੀ ਖੜ੍ਹੀ ਹੈ। ਲੋਕ ਬੜੀ ਤੇਜ਼ੀ ਨਾਲ ਸੜਕ ਤੇ ਆ-ਜਾ ਰਹੇ ਹਨ। ਇੱਕ ਪਾਸੇ ਕਾਲੇ-ਪੀਲੇ ਆਟੋ ਭੂੰਡਾਂ ਵਾਂਗ ਆ-ਜਾ ਰਹੇ ਨੇ। ਸਮਝ ਇਹ ਵੀ ਨਹੀਂ ਆ ਰਿਹਾ ਹੈ ਕਿ ਇਹ ਭੂੰਡਾਂ ਵਰਗੇ ਟੈਪੂ ਸ਼ਹਿਰ ਨੂੰ ਚਲਾਅ ਰਹੇ ਨੇ ਜਾਂ ਫਿਰ ਇਹ ਸ਼ਹਿਰ ਇਹਨਾਂ ਭੂੰਡਾਂ ਨੂੰ ਚਲਾਅ ਰਿਹਾ ਹੈ ਪਰ ਸ਼ਹਿਰ ਇਉਂ ਲਗਦਾ ਹੈ ਜਿਵੇਂ ਸੁਸਤ ਚਾਲ ਚਲ ਰਿਹਾ ਹੈ।

ਮੇਰੀ ਮਾਂ ਮੇਰੇ ਛੋਟੇ ਭਰਾ ਨੂੰ ਪੁੱਛ ਰਹੀ ਹੈ, “ਕਾਕਾ, ਦੁਪਹਿਰ ਨੂੰ ਰੋਟੀ ਨਾਲ ਕੀ ਖਾਵੇਂਗਾ?” ਤਾਂ ਉਹ ਹਰ ਰੋਜ਼ ਵਾਂਗ ਆਖਦਾ ਹੈ ਕਿ ਮੈਨੂੰ ਭੁੱਖ ਨਹੀਂ ਹੈ। ਮਾਂ ਕਲਪ-ਕਲਪ ਜਾਂਦੀ ਹੈ, “ਰੋਟੀ ਨਹੀਂ ਖਾਵੇਂਗਾ ਤਾਂ ਤਕਤਾ ਕਿਵੇਂ ਹੋਵੇਂਗਾ, ਮੈਂ ਅੱਜ ਤੇਰੇ ਪਾਪਾ ਨੂੰ ਕਹਿ ਹੀ ਦੇਣਾ ਹੈ ਕਿ ਇਹ ਰੋਟੀ ਨਹੀਂ ਖਾਂਦਾ ਹੈ।”

“ਜਾਹ ਕਹਿ ਦੇ----,” ਉਹ ਬੇਪਰਵਾਹੀ ਨਾਲ ਆਖਦਾ ਹੈ। ਮਾਂ ਗੁੱਸੇ ਵਿਚ ਪਿਤਾ ਜੀ ਨੂੰ ਫੋਨ ਮਿਲਾਉਣ ਦਾ ਢੋਂਗ ਕਰਦੀ ਹੈ ਤੇ ਉਹ ਫਿਰ ਪਿਆਰ ਜਿਹਾ ਜਤਾਅ ਕੇ ਮਾਂ ਨੂੰ ਆਖਦਾ ਹੈ—“ਮਾਂ, ਕੀ ਤੂੰ ਵੀ ਐਵੇਂ ਛੋਟੀਆਂ-ਛੋਟੀਆਂ ਗੱਲਾਂ ਲੈ ਕੇ ਬਹਿ ਜਾਂਦੀ ਹੈ, ਆਪੇ ਖਾ ਲਵਾਂਗਾ,” ਤੇ ਮਾਂ ਦਾ ਇੱਕ ਪਿਆਰ-ਭਰਿਆ-ਚੁੰਮਣ ਲੈ ਕੇ ਚੌਬਾਰੇ ‘ਤੇ ਫਿਰ ਤੋਂ ਪਤੰਗ ਉਡਾਉਣ ਲਈ ਚਲਾ ਜਾਂਦਾ ਹੈ।

ਕੁਝ ਦੇਰ ਬਾਅਦ ਮਾਂ ਰੋਟੀ ਬਣਾਅ ਕੇ



ਮੈਨੂੰ ਪਲੇਟ ਵਿਚ ਪਾ ਕੇ ਦੇ ਦਿਦੀ ਹੈ ਤੇ ਛੋਟੇ ਨੂੰ ਅਵਾਜ਼ ਮਾਰ ਕੇ ਬੁਲਾਉਂਦੀ ਹੈ—“ਕਾਕਾ, ਰੋਟੀ ਖਾ ਲੈ, ਬਣ ਗਈ ਐ।” ਉਹ ਕਿਨੀ ਦੇਰ ਬੱਲੇ ਨਹੀਂ ਆਉਂਦਾ, ਮਾਂ ਫਿਰ ਕਲਪਦੀ ਹੈ।

‘ਤੈਨੂੰ ਸਰਮ ਨਹੀਂ ਆਉਂਦੀ ਢੀਠਾ, ਰੋਟੀ ਨੂੰ ਇੰਤਜ਼ਾਰ ਨਹੀਂ ਕਰਵਾਈਦਾ, ਚੰਗੀ ਗੱਲ ਨਹੀਂ ਹੁੰਦੀ, ਅਕਲ ਕਰ, ਕੁਝ ਤਾਂ ਅਕਲ ਕਰ।’

‘ਮੇਰੀ ਪਤੰਗ ਬੜੀ ਦੂਰ ਚੜ੍ਹੀ ਹੋਈ ਏ,’ ਉੱਪਰੋਂ ਚੌਬਾਰੇ ਤੋਂ ਕਾਕੇ ਦੀ ਅਵਾਜ਼ ਆਉਂਦੀ ਹੈ। ਮਾਂ ਰੋਜ਼ ਵਾਂਗ ਫਿਰ ਤੋਂ ਆਪਣਾ ਧੈਰ ਪਟਕਦੀ ਹੈ ਤੇ ਫਿਰ ਆਖਦੀ ਹੈ ਮੈਂ ਅੱਜ ਰਾਤ ਨੂੰ ਨਹੀਂ ਬਨਾਉਣੀ ਤੇਰੀ ਰੋਟੀ, ਇਹੋ ਬਹੀਆਂ ਰੋਟੀਆਂ ਹੀ ਖਾਵੇਂਗਾ, ਮਾਂ ਬੱਲੇ ਧੈਰ ਪਟਕੀ ਜਾਂਦੀ ਹੈ ਤੇ ਕਾਕਾ ਉੱਪਰ ਚੌਬਾਰੇ ‘ਤੇ ਆਪਣੀ ਪਤੰਗ ਨੂੰ ਛਿੱਲ ਦੇਈ ਜਾ ਰਿਹਾ ਹੈ।

‘ਪਿਉ ਨੇ ਬੜੀ ਢਿੱਲ ਦਿੱਤੀ ਹੋਈ ਆ, ਆਉਣ ਦੇ ਅੱਜ ਇਹਦੇ ਪਿਉ ਨੂੰ, ਕਰਦੀ ਹਾਂ ਉਸ ਨਾਲ ਗੱਲ,’ ਉਹ ਫਿਰ ਕਲਪ ਜਾਂਦੀ ਹੈ।

ਕਾਕਾ ਬੜੀ ਦੇਰ ਬਾਅਦ ਬੱਲੇ ਆ ਕੇ ਰਸੋਈ ਵਿਚ ਸਾਰੇ ਭਾਡੇ ਉਲਟ-ਪਲਟ ਕਰਦਾ ਹੈ ਤੇ ਫਿਰ ਨੱਕ ਚਾੜ੍ਹ ਕੇ ਫਰਿਜ ਵਿਚ ਪਈ ਦੋ-ਮਿੰਟ-ਮੈਗੀ ਦਾ ਪੈਕਟ ਕੱਢਦਾ ਹੈ ਤੇ ਉਬਾਲਦਾ ਹੈ ਤੇ ਖਾ ਕੇ ਫਿਰ ਤੋਂ ਚੌਬਾਰੇ ‘ਤੇ ਪਤੰਗਾਂ ਉਡਾਉਣ ਲਈ ਦੌੜ ਜਾਂਦਾ ਹੈ।

ਘਰੋਂ ਬਾਹਰ ਆ ਕੇ ਮੈਂ ਫਿਰ ਵੇਖਦਾ ਹਾਂ ਕਿ ਸ਼ਹਿਰ ਫਿਰ ਉਹੀਓ ਸੁਸਤ-ਚਾਲ ਚੱਲ ਰਿਹਾ ਹੈ।

ਜਹਾਜ਼ ਦੀ ਆਵਾਜ਼ਾਈ ਕਈ ਵਾਰ ਸਾਰੇ ਸ਼ਹਿਰ ਦੀ ਸੁਸਤੀ ਨੂੰ ਤੋਤਨ ਦੀ ਜੁਗਤ ਕਰਦੀ ਹੈ ਪਰ ਕੁਝ ਦੇਰ ਬਾਅਦ ਸ਼ਹਿਰ ਫਿਰ ਤੋਂ ਉਵੇਂ ਦਾ ਹੀ ਬਣ ਜਾਂਦਾ ਹੈ ਜਿਵੇਂ ਦਾ ਅਸਲ ਵਿਚ ਉਹ ਹੈ। ਕਲਾਸ ਵਿਚ ਮਾਸਟਰ ਤੋਂ ਪਈ ਬੱਪੜ ਨੂੰ ਜਿਵੇਂ ਝਾੜ ਕੇ ਬੱਚੇ ਫਿਰ ਤੋਂ ਉਵੇਂ ਹੀ ਹੋ ਜਾਂਦੇ ਹਨ ਇਵੇਂ ਹੀ ਇਹ ਸ਼ਹਿਰ ਵੀ ਹੋ ਜਾਂਦਾ ਹੈ। ਹਵਾਈ-ਅੱਡਾ ਸ਼ਹਿਰ ਦੇ ਦੱਖਣ-ਪੂਰਬੀ ਕੋਣੇ ਵਿਚ ਬਣਿਆ ਹੈ। ਉੱਥੇ ਸਿਰਫ਼ ਏਅਰ-ਫੋਰਸ ਦੇ ਜਹਾਜ਼ ਹੀ ਆਉਂਦੇ ਜਾਂਦੇ ਹਨ। ਸ਼ਹਿਰ ਦਾ ਉਸ ਨਾਲ ਕੋਈ ਵਾਸਤਾ ਨਹੀਂ ਹੈ।

ਮੇਰੇ ਸਹਿਰ ਦੀ ਸਤਕ ਤੋਂ ਮਾਂ

ਰਾਜੇਸ਼ ਗੁਪਤਾ

ਕਹਣੀ

ਤੁਸੀਂ ਜਿਸ ਕਿਸੇ ਨੂੰ ਵੀ ਮਿਲਦੇ ਹੋ ਉਹ ਇਕ ਅਜਿਹੀ  
ਲੜਾਈ ਲੜ ਰਿਹਾ ਹੁੰਦਾ ਹੈ ਜਿਸ ਦਾ ਤੁਹਾਨੂੰ ਕੱਖ ਨਹੀਂ  
ਪਤਾ ਹੁੰਦਾ। ਤਰਸਵਾਨ ਰਹੋ। ਹਮੇਸ਼ਾ ਹੀ।

Everyone you meet is  
fighting a battle you  
know nothing about.

Be kind.

Always.

ਕਦੇ-ਕਦੇ ਲੱਗਦਾ ਹੈ ਕਿ ਸਤਕ ਹੋਲੇ-  
ਹੋਲੇ ਦੌੜ ਰਹੀ ਹੈ ਪਰ ਜਦ ਕਦੇ ਗੋਰ ਨਾਲ  
ਵੇਖਦਾ ਹਾਂ ਉਹ ਉੱਥੇ ਹੀ ਚੁੱਪ ਕਰ ਕੇ  
ਖੜ੍ਹ ਜਾਂਦੀ ਹੈ। ਹੈਰਾਨ ਹੋ ਕੇ ਵੇਖਦਾ ਹਾਂ।  
ਸਤਕ ਸਹਿਰ ਨੂੰ ਚਲਾ ਰਹੀ ਹੈ? ਆਪਣੇ  
ਮਨ ਨੂੰ ਸਮਝਾਉਂਦਾ ਹਾਂ। ਅਚਾਨਕ ਸਹਿਰ  
ਦੀ ਸੁਸਤੀ ਟੁੱਟਦੀ ਹੈ। ਸਹਿਰ ਤੇਜ਼ੀ ਨਾਲ  
ਦੌੜਨ ਲੱਗਦਾ ਹੈ। ਸਤਕ ਵੀ ਤੇਜ਼ੀ ਨਾਲ  
ਦੌੜਨ ਲੱਗਦੀ ਹੈ। ਖਾਕੀ ਵਰਦੀਆਂ ਦੀ  
ਚਹਿਲ ਕਦਮੀ ਵੀ ਸਤਕ 'ਤੇ ਤੇਜ਼ ਹੋ ਜਾਂਦੀ  
ਹੈ।

ਅਚਾਨਕ ਹਵਾਈ-ਅੱਡੇ ਵਲੋਂ ਗੋਲੀਆਂ  
ਚੱਲਣ ਦੀ ਅਵਾਜ਼ ਆਉਂਦੀ ਹੈ। ਸਹਿਰ  
ਬਾਹਰ ਵਲੋਂ ਅੰਦਰ ਨੂੰ ਤੇਜ਼ੀ ਨਾਲ ਦੌੜਦਾ  
ਹੈ। ਸਹਿਰ ਦੇ ਅੰਦਰ ਸਭ ਕੁਝ ਬੜੀ ਤੇਜ਼ੀ  
ਨਾਲ ਵਾਪਰਦਾ ਹੈ। ਗੋਲੀਆਂ ਦੇ ਚੱਲਣ ਦੀ  
ਅਵਾਜ਼ ਤੇਜ਼ੀ ਨਾਲ ਆ ਰਹੀ ਹੈ। ਸਾਰਾ  
ਸਹਿਰ ਚੀਤੇ ਵਾਂਗ ਤੇਜ਼ੀ ਨਾਲ ਦੌੜਨਾ ਸੂਰੂ  
ਹੋ ਜਾਂਦਾ ਹੈ। ਲੋਕ ਇੱਕ-ਦੂਜੇ ਦਾ ਪੁੰਹੇ ਵੇਖ  
ਕੇ ਕੁਝ ਬੁਡ੍ਹਤਾਉਂਦੇ ਹਨ ਤੇ ਫਿਰ ਅਗਾਂਹ  
ਵੱਧ ਜਾਂਦੇ ਹਨ। ਸਾਰੇ ਸਹਿਰ ਦਾ  
ਸਰਕਾਰੀ-ਅਮਲਾ ਹਵਾਈ-ਅੱਡੇ ਨੂੰ ਦੌੜ  
ਪੈਂਦਾ ਹੈ। ਉਸਦੇ ਉਲਟ ਸਾਰਾ ਸਹਿਰ  
ਆਪਣੇ-ਆਪਣੇ ਆਲੂਣਿਆਂ ਨੂੰ ਦੌੜ ਪੈਂਦਾ  
ਹੈ ਪਰ ਜਿਨ੍ਹਾਂ ਦੇ ਆਲੂਣੇ ਹਵਾਈ-ਅੱਡੇ ਦੇ  
ਲਾਗਲੇ ਬਿਰਖਾਂ ਉੱਪਰ ਜਾਂ ਲਾਗੇ ਹਨ ਉਹ  
ਸਸ਼ੋਧੇ ਵਿਚ ਹਨ ਕਿ ਉਹ ਕੀ ਕਰਨ?  
ਉਹਨਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਹੈ।  
ਉਹ ਉਸਦੇ ਉਲਟ ਸਹਿਰ ਵੱਲ ਨੂੰ ਆਪਣੇ  
ਦੇਸਤਾਂ ਤੇ ਸਾਕਦਾਰਾਂ ਦੇ ਘਰਾਂ ਨੂੰ ਰੁਖ ਕਰ  
ਕੇ ਭੱਜ ਰਹੇ ਹਨ। ਸਹਿਰ ਆਪਣੀ ਸਾਰੀ  
ਸੁਸਤੀ ਉਤਾਰ ਦਿੰਦਾ ਹੈ ਤੇ ਇੱਕਦਮ ਤੇਜ਼ੀ  
ਵਿਚ ਆ ਜਾਂਦਾ ਹੈ। ਗੋਲੀਆਂ ਦੇ ਚੱਲਣ  
ਦੀ ਅਵਾਜ਼ ਲਗਾਤਾਰ ਵਧਦੀ ਜਾ ਰਹੀ ਹੈ।

**ਸਤਕ ਇੱਕਦਮ ਸਭ  
ਕੁਝ ਵੇਖ ਕੇ ਸਹਿਮ  
ਜਾਂਦੀ ਹੈ। ਤੇਜ਼ੀ ਨਾਲ  
ਦੌੜਦੀ ਹੈ ਤੇ ਸਭ ਨੂੰ  
ਉਹਨਾਂ ਦੀ ਮੰਜ਼ਲ ਤੱਕ  
ਪਹੁੰਚਾਉਂਦੀ ਹੈ...।**

ਸਾਰੇ ਸਹਿਰ ਵਿਚ ਰੌਲਾ ਪੈ ਜਾਂਦਾ ਹੈ ਕਿ  
ਹਵਾਈ-ਅੱਡੇ 'ਤੇ ਅੱਤਵਾਈ-ਹਮਲਾ ਹੋ  
ਗਿਆ ਹੈ। ਸਾਰੇ ਸਹਿਰ ਦੇ ਕਾਰੋਬਾਰੀ-  
ਅਦਾਰੇ ਆਪਣੇ ਸਟਰ ਇਉਂ ਬੱਲ ਸੁਟਦੇ  
ਹਨ ਜਿਵੇਂ ਕੋਈ ਪੰਡੀ ਸਹਿਮ-ਕੇ  
ਆਪਣੀਆਂ ਅੱਖਾਂ ਬੰਦ ਕਰ ਲੈਂਦਾ ਹੈ।

ਸਤਕ ਬਹੁਤ ਤੇਜ਼ੀ ਨਾਲ ਨੈਸ਼ਨੀ ਹੈ।  
ਲੋਕ ਬੜੀ ਕਾਹਲੀ ਵਿਚ ਹਨ। ਸਤਕ  
ਇੱਕਦਮ ਸਭ ਕੁਝ ਵੇਖ ਕੇ ਸਹਿਮ ਜਾਂਦੀ  
ਹੈ। ਤੇਜ਼ੀ ਨਾਲ ਦੌੜਦੀ ਹੈ ਤੇ ਸਭ ਨੂੰ  
ਉਹਨਾਂ ਦੀ ਮੰਜ਼ਲ ਤੱਕ ਪਹੁੰਚਾਉਂਦੀ ਹੈ  
ਪਰ ਜੇ ਉਸ ਨਾਲ ਕਿਸੇ ਨੇ ਗੱਲ ਕਰਨੀ  
ਹੋਵੇ ਤਾਂ ਹੁਣ ਉਸ ਕੋਲ ਸਮਾਂ ਨਹੀਂ ਹੈ,  
ਬੜੀ ਘਬਰਾਈ ਹੋਈ ਹੈ। ਇੱਕ-ਇੱਕ  
ਕਰ ਕੇ ਸਭ ਨੂੰ ਉਸਦੇ ਘਰ ਪੁੰਹਿਆ  
ਰਹੀ ਹੈ। ਇੰਨਾ ਹੀ ਨਹੀਂ ਬਲਕਿ ਦੇਸ਼  
ਦੇ ਰਖਵਾਲਿਆਂ ਨੂੰ ਵੀ ਉਸ ਸਥਾਨ 'ਤੇ  
ਪੁੰਹਿਆਅ ਰਹੀ ਹੈ ਜਿੱਥੇ ਦੇਸ਼ ਦੇ ਦੁਸ਼ਮਣ  
ਅੱਤਵਾਈਆਂ ਨੇ ਹਮਲਾ ਕੀਤਾ ਹੈ ਪਰ  
ਕਿਤੇ ਉਸਨੂੰ ਅਫਸੋਸ ਇਹ ਵੀ ਹੈ ਕਿ ਉਹ  
ਅੱਤਵਾਈ ਵੀ ਉਸ ਨਾਲ ਦਗਾ ਕਰ ਕੇ ਗਏ  
ਹਨ ਕਿਉਂਕਿ ਉਹ ਕੁਝ ਦੇਰ ਪਹਿਲਾਂ ਹੀ

ਉਹਨਾਂ ਨੂੰ ਵੀ ਹਮਲੇ ਵਾਲੀ ਥਾਂ 'ਤੇ ਛੱਡ ਕੇ  
ਆਈ ਹੈ। ਸਾਡੇ ਸਹਿਰ ਦੀ ਸਤਕ ਲਗਦਾ  
ਹੈ ਬੜੀ ਭੋਲੀ ਹੈ। ਸਹਿਰ ਤੇਜ਼ ਚਲਦਾ ਹੈ  
ਤਾਂ ਉਹ ਵੀ ਤੇਜ਼ ਚਲਦੀ ਹੈ। ਸਹਿਰ ਸੁਸਤ  
ਚਲਦਾ ਹੈ ਤਾਂ ਉਹ ਵੀ ਸੁਸਤ ਚਲਦੀ ਹੈ।  
ਸਹਿਰ ਰੁਕ ਜਾਂਦਾ ਹੈ ਤਾਂ ਉਹ ਵੀ ਰੁਕ  
ਜਾਂਦੀ ਹੈ। ਸਹਿਰ ਉਦਾਸ ਹੁੰਦਾ ਹੈ ਤਾਂ ਉਹ  
ਵੀ ਉਦਾਸ ਹੋ ਜਾਂਦੀ ਹੈ। ਵਾਕਿਆ ਹੀ ਉਹ  
ਬੜੀ ਭੋਲੀ ਹੈ। ਬਿਲਕੁਲ ਮੇਰੀ ਮਾਂ ਵਾਂਗ,  
ਜੋ ਥਾਲੀ 'ਚ ਰੋਟੀ ਪਾ ਕੇ ਸਾਡੇ ਪਿੱਛੇ-ਪਿੱਛੇ  
ਤੁਰੀ ਫਿਰਦੀ ਹੈ ਤੇ ਅਸੀਂ ਉਸਦੀ ਪਰਵਾਹ  
ਵੀ ਨਹੀਂ ਕਰਦੇ।

ਸਹਿਰ ਹੌਲੀ-ਹੌਲੀ ਸ਼ਾਂਤ ਹੋ ਗਿਆ  
ਹੈ। ਮੋਬਾਇਲ ਤੇਜ਼ੀ ਨਾਲ ਵੱਜ ਰਹੇ ਹਨ।  
ਅਫਵਾਹਾਂ ਦਾ ਗੁਬਾਰ ਬੜੀ ਤੇਜ਼ੀ ਨਾਲ  
ਕਾਂਢਾਂ-ਰੋਲੀ ਪਾ ਰਿਹਾ ਹੈ। ਦੇਸ਼ ਦੇ ਰਖੇ  
ਉੱਥੇ ਸਮੇਂ ਸਿਰ ਪਹੁੰਚ ਗਏ ਹਨ। ਮੀਡੀਆ  
ਵੀ ਸਮੇਂ ਸਿਰ ਉੱਥੇ ਅੱਪਤ ਗਿਆ ਹੈ। ਸਾਡੇ  
ਦੇਸ਼ ਦੇ ਮੀਡੀਆ ਬਤਾ ਤੇਜ਼ ਹੈ। ਹਰ ਜਗ੍ਹਾ  
'ਤੇ ਪਹਿਲਾਂ ਅੱਪਤ ਜਾਂਦਾ ਹੈ। ਟੈਲੀਵਿਜ਼ਨ  
ਵਿਚ ਖਬਰਾਂ ਆਉਣ ਲੱਗ ਗਈਆਂ ਹਨ।  
ਮੁਕਾਬਲਾ ਸੂਰੂ ਹੋ ਗਿਆ ਹੈ। ਲੋਕ ਆਪਣਾ  
ਪਿੱਛਾ ਚੁੱਕ-ਚੁੱਕ ਕੇ ਟੈਲੀਵਿਜ਼ਨ 'ਤੇ ਖਬਰਾਂ  
ਸੂਣ ਰਹੇ ਹਨ ਕਿ ਕਿਧਰੇ ਕੁਝ ਛੁੱਟ ਹੀ ਨਾ  
ਜਾਵੇ। ਸਭ ਨੂੰ ਸਭ ਕੁਝ ਪਤਾ ਹੈ ਪਰ ਫਿਰ  
ਵੀ ਲੋਕ ਇੱਕ-ਦੂਜੇ ਨੂੰ ਮੋਬਾਇਲਾਂ 'ਤੇ, ਤੇ  
ਵਟਸਐਪ ਤੇ ਮੈਸੇਜ ਭੋਜ ਕੇ ਇਹ ਦੱਸਣ  
ਦੀ ਜੁਗਤ ਕਰ ਰਹੇ ਹਨ ਕਿ ਉਹਨਾਂ ਨੂੰ  
ਬਾਕੀਆਂ ਤੋਂ ਜ਼ਿਆਦਾ ਪਤਾ ਹੈ। ਇਸੇ ਕਰਕੇ  
ਅਫਵਾਹਾਂ ਦਾ ਇੱਕ ਵੱਡਾ ਗੁਬਾਰ ਸਹਿਰ  
ਦੇ ਅਸਮਾਨ ਉਪਰ ਉੱਡ ਰਿਹਾ ਹੈ। ਸਤਕ  
ਇਹ ਸਭ ਕੁਝ ਵੇਖ ਕੇ ਬੜੀ ਪਰੇਸ਼ਾਨ ਹੈ,  
ਤੇ ਸਹਿਮੀ-ਹਾਲਤ ਵਿਚ ਉੱਥੇ ਦੀ ਉੱਥੇ ਹੀ  
ਖੜ੍ਹੀ ਹੈ ਸਹਿਰ ਦੀ ਮਾਂ ਬਣ ਕੇ।

ਮੇਰੇ ਸਹਿਰ ਦੀ ਸੜਕ ਤੇ ਮਾਂ

ਰਾਜੇਸ਼ ਗੁਪਤਾ

ਕਹਣੀ

# ਬਲੈਕ ਆਊਟ

## ਰਵੀ ਸੱਚਦੇਵਾ

ਕਹਣੀ

ਅੱਤਵਾਦੀ ਨੇ ਹਮਲੇ ਤੋਂ  
ਪਹਿਲਾਂ ਸਤਾਸੀ ਸਕਿੰਟ  
ਫੋਨ 'ਤੇ ਆਪਣੀ ਮਾਂ ਨਾਲ  
ਗੱਲਬਾਤ ਕੀਤੀ ਹੈ ਜਿਸ  
ਵਿਚ ਉਸਦੀ ਮਾਂ ਉਸਨੂੰ  
ਕਹਿ ਰਹੀ ਸੀ ਕਿ ਪੁੱਤਰ  
ਮਰਨ ਤੋਂ ਪਹਿਲਾਂ ਖਾਣਾ  
ਖਾ ਲਵੀਂ।

ਮੈਂ ਵੀ ਟੈਲੀਵਿਜ਼ਨ 'ਤੇ ਖਬਰਾਂ  
ਸੁਣ ਰਿਹਾ ਹਾਂ। ਮਾਂ ਦੀ ਬੜੀ ਸਹਿਮੀ ਤੇ  
ਚਿੱਤਾਤੁਰ ਅਵਾਜ਼ ਆਉਂਦੀ ਹੈ, “ਪੁੱਤਰ  
ਹਵਾਈ-ਅੱਡੇ ਵੱਲ ਨਾ ਜਾਂਵੀਂ, ਸੁਣਿਆ  
ਉੱਧਰ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ  
ਏ।” ਦੂਜੇ ਪਾਸੇ ਟੈਲੀਵਿਜ਼ਨ ‘ਤੇ ਖਬਰ  
ਆ ਰਹੀ ਹੈ ਕਿ ਅੱਤਵਾਦੀ ਨੇ ਹਮਲੇ ਤੋਂ  
ਪਹਿਲਾਂ ਸਤਾਸੀ ਸਕਿੰਟ ਫੋਨ 'ਤੇ ਆਪਣੀ  
ਮਾਂ ਨਾਲ ਗੱਲਬਾਤ ਕੀਤੀ ਹੈ ਜਿਸ ਵਿਚ  
ਉਸਦੀ ਮਾਂ ਉਸਨੂੰ ਕਹਿ ਰਹੀ ਸੀ ਕਿ  
ਪੁੱਤਰ ਮਰਨ ਤੋਂ ਪਹਿਲਾਂ ਖਾਣਾ ਖਾ ਲਵੀ  
—ਮੈਂ ਹੈਰਾਨ ਹਾਂ ਕਿ ਨਾਂ ਤਾਂ ਦੋਹਾਂ ਦਾ  
‘ਮਾ’ ਹੀ ਹੈ ਫਿਰ ਇਹ ਫਰਕ ਕਿਉਂ?

ਸਾਹਮਣੇ ਸੇਟੇਟ ਬੈਂਕ ਅੱਫ ਇੰਡੀਆ  
ਤਿਬੜੀ ਰੋਡ, ਗੁਰਦਾ  
ਸਪੁਰ; 9501096001  
9501096001



ਨਿਹਾਲੇ ਨੂੰ ਆਉਂਦਾ ਵੇਖ ਸਾਧ ਨੇ ਅੱਖਾਂ  
ਮੀਚ ਲਈਆਂ 'ਤੇ ਹੱਥ 'ਚ ਫੜੀ ਮਾਲਾ  
ਫੇਰਨ ਲੱਗਾ। “ਸਵਾਮੀ ਜੀ-ਸਵਾਮੀ ਜੀ!”  
ਕਹਿੰਦਾ ਨਿਹਾਲਾ ਸਾਧ ਦੇ ਚਰਨੀਂ ਜਾ ਲੱਗਾ।  
“ਕੀ ਹੋਇਆ ਭਗਤਾ?” ਸਾਧ ਨੇ ਅੱਖਾਂ  
ਬੋਲ੍ਹੀਆਂ।

“ਸਵਾਮੀ ਜੀ-ਸਵਾਮੀ ਜੀ.....! ਕਰੋ  
ਕੋਈ ਕਿਰਪਾ, ਬਬੇਰਾ ਦੁਖੀ ਹਾਂ ਮੈਂ, ਜਦ  
ਦੀਆਂ ਲਾਵਾਂ ਲੀਤੀਆਂ ਨੇ ਮੈਂ ਆਪਣੀ ਕਾਟੋ-  
ਕਲੇਸ਼ਨੀ ਨਾਲ। ਘਰ ਦਾ ਸੁੱਖ-ਚੈਨ ਈ ਮੁਕ  
ਗਿਆ। ਹਰ ਘੜੀ ਕਲੇਸ਼ ਪਾਈ ਰੱਖਦੀ ਏ  
ਉਹ। ਕੋਈ ਅਵਸਰ-ਵਿਰਾਮ ਨਹੀਂ ਜਾਣ  
ਦਿੰਦਾ। ਜਦ ਮੈਂ ਮਾਪਿਆਂ ਦਾ ਪੱਖ ਲਵਾਂ,  
ਉਹ ਦੁਪਹਿਰ ਦੇ ਸਰਜ ਵਾਂਗ ਤਪਨ ਲੱਗਦੀ  
ਏ। ਅੱਗ ਛੁੱਡਦੀ ਏ ਨਿਰੀ ਅੱਗ! ਸਾਰਾ ਘਰ  
ਸਿਰ 'ਤੇ ਚੁੱਕ ਲੈਂਦੀ ਏ। ਕਈ ਵਾਰ ਤਾਂ  
ਸੁਰੂ ਹੋਈ ਇਹ ਤੁੰ-ਤੁੰ..., ਮੈਂ-ਮੈਂ..., ਤੇਰਾ-  
ਮੇਰਾ..., ਦੀ ਜੰਗ ਕਈ ਦਿਨਾਂ ਤੱਕ ਚੁੱਲਦੀ  
ਏ। ਜਦ ਮੈਂ ਉਹਦਾ ਸਾਥ ਦੇ ਦੇਵਾਂ ਤਾਂ ਮਾਪੇ  
ਖਫਾ ਹੋ ਕੇ ਮੈਥਾਂ ਰੁਖ਼ ਵੱਟ ਲੈਂਦੇ ਨੇ। ਕਹਿੰਦੇ  
ਨੇ ਮੁੰਡਿਆ ਤੁੰ ਕਵਾਰਾ ਹੀ ਚੰਗਾ ਸੀ,

ਵਿਆਹੇ ਦੀ ਮੱਤ ਜਨਾਨੀ ਨੇ ਮਾਰ ਸੁੱਟੀ।

“ਸਵਾਮੀ ਜੀ ਹੁਣ ਤੁਸੀਂ ਹੀ ਕੱਢੋ ਕੋਈ  
ਉਪਾਅ? ਮੈਂ ਮਾਪਿਆਂ ਦੀ ਮੰਨਾਂ ਜਾ ਕਾਟੋ  
ਦੀ? ਦੋਹਾਂ ਪਾਸਿਓਂ ਮੇਰੀ ਹੀ ਹਾਰ ਹੈ!”

“ਕਾਕਾ...! ਹੱਕ ਦੋਹਾਂ ਦਾ ਬਰਾਬਰ ਹੀ  
ਬਣਦੇ। ਖੁਸ਼ਹਾਲੀ ਸੱਚ ਦਾ ਸਾਥ ਦੇਣ ‘ਚ  
ਹੀ ਹੁੰਦੀ ਐ। ਇਸ ਲਈ ਤੁੰ ਸੱਚ ਦਾ ਸਾਥ  
ਹੀ ਦੇ,” ਸਾਧ ਨੇ ਨਾਲ ਪਈ ਟੋਕਰੀ ‘ਚੋਂ  
ਕੁਝ ਫੁੱਲਾਂ ਦੀਆਂ ਪੱਤੀਆਂ ਨੂੰ ਸਾਮੂਹੇ ਵਾਲੇ  
ਬਿਰਖ ਦੀ ਟਾਹਣੀ ਨਾਲ ਲਟਕ ਰਹੀ ਪਲੇਟ  
ਉਤੇ ਦੇ ਮਾਰਿਆ, ਜਿਸ ‘ਤੇ ਲਿਖਿਆ ਸੀ,  
“ਦਕਸ਼ਾ ਸੁਰਧਾ ਅਨੁਸਾਰ”।

ਨਿਹਾਲਾ ਸਮਝ ਗਿਆ। ਉਨ੍ਹੇਂ ਖੀਸੇ ‘ਚੋਂ  
ਸੌ ਦਾ ਨੋਟ ਕੱਢਿਆ ਤੇ ਸਾਹਮਣੇ ਪਈ  
ਗਤਵੀ ‘ਚ ਰੱਖ ਦਿੱਤਾ।

ਸਾਧ ਨੇ ਬੁਝਦੀ ਚਿਲਮ ‘ਚ ਫੁਕ ਮਾਰੀ,  
ਮਾਸਾ ਕ ਚਿੰਗਾਰੀ ਸੁਲਗੀ। ਲੰਬਾ ਜਿਹਾ  
ਸਟਾ ਅੰਦਰ ਖਿੱਚ ਕੇ, ਉਨ੍ਹੇਂ, ਨਿਹਾਲੇ ਦੇ  
ਮੈਂਹ ਵਲ ਛੱਡ ਦਿੱਤਾ। ਖੰਘੂ-ਖੰਘੂ ਕਰਦੇ  
ਨਿਹਾਲੇ ਨੇ ਮਸਾਂ ਹੀ ਆਪਣਾ ਸਾਹ


ਬਲੈਕ ਆਊਟ

ਰਵੀ ਸੱਚਦੇਵਾ

ਕਹਾਣੀ

ਅਖੀਰ ਵਿੱਚ, ਸਾਨੂੰ ਸਾਡੇ ਦੁਸ਼ਮਣਾਂ ਦੇ ਬੋਲ ਨਹੀਂ, ਸਗੋਂ ਸਾਡੇ ਦੋਸਤਾਂ ਦੀ ਚੁੱਪੀ ਯਾਦ ਰਹੇਗੀ।

*"In the End,  
we will  
remember  
not the  
words of  
our enemies,  
but the  
silence of  
our friends."*



ਟਿਕਾਇਆ।

“ਆਹ ਤੇਲ ਲੈ ਜੀਂ ਭਗਤਾ, ਘਰ ਜਾ ਕੇ ਉਹਦੀ ਹਰ ਚੀਜ਼ ‘ਤੇ ਛਿੜਕਾਂ। ਤੇ ਉਹਦੇ ਖੁਦ ‘ਤੇ ਵੀ। ਕਿਰਪਾ ਹੋਈ ਸੁਰੂ ਹੋ ਜਾਵੇਗੀ। ਪਰ ਯਾਦ ਰੱਖੋ, ਉਹਨੂੰ ਇੱਸ ਗੱਲ ਦੀ ਭਿਣਕ ਨਾ ਲੱਗੇ,” ਸਾਧ ਨੇ ਗਤਵੀਂ ਵਿਚਲੇ ਨੋਟ ਨੂੰ ਇਕ ਅੱਖ ਨਾਲ ਤੱਕਦੇ ਹੋਏ ਕਿਹਾ। ਸੌਂ ਦਾ ਕਤਕਦਾ-ਕਤਕਦਾ ਪੱਤਾ ਵੇਖ, ਸਾਧ ਨੇ ਆਪਣੀ ਸੈਤਾਨੀ ਖੋਪੜੀ ਘੁਮਾਈ। ਅੱਖਾਂ ਬੰਦ ਕਰ ਕੇ, ਉਹ ਮੁਸਕਰਾਇਆ ਤੇ ਫਿਰ ਇੱਕ ਸੱਜਗਾ ਦਾ ਅਸੁਟਿਆ,

“ਕਾਕਾ, ਯਾਦ ਕਰ ਕੋਈ ਘਟਨਾ, ਬਦਸ਼ਾਹੀ ਜਾਂ ਕਿਸੇ ਦੀ ਮਾਤ੍ਰਾ ਨਹੀਂ। ਤੇਰੀ ਕਰਨੀ ਜਾਂ ਮੰਹ ‘ਚੋਂ ਨਿਕਲੀ ਕੋਈ ਅਜਿਹੀ ਗੱਲ ਜਿਹਨੇ ਤੇਰੇ ਚੰਗੇ ਸੁਭਾਗ ਦੀ ਰੇਖਾ ਪਲਟ ਦਿੱਤੀ ‘ਤੇ ਤੈਨੂੰ ਗ੍ਰਾਂ ਦੇ ਚੱਕਰਾਂ ‘ਚ ਪਾ ਸੁਟਿਆਂ’’ ਨਿਹਾਲਾ ਸਿਰ ‘ਤੇ ਹੱਥ ਰੱਖ ਕੇ ਸੋਚਣ ਲੱਗਾ।

“ਜੀ..ਹਾਂ.... ਸਵਾਮੀ ਜੀ....! ਇੱਕ ਗੱਲ ਹੈ, ਪਰ ਤੁਹਾਨੂੰ ਦੱਸਾ ਕਿਵੇਂ? ਦੱਸਦੇ ਨੂੰ ਵੀ ਸ਼ਰਮ ਆਉਂਦੀ ਐ,” ਨਿਹਾਲਾ ਠੰਡੰਬਰ ਕੇ ਸਿਹੇ ਬੋਲਿਆ, “ਸਵਾਮੀ ਜੀ ਗੱਲ ਉਸ ਵੇਲੇ ਦੀ ਹੈ ਜਦ ਮੈਂ ਆਪਣੇ ਰਿਸ਼ਤੇ ਲਈ ਜੀਤੇ ਨੂੰ ਵੇਖਣ ਉਹਦੇ ਘਰ ਗਿਆ ਸਾਂ। ਦੋਹਾ ਪਹਿਲਾਂ ਦੀ ਰਜਾਮੰਦੀ ਤੋਂ ਬਾਅਦ ਸਾਨੂੰ ਨਾਲ ਦੇ ਕਮਰੇ ‘ਚ ਤੋਰ ਦਿੱਤਾ ਤਾਂ ਜੋ ਅਸੀਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣ ਸਕੀਏ। ਹੁਣ ਸਾਡੀ ਵਾਰੀ ਸੀ ਇੱਕ ਦੂਜੇ ਨੂੰ ਨੇਤਿਓਂ ਪਰਖਣ ਦੀ। ਉਹ ਬੈਠਦੇ ਹੀ ਮੇਰੇ ਵੱਲ ਬਿਟਰ-ਬਿਟਰ ਤੱਕਣ ਲੱਗੀ। ਮੈਂ ਉਹਦੇ ਮੁਖ ਵੱਲ ਵੇਖ ਕੇ ਨੀਵੀਂ ਪਾ ਲਈ- ਪਤਾ ਨਹੀਂ ਮੈਂ ਉਹਨੂੰ ਵੇਖ ਕੇ ਸੰਗਾਉ ਕਿਵੇਂ ਹੋ ਗਿਆ ਸੀ। ਨਾ ਗੱਲ ਸੁਰੂ ਉਹ ਕਰ ਰਹੀ ਸੀ ਤੇ ਨਾ ਹੀ ਮੈਂ। ਕਿੰਨਾ

## ‘ਜੀ.. ਤੁਸੀਂ ਮੇਰੇ ਤੋਂ ਕੁਝ ਪੁੱਛਣਾ ਨਹੀਂ ਚਾਹੁੰਦੇ...?’ ਮੈਂ ਘਬਰਾਹਟ ‘ਚ ਬੋਲ ਗਿਆ ‘ਭੈਣ ਜੀ.. ਤੁਸੀਂ ਕਿਨੇ ਭੈਣ-ਭਰਾ ਓ?’

ਹੀ ਚਿਰ ਉਹ ਮੇਰੇ ਬੁਬੇ ਵੱਲ, ਡੱਡ ਵਾਂਗ ਟੱਡੀਆਂ ਅੱਖਾਂ ਨਾਲ ਤੱਕਦੀ ਰਹੀ। ਜਿਵੇਂ ਸੈਨੂੰ ਕਚੇ ਨੂੰ ਹੀ ਖਾਣਾ ਹੋਵੇ। ਕੁਝ ਸਮਾਂ ਮਾਹੌਲ ਸਾਂਤ ਰਹਿਣ ਮਗਰੋਂ ਉਹ ਬੋਲੀ, ‘ਜੀ.. ਤੁਸੀਂ ਮੇਰੇ ਤੋਂ ਕੁਝ ਪੁੱਛਣਾ ਨਹੀਂ ਚਾਹੁੰਦੇ...?’ ਮੈਂ ਘਬਰਾਹਟ ‘ਚ ਬੋਲ ਗਿਆ ‘ਭੈਣ ਜੀ.. ਤੁਸੀਂ ਕਿਨੇ ਭੈਣ-ਭਰਾ ਓ?’ ਪਹਿਲਾ ਤਾਂ ਉਹ ਗੁੱਸੇ ‘ਚ ਲਾਲ ਪੀਲੀ ਹੋਈ ‘ਤੇ ਫਿਰ ਇਕਦਮ ਠੰਢੀ ਪੈ ਗਈ, ਪਤਾ ਨਹੀਂ ਕੀ ਸੋਚਕੇ...? ਮੁਸਕਰਾਹਟ ਬਿਖੇਰਦੀ ਉਹ ਬੋਲੀ, ‘ਜੀ ਪਹਿਲਾ ਤਾਂ ਤਿੰਨ ਸਾਂ, ਪਰ ਹਣ.. ਲੱਗਦੈ.....?’ ਮੇਰਾ ਵੀ ਹਾਸਾ ਨਿੱਕਲ ਗਿਆ। ਅਚਾਨਕ ਬੱਤੀ ਗੁਲ ਹੋ ਗਈ। ਹਨੇਰਾ ਹੋਣ ਕਾਰਨ ਘਰਦਿਆਂ ਨੇ ਸਾਨੂੰ ਹਾਕ ਮਾਰ ਲਈ। ਅਸੀਂ ਬਾਹਰ ਆ ਗਏ। ਪਰ ਮਾਪਿਆਂ ਨੇ ਸਾਨੂੰ ਹੱਸਦੇ ਵੇਖ, ਸਾਡੇ ਬਾਹਰ ਆਉਣ ਤੋਂ ਪਹਿਲਾਂ ਹੀ ਸਾਡੇ ਰਿਸ਼ਤੇ ‘ਤੇ ਪੱਕੇ ਦੀ ਮੋਹਰ ਲਗ ਦਿੱਤੀ।

ਰੱਖ ਦਾ ਭਾਣਾਂ ਮੰਨ ਕੇ ਅਸੀਂ ਦੋਹਾਂ ਨੇ ਇਸ ਨਵੇਂ ਰਿਸ਼ਤੇ ਨੂੰ ਪਰਵਾਨ ਕਰ ਲਿਆ।

“ਅਗਲੇ ਦਿਨ ਸਾਰੇ ਅਖਬਾਰਾਂ ‘ਤੇ ਖਬਰ ਸੀ— ‘ਸੰਸਾਰ ਦਾ ਸਭ ਤੋਂ ਵੱਡਾ ਬਲੈਕ ਆਊਟ, ਦੇਸ਼ ਦੇ ਤਿੰਨ ਵੱਡੇ ਗਰਿਡ ਹੋਏ ਛੇਲੂ, ਅੱਧੇ ਤੋਂ ਵੱਧ ਦੇਸ਼ ਬਿਜਲੀ ਸੰਕਟ ਵਿੱਚ।’ ਉਸ ਦਿਨ ਤੋਂ ਬਾਅਦ ਚਾਰ ਦਿਨ ਬੱਤੀ ਨਹੀਂ ਆਈ। ਅਚਾਨਕ ਹੋਇਆ ਇਹ ਸਭ ਕੁਝ, ਸ਼ਾਇਦ ਆਉਣ ਵਾਲੇ ਮੇਰੇ ਬੁਰੇ ਦਿਨਾਂ ਦਾ ਸੰਕੇਤ ਸੀ।”

“ਕਾਕਾ! ਉਸ ਦਿਨ ਭਲਾ ਵਾਰ ਕਿਹੜਾ ਸੀ? ਸਾਧ ਗਤਵੀਂ ਵਿਚਲੇ ਨੋਟ ਨੂੰ ਚੁੱਕਦਾ ਹੋਇਆ ਬੋਲਿਆ।

“ਜੀ.. ਸ਼ਾਇਦ..ਸੁਨੀਵਾਰ.....!”

“ਕਾਕਾ....!” ਪੈ ਗਿਆ ਨਾ ਪੰਗਾ! ਗ੍ਰੋਹਾਂ ਦਾ ਚੱਕਰ। ਸੁਨੀ ਦੀ ਕਰੋਪੀ। ਦੇਸ਼ ਵਿੱਚ ਹੀ ਨਹੀਂ, ਉਸ ਦਿਨ ਦਾ ਤੇਰੀ ਸੌਖੀ ਜਿੰਦਗੀ ‘ਚ ਵੀ ਬਲੈਕ ਆਊਟ ਹੋ ਗਿਆ। ਹੁਣ ਤਾਂ ਤੇਲ ਦੇ ਛਿੜਕਾਂ ਨਾਲ ਵੀ ਕੁਝ ਨਹੀਓਂ ਬਣਨਾ। ਹਵਨ ਕਰਾਉਣਾ ਪੈਣੈ। ਕਾਕਾ, ਇੰਝ ਕਰ, ਮੇਰੇ ਚੇਲੇ ਨੂੰ ‘ਕਵੰਜਾ ਸੌਂ ਇੱਕ ਰੁਪਿਆ ਦੇ ਜਾ ਪੂਜਾ ਦੀ ਸਮਾਂਗਰੀ ਲਈ।”

“ਪਰ ਸਵਾਮੀ ਜੀ, ਮੇਰੇ ਕੋਲ ਤਾਂ....!!”

“ਕੋਈ ਗੱਲ ਨਹੀਂ ਭਗਤਾ, ਜਿੰਨੀ ਤੇਰੇ ਕੋਲ ਹੋਗੇ ਨੇ, ਤੂੰ ਦੇ ਜਾ, ਬਾਕੀ ਦੇ ਹਵਨ ਤੋਂ ਬਾਅਦ ਲੈ ਲਵਾਂਗੇ।”

ਜੇਥ ਖਾਲੀ ਕਰਦਾ ਨਿਹਾਲਾ ਸੋਚ ਰਿਹਾ ਸੀ ਕਿ ਬਲੈਕ ਆਊਟ ਵਾਲਾ ਸੁਨੀ ਮੇਰੇ ‘ਤੇ ਭਾਰੂ ਸੀ ਜਾਂ ਫਿਰ ਅੱਜ ਦੇ ਦਿਨ ਵਾਲਾ ਮੰਗਲ .....!!

punjabikahani group

# ਤਾਏ ਕਾ ਏਲਾਨ

## ਗੁਰਮੇਲ ਬੀਰੋਕੇ

ਕਹਾਣੀ



ਅਮਨਮਈ ਸਹਿ-ਹੋਂਦ

ਉਹ ਕਲੇਡਾ ਦਾ ਮੂਲ ਨਿਵਾਸੀ ਸੀ। ਕਬੀਲੇ ਵਿੱਚ ਜੰਮਿਆ ਸੀ, ਉਥੇ ਹੀ ਉਸਦਾ ਬਚਪਨ ਬੀਤਿਆ ਸੀ। ਨਾ ਬਹੁਤਾ ਲੰਮਾ ਸੀ ਨਾ ਹੀ ਮਧਹਾ, ਬੱਸ ਦਰਮਿਆਨੇ ਜਿਹੇ ਕੱਦ ਦਾ, ਉਸੇ ਤਰ੍ਹਾਂ ਦਾ ਜਿਸ ਤਰ੍ਹਾਂ ਦੇ ਮੂਲ ਨਿਵਾਸੀ ਮਰਦ ਹੁੰਦੇ ਹਨ, ਗੋਲ ਜਿਹੇ। ਸੁਭਾਅ ਦਾ ਹੱਸਮੁਖ ਸੀ। ਹਰੇਕ ਨੂੰ ਬੁਲਾਅ ਲੈਂਦਾ, ਭਾਵੇਂ ਅਗਲੇ ਨੂੰ ਜਾਣਦਾ ਹੁੰਦਾ ਭਾਵੇਂ ਨਾ। ਜਿਵੇਂ ਇਹਨਾਂ ਲੋਕਾਂ ਦਾ ਰੰਗ ਭਾਰਤੀਆਂ ਵਰਗਾ ਹੁੰਦਾ ਹੈ, ਉਹਦਾ ਵੀ ਇੱਝ ਹੀ ਸੀ। ਇਸੇ ਰੰਗ ਰੂਪ ਤੇ ਕੱਦ ਕਾਠ ਕਰਕੇ ਭਾਰਤੀ ਲੋਕ ਇਹਨਾਂ ਲੋਕਾਂ ਨੂੰ 'ਤਾਏ ਕੇ' ਕਹਿ ਦਿੰਦੇ ਹਨ।

ਗਰਮੀਆਂ 'ਚ ਉਸਦਾ ਕੋਈ ਪੱਕਾ ਟਿਕਾਣਾ ਨਹੀਂ ਹੁੰਦਾ ਸੀ, ਕਦੇ ਕਿਸੇ ਪਾਰਕ 'ਚ ਡੇਰਾ ਲਾ ਲੈਂਦਾ, ਕਦੇ ਕਿਸੇ 'ਚ। ਜਦ ਉਸਦਾ ਸਰੀਰ ਚੱਲਦਾ ਸੀ ਤਾਂ ਸਰਦੀ ਦੇ ਦਿਨਾਂ ਦੌਰਾਨ ਉਹ ਹਾਈਵੇ ਦੇ ਨੇੜੇ ਇੱਕ ਸੰਘਣੇ ਦਰੱਖਤ ਬਲੋਂ ਮੌਮੀ-ਕਾਗਜ਼ਾਂ ਦੀ ਛੱਧਰੀ ਜਿਹੀ ਬਣਾਅ ਕੇ ਰੱਹਿੰਦਾ ਹੁੰਦਾ, ਕਦੇ ਕਦਾਈ ਹੀ ਬੇ-ਘਰੇ ਲੋਕਾਂ ਦੇ ਆਰਜੀ ਟਿਕਾਣੇ 'ਤੇ ਆਸਰਾ ਲੈਂਦਾ। ਉਹਦੇ ਕੋਲੇ ਪੁਰਾਣਾ ਸਾਇਕਲ ਹੁੰਦਾ। ਉਹ ਉਸਨੂੰ ਹਰ ਸਮੇਂ ਨਾਲ ਹੀ ਰੱਖਦਾ। ਉਸਦੇ ਦੋਨੋਂ ਪਾਸੇ ਨਿੱਕ-ਸੁੱਕ ਲਿਫਾਫਿਆਂ 'ਚ ਪਾ ਕੇ ਟੰਗੀ ਰੱਖਦਾ। ਬੱਸ ਇਹੀ ਉਸਦੀ ਜਾਇਦਾਦ ਸੀ, ਸਰਮਾਇਆ ਸੀ...।

ਉਹ ਅੱਠ ਭੈਣ ਭਾਈ ਸਨ। ਉਹ ਸਾਰਿਆਂ ਤੋਂ ਛੋਟਾ ਸੀ। ਦੂਜੇ ਸਾਰੇ ਰੱਬ ਨੂੰ ਪਿਆਰੇ ਹੋ ਗਏ ਸਨ, ਬੱਸ ਇਕੱਲਾ ਏਲਾਨ ਹੀ ਹੁਣ ਰਹਿ ਗਿਆ ਸੀ। ਉਸਦੀ ਉਮਰ ਸੱਤਰਾਂ ਦੇ ਆਸਪਾਸ ਸੀ।

ਬਚਪਨ ਵਿੱਚ ਉਹ ਹੋਰਨਾਂ ਮੂਲ ਵਾਸੀ ਬੱਚਿਆਂ ਦੇ ਵਾਂਗ ਰਿਹਾਇਸ਼ੀ ਸਕੂਲ ਵਾਲਿਆਂ ਦੇ ਧੱਕੇ ਨਹੀਂ ਚਤੁਰਿਆ ਸੀ।



ਰਿਹਾਇਸ਼ੀ ਸਕੂਲ ਯਹਾਂ ਅਨੇਕ ਲੋਕਾਂ ਨੇ ਮੂਲ ਵਾਸੀਆਂ ਦੇ ਬੱਚਿਆਂ ਨੂੰ ਧੱਕੇ ਨਾਲ 'ਮਨ ਚਾਹੀ ਵਿੱਦਿਆ' ਬੋਧਣ ਲਈ ਖੋਲ੍ਹੇ ਸਨ। ਬੱਸ ਉਹ ਅੱਖਰਾਂ ਦਾ ਜਾਣੂ ਨਹੀਂ ਸੀ। ਉਸਨੂੰ ਸਕੂਲ ਨਾ ਜਾਣ ਦਾ ਫਾਇਦਾ ਹੋਇਆ ਸੀ, ਉਹ ਇਹ, ਕਿ ਉਸਦਾ ਨਾਂ, ਉਸਦੀ ਆਪਣੀ ਮਾਂ ਦਾ ਰੱਖਿਆ ਹੋਇਆ ਨਾਂ, ਹੀ ਉਸਦੇ ਨਾਲ ਤੁਰਿਆ ਆ ਰਿਹਾ ਸੀ। ਜੇ ਉਹ ਸਕੂਲ ਜਾਂਦਾ ਤਾਂ ਸਕੂਲ ਵਾਲੇ ਉਸਦਾ ਨਾਮ ਬਦਲ ਕੇ ਯਹਾਂ ਅਨੇਕ ਨਾਂ ਰੱਖ ਦਿੰਦੇ...। ਉਹ ਆਪਣੇ ਨਾਮ 'ਤੇ ਮਾਣ ਕਰਦਾ ਸੀ। ਉਸਦੇ ਨਾਮ "ਏਲਾਨ" ਦਾ ਅਰਥ ਮੂਲ ਵਾਸੀਆਂ ਦੀ ਬੋਲੀ ਵਿੱਚ ਦੋਸਤਾਨਾਂ, ਮਿੱਤਰਤਾਪੁਰਨ, ਅਪਣੋਂ ਵਾਲਾ ਜਾਂ ਕਿਰਪਾਲੁ ਬਣਦਾ ਸੀ।

ਉਸਨੇ ਖੇਤਾਂ 'ਚ ਬਹੁਤ ਵਰ੍ਹੇ ਕੰਮ ਕੀਤਾ। ਉਹ ਕੰਮ ਕਰਨਾ ਬਹੁਤ ਪਸੰਦ ਕਰਦਾ ਸੀ। ਜਦੋਂ ਉਹ ਕੰਮ ਕਰਦਾ ਸੀ, ਉਸ ਕੋਲ ਛੋਟਾ ਜਿਹਾ ਘਰ ਵੀ ਸੀ। ਉਸਦੇ ਨਾਲ ਦੋ ਸੱਜੇ ਹੁੰਦੇ ਕਿ ਜਵਾਨੀ ਵੇਲੇ

ਏਲਾਨ ਦੀ ਇੱਕ ਬਹੁਤ ਹੀ ਸੋਹਣੀ ਦੋਸਤ ਕੁੜੀ ਹੁੰਦੀ ਸੀ। ਇਹ ਉਸਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ। ਇੱਕ ਦਿਨ ਉਹ ਕੁੜੀ ਗੁੰਮ ਹੋ ਗਈ...। ਦੁਬਾਰਾ ਨਾ ਲਭੀ। ਉਹਨਾਂ ਦਿਨਾਂ 'ਚ ਏਲਾਨ ਸ਼ਰਾਬ ਪੀਣ ਲੱਗ ਪਿਆ...।

ਕੁੜੀਆਂ ਤੇ ਔਰਤਾਂ ਗੁੰਮ ਹੋਈਆਂ ਹਨ। ਜਿਹਨਾਂ ਦਾ ਕੋਈ ਪਤਾ ਨਹੀਂ ਚਲਿਆ। ਸਰਕਾਰਾਂ ਨੇ ਇਸ ਮਾਮਲੇ 'ਤੇ ਕਾਗਜ਼ਾਂ ਦੇ ਬਹੁਤ ਛਿੱਡ ਭਰੇ ਹਨ...।

ਜਦ ਉਹ ਕੰਮ ਕਰਦਾ ਸੀ ਤਾਂ ਉਹਦਾ ਗੁਜ਼ਾਰਾ ਚੱਲਦਾ ਰਿਹਾ, ਰਟਾਇਰ ਹੋਣ ਤੋਂ ਪਿੱਛੋਂ ਉਹ ਆਪਣੀ ਸਰਾਬ ਪੀਣ ਦਾ ਖਰਚਾ ਨਾ ਚਲਾ ਸਕਿਆ। ਉਸਨੇ ਹੌਲੀ ਹੌਲੀ ਕਰਕੇ ਆਪਣਾ ਸਭ ਕੁਛ ਵੇਚ ਦਿੱਤਾ ਤੇ ਸੜਕ 'ਤੇ ਆ ਗਿਆ। ਮੰਗ ਕੇ ਆਪਣਾ ਨਿਰਵਾਹ ਕਰਨ ਲੱਗਿਆ, ਜਾਂ ਫਿਰ ਉਹ ਕੜੇ ਵਾਲੇ ਢੋਲਾਂ ਵਿੱਚੋਂ ਖਾਲੀ ਬੋਤਲਾਂ ਤੇ ਹੋਰ ਸਮਾਨ ਇਕੱਠਾ ਕਰ ਕੇ, ਵੇਚ ਕੇ ਕੁਛ

ਤਾਏ ਕਾ ਏਲਾਨ

ਗੁਰਮੇਲ ਬੀਰੋਕੇ

ਕਹਾਣੀ

ਡਾਲਰ ਬਣਾਅ ਲੈਂਦਾ। ਇੱਕ ਕੰਮ ਉਹ ਹੋਰ ਕਰਦਾ ਸੀ, ਉਹ ਪੋਲੀ ਲੱਕਤ ਦੇ ਛੋਟੇ ਟੋਟਮ ਪੋਲ ਚਾਕੂ ਨਾਲ ਬਣਾਉਂਦਾ ਸੀ ਤੇ ਦੁਕਾਨਾਂ ਮੁਹਰੇ ਬਹਿ ਕੇ ਵੇਚਦਾ ਸੀ। ਉਸਦੇ ਬਣਾਏ ਟੋਟਮ ਪੋਲ ਬਹੁਤ ਹੀ ਦਿਲ ਖਿੱਚਦੇ ਹੁੰਦੇ।

ਟੋਟਮ ਪੋਲ ਲੱਕੜੀ ਦਾ ਬਣਿਆ ਇੱਕ ਖੰਭਾ ਨੁਮਾ ਯਾਦਗਾਰੀ ਰਿਨ੍ਹੁ ਹੁੰਦਾ ਹੈ। ਮੂਲ ਵਾਸੀ ਲੋਕ ਦਰੱਖਤਾਂ ਦੇ ਪੇਰਿਆਂ ਨੂੰ ਤੁਰਾਸ ਕੇ ਕਈ ਤਰ੍ਹਾਂ ਦੀਆਂ ਸੋਹਣੀਆਂ ਮਰਤਾਂ ਵਿੱਚ ਬਦਲ ਦਿੰਦੇ ਹਨ। ਇਹ ਕਬੀਲੇ ਦੇ ਇਤਿਹਾਸ ਨੂੰ ਦਰਸਾਉਂਦਾ ਹੈ। ਕਬੀਲੇ ਦੇ ਵੰਸ਼ ਬਾਰੇ ਇਸਨੂੰ ਦੇਖ ਕੇ ਪਤਾ ਚੱਲਦਾ ਹੈ। ਇਹ ਕਲਾ ਕਿਰਤਾਂ ਮੂਲ ਨਿਵਾਸੀ ਥਾਂਵਾਂ 'ਤੇ ਜਾ ਹੋਰ ਵੀ ਕਈ ਜਨਤਕ ਥਾਂਵਾਂ 'ਤੇ ਉੱਤਰ-ਪੱਛਮੀ ਕਨੇਡਾ 'ਚ ਆਮ ਲੱਗੀਆਂ ਹੁੰਦੀਆਂ ਹਨ।

ਉਸਦੇ ਚੰਗੇ ਸੁਭਾਅ ਕਰਕੇ ਕਸਬੇ ਦੇ ਸਾਰੇ ਲੋਕ ਉਸਨੂੰ ਪਿਆਰ ਕਰਦੇ ਸਨ। ਕਈ ਉਸਨੂੰ ਖਾਣ ਨੂੰ ਦੇ ਦਿੰਦਾ ਤੇ ਕਈ ਉਸਨੂੰ ਪੈਂਗ ਲਵਾਉਣ ਵਾਲੇ ਵੀ ਮਿਲ ਜਾਂਦੇ...।

... ਤੇ ਹੁਣ ਉਸਦੇ ਕੋਲੋਂ ਤੁਰਿਆ ਨਹੀਂ ਜਾਂਦਾ ਸੀ। ਉਹ 'ਵੀਲ ਚੇਅਰ' ਉੱਤੇ ਸੀ। ਇਹ ਉਸਨੂੰ ਉਸਦੇ ਜਾਣੂਆਂ ਨੇ ਡੰਡ ਇਕੱਠਾ ਕਰ ਕੇ, ਖਰੀਦ ਕੇ ਦਿੱਤੀ ਸੀ। ਬੇ-ਘਰੇ ਲੋਕਾਂ ਦੀ ਮੱਦਦ ਕਰਨ ਵਾਲੀਆਂ ਸੰਸਥਾਵਾਂ ਨੇ ਉਸਨੂੰ ਪੱਕੀ ਰਿਹਾਇਸ਼ ਦਾ ਕਈ ਵਾਰੀ ਪ੍ਰਬੰਧ ਕੀਤਾ, ਪਰ ਉਹ ਉਥੋਂ ਭੱਜ ਜਾਂਦਾ ਸੀ। ਉਹ ਕਹਿੰਦਾ ਸੀ, "ਮੈਨੂੰ ਪਾਰਕ 'ਚ ਖੁੱਲ੍ਹੇ ਅਸਮਾਨ ਥਲ੍ਹੇ ਹੀ ਵਧੀਆ ਨੀਂਦ ਆਉਂਦੀ ਐ...।"

ਗਰਮੀਆਂ ਤਾਂ ਪਾਰਕ 'ਚ ਉਸਦੀਆਂ ਚੰਗੀਆਂ ਲੰਘਦੀਆਂ, ਪਰ ਸਿਆਲ ਕੱਢਣੇ ਹੁਣ ਉਸਦੇ ਲਈ ਅੱਖੇ ਸਨ। ਪੁਰਾਣਾ

ਗੁਜਰਾਤ ਦੀ ਦਾਲੀਆ ਜੋੜੀ 180 ਕਰੋੜ ਦੀ ਜਾਇਦਾਦ ਸਕੂਲ, ਕਾਲਜ ਤੇ ਧਾਰਮਕ ਸੰਸਥਾਨਾਂ ਨੂੰ ਦਾਨ ਕਰ ਕੇ ਸੂਰਤ ਵਿਖੇ ਬਿਰਧ ਆਸ਼ਰਮ ਵਿਚ ਆ ਗਈ ਹੈ। ਖਬਰਾਂ ਵਿਚ ਇਸਦਾ ਕੋਈ ਜ਼ਿਕਰ ਨਹੀਂ ਕਿ ਉਨ੍ਹਾਂ ਦਾ ਕੋਈ ਪੁੱਤਰ ਪੁੱਤਰੀ ਹੈ ਕਿ ਨਹੀਂ। ਉਨ੍ਹਾਂ ਨੇ 50000 ਰੁਪਿਆ ਸਮਝਾਨ ਘਾਟ ਵਿਚ ਵੀ ਜਮ੍ਹਾਂ ਕਰਾਅ ਦਿੱਤਾ ਹੋਇਆ ਹੈ, ਆਪਣੀ ਮੌਤ ਤੋਂ ਬਾਅਦ ਸਸਕਾਰ ਲਈ। ਨਰੋਤਮਭਾਈ (97), ਲਕਸ਼ਮੀਬੇਨ(84), ਨੇਤੇ ਦੇ ਇਲਾਕੇ ਅਡਾਜਤ ਤੋਂ ਹਨ।

**ਬੇ-ਘਰੇ ਲੋਕਾਂ ਦੀ ਮੱਦਦ  
ਕਰਨ ਵਾਲੀਆਂ ਸੰਸਥਾਵਾਂ ਨੇ  
ਉਸਨੂੰ ਪੱਕੀ  
ਰਿਹਾਇਸ਼ ਦਾ ਕਈ ਵਾਰੀ  
ਪ੍ਰਬੰਧ ਕੀਤਾ, ਪਰ ਉਹ ਉਥੋਂ  
ਭੱਜ ਜਾਂਦਾ ਸੀ। ਉਹ ਕਹਿੰਦਾ  
ਸੀ, "ਮੈਨੂੰ ਪਾਰਕ 'ਚ ਖੁੱਲ੍ਹੇ  
ਅਸਮਾਨ ਥਲ੍ਹੇ ਹੀ ਵਧੀਆ  
ਨੀਂਦ ਆਉਂਦੀ ਐ...।"**

ਸਰੀਰ ਥੋੜ੍ਹੀ ਜਿਹੀ ਠੰਡ ਵੀ ਨਹੀਂ ਝੱਲਦਾ ਸੀ। ਸਰਦੀ ਉਹ ਬੇ-ਘਰੇ ਲੋਕਾਂ ਦੇ ਆਰਜ਼ੀ ਟਿਕਾਣਿਆਂ 'ਤੇ ਲੰਘਾਉਂਦਾ।

ਜਦ ਕਦੇ ਬਹੁਤੀ ਬਰਫ ਪੈ ਜਾਂਦੀ, 'ਵੀਲ ਚੇਅਰ' ਉੱਤੇ ਹੋਣ ਕਰਕੇ, ਉਹ ਦੇਰੀ ਨਾਲ ਪਹੁੰਚਦਾ ਤੇ ਬੇ-ਘਰੇ ਲੋਕਾਂ ਦੇ ਆਰਜ਼ੀ ਟਿਕਾਣੇ 'ਤੇ ਉਸਨੂੰ ਥਾਂ ਨਾ ਮਿਲਦੀ।

ਇਸ ਤਰ੍ਹਾਂ ਕ੍ਰਿਸਮਸ ਦੇ ਦਿਨਾਂ 'ਚ ਬਹੁਤੀ ਵਾਰ ਵਾਪਰਦਾ। ਉਸ ਸਮੇਂ ਉਹ ਆਪਣਾ ਤਰੀਕਾ ਵਰਤਦਾ...। ਉਹ ਪੁਲਿਸ ਵਾਲੇ ਨੂੰ ਬਲਾਉਂਦਾ ਤੇ ਉਸਦੇ ਘਰੰਨ ਜੜ ਦਿੰਦਾ! ਪੁਲਿਸ ਵਾਲਾ ਉਸਨੂੰ ਫੜ ਕੇ ਲੈ ਜਾਂਦਾ। ਉਸ ਸਮੇਂ ਜੇਲ੍ਹ ਜਾ ਕੇ ਉਹ ਬਹੁਤ ਹੱਸਦਾ ਤੇ ਕਹਿੰਦਾ, "ਇਹ ਬਹੁਤ ਖਬਰੂਰ ਥਾਂ ਐ। ਮੈਂ ਬਾਹਰ ਨੀਂ ਸੌ ਸਕਦਾ ਸੀ ਹੁਣ ਇਥੇ ਖਾਣ ਨੂੰ ਵੀ ਵਧੀਆ ਮਿਲ੍ਹਾ...।" ਉਹ ਪੁਲਿਸ ਵਾਲੇ ਨਾਲ ਹੱਥ ਮਿਲਾਅ ਲੈਂਦਾ ਤੇ ਮਾਫ਼ੀ ਮੰਗ ਲੈਂਦਾ।

ਕਈ ਉਸਦੇ ਮਿੱਤਰ ਜੇਲ੍ਹ ਨੂੰ "ਏਲਾਨ ਦਾ ਸਿਆਲ ਵਾਲਾ ਘਰ" ਕਹਿੰਦੇ। ਉਹ ਜਿਵੇਂ ਵੀ ਸੀ, ਲੋਕਾਂ ਦਾ ਪਿਆਰਾ ਸੀ। ਸਾਰੇ

ਕਸਬੇ ਦੇ ਲੋਕਾਂ ਦਾ ਮਖੌਲੀਆ ਦੋਸਤ ਸੀ। ਪੁਲਿਸ ਵਾਲੇ ਵੀ ਕਹਿ ਦਿੰਦੇ, "ਕਾਨੂੰਨ ਹੁਣ ਇਹਦੀ ਸਮਝ ਤੋਂ ਬਾਹਰ ਨੇ, ਇਹ ਬਹੁਤਾ ਬੁੱਝਾ ਹੋ ਗਿਆ...।"

ਜਦ ਕਦੇ ਮਿੱਤਰਾਂ 'ਚ ਬੈਠਿਆਂ ਕਿਸੇ ਦੇ ਵਿਆਹ ਦੀ ਗੱਲ ਤੁਰ ਪੈਂਦੀ ਤਾਂ ਉਸਦੀਆਂ ਅੱਖਾਂ 'ਚ ਬਹੁਤ ਹੀ ਅਜੀਬ ਕਿਸਮ ਦੀ ਚਮਕ ਆ ਜਾਂਦੀ, ਜਿਹੜੀ ਥੋੜ੍ਹੇ ਚਿਰ ਮਗਰੋਂ ਹੀ ਖਤਮ ਹੋ ਜਾਂਦੀ। ਉਹ ਨੀਵੀਂ ਪਾ ਲੈਂਦਾ। ਉਸਤੋਂ ਬਾਅਦ ਉਸਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਤੇ ਉਹ ਉਥੋਂ ਤੁਰ ਜਾਂਦਾ। ਇਸੇ ਤਰ੍ਹਾਂ ਹੀ ਉਸ ਸਮੇਂ ਵੀ ਵਾਪਰਦਾ ਜਦ ਕਦੇ ਗੁੰਮ ਹੋਈਆਂ ਮੂਲ ਵਾਸੀ ਕੜੀਆਂ ਤੇ ਔਰਤਾਂ ਦੀ ਗੱਲ ਚੱਲਦੀ। ਉਹ ਪਾਰਕ ਦੇ ਕਿਸੇ ਕੋਨੇ 'ਚ ਇਕੱਲਾ ਬਹਿ ਕੇ ਬਹੁਤ ਰੋਂਦਾ...। 001-604-825-8053 gurmailbiroke@gmail.com (ਬਰਫੀਲੀ ਡਾਲਰ-16 "ਪੰਜਾਬੀ ਅਖਬਾਰ" (5/2/16), ਕੈਲਗਰੀ, ਕਨੇਡਾ ਵਿੱਚੋਂ )

**ਭੁੱਲ ਦੀ ਸੋਧ:  
ਫਰਵਰੀ ਅੰਕ ਵਿਚ ਛਾਪੀ  
ਜੋਗਿੰਦਰ ਬਾਹਰਲਾ  
ਦੀ ਫੋਟੋ  
ਅਮਰਜ਼ਿਤ  
ਚੰਦਨ ਦੀ ਖਿੱਚੀ  
ਹੈ, ਉਨ੍ਹਾਂ ਦੱਸਿਆ ਹੈ।  
-ਪ੍ਰੀਤਲੜੀ**

# ਵੇਚ ਦਿਓ

## ਸੁਰੇਸ਼ ਸੇਠ

ਕਹਾਣੀ

ਇਹ ਸ਼ਾਮ ਦਾ ਤੀਜਾ ਧੋੱਗ ਸੀ ਜਾਂ ਚੌਥਾ, ਵਰਮਾ ਜੀ ਨੂੰ ਯਾਦ ਨਹੀਂ। ਇਹ ਯਾਦ ਨਾ ਰਹਿਣ ਦੀ ਸਿੰਮਾਰੀ ਉਸਨੂੰ ਖੋਰੇ ਕਦੋਂ ਤੋਂ ਹੋ ਗਈ? ਚਾਹੇ ਕਿੰਨੀ ਵੀ ਪ੍ਰੀ ਲਵੇ, ਲੱਗਦਾ ਹੈ ਚੜ੍ਹਦੀ ਹੀ ਨਹੀਂ, ਸ਼ਰੀਰ ਦਾ ਰਥ ਜਮੀਨ ਤੋਂ ਡੇਢ ਇੰਚ ਉੱਪਰ ਹੀ ਨਹੀਂ ਹੁੰਦਾ। ਲੱਗਦਾ ਹੈ ਇਹ ਕਲੱਬ ਦਾ ਲਾਨ ਨਹੀਂ, ਚਿੱਕੜ ਭਰੀ ਸੁੰਨੀ ਧਰਤੀ ਹੈ ਅਤੇ ਉਸਦਾ ਵਜੂਦ ਡੇਢ ਇੰਚ ਉੱਪਰ ਨਹੀਂ, ਡੇਢ ਫੁੱਟ ਹੇਠ ਧਸ ਗਿਆ ਹੈ।

ਲਾਨ ਦੀਆਂ ਕਿਆਰੀਆਂ 'ਤੇ ਛਿਪੇ ਹੋਏ ਸੰਗੀਤ ਦੀਆਂ ਧੁਨਾਂ ਸਰਸਰਾ ਰਹੀਆਂ ਨੇ। ਬਹੁਤ ਦਿਨਾਂ ਦੇ ਬਾਅਦ ਲਾਨ ਦੇ ਵਿੱਚਕਾਰ ਪਈ ਮਧੁਬਾਲਾ ਦੀ ਮੂਰਤੀ 'ਤੇ ਬੈਠ ਕੇ ਇਕ ਚਿੜੀ ਚਹਿਚਾਈ। ਆਕਾਸ਼ 'ਤੇ ਪਾਣੀ ਲੱਦੇ ਬੱਦਲਾਂ ਦੀ ਧਮਕ ਹੈ। ਭਲਾ ਬੱਦਲ ਵੀ ਕਦੇ ਧਮਕੇ ਨੇ, ਉਹ ਤਾਂ ਮੰਡਰਾਉਂਦੇ ਨੇ, ਸਾਬੂ। ਵਰਮਾ ਜੀ ਨੇ ਨਾਸੇ ਵਿਚ ਯੁੰਦਲਾਈਆਂ ਅੱਖਾਂ ਨਾਲ ਚਿੜੀ ਵੱਲ ਦੇਖ ਕੇ ਸੋਚਿਆ। ਪ੍ਰੇਤੂ ਉੱਥੇ ਚਿੜੀ ਕਿੱਥੇ? ਮੂਰਤੀ ਨੂੰ ਵੀ ਪਤਾ ਨਹੀਂ ਕਦੋਂ ਤੋਂ ਧੋਇਆ ਸਵਾਰਿਆ ਨਹੀਂ ਗਿਆ।

ਰਾਤੀਂ ਇੱਥੇ ਤੰਬੇਲਾ ਖੇਡਿਆ ਗਿਆ ਸੀ। ਦੂਰ ਤੀਕਰ ਉਲਟੀਆਂ-ਪੁਲਟੀਆਂ ਕਰਸੀਆਂ ਅਤੇ ਤੰਬੇਲੇ ਦੀਆਂ ਪਰਚੀਆਂ ਖਿੱਲਰੀਆਂ ਪਈਆਂ ਸਨ। ਲੱਗਦੇ, ਕਲੱਬ ਦਾ ਲਾਨ ਨਹੀਂ, ਕੋਈ ਹਾਟ ਬਾਜ਼ਾਰ ਏ। ਸ਼ਾਇਦ ਇੱਥੇ ਕੱਲ੍ਹ ਇਕ ਮੇਲਾ ਲੱਗਿਆ ਸੀ। ਬਹੁਤ ਸਾਰੇ ਲੋਕ ਸੁਪਨਿਆਂ ਦੀਆਂ ਚੁਠੀਆਂ ਪੱਤਲਾਂ ਚੱਟ ਕੇ ਇੱਥੇ ਸੁੱਟ ਗਏ।

ਇਸ ਬਾਜ਼ਾਰ ਤੋਂ ਪਰੇ ਇਕ ਬਸਤੀ ਹੈ। ਹਨੇਰੀ ਬਸਤੀ, ਪਹਿਲੋਂ ਇੱਥੇ ਨੀਲਾਮ ਘਰ ਸਜਿਆ ਕਰਦਾ ਸੀ। ਇੱਥੇ ਘਾਹ ਦੀ ਰੂਹ ਵਿੱਚ ਸੰਗੀਤ ਦੀਆਂ ਧੁਨਾਂ ਨਹੀਂ ਸਰਸਰਾਉਂਦੀਆਂ। ਔਰਤ ਦੇ ਸਰੀਰ ਦੀ



ਬੋਲੀ ਲੱਗਦੀ ਹੈ। ਪੰਜਾਹ ਹਜ਼ਾਰ ਇੱਕ, ਪੰਜਾਹ ਹਜ਼ਾਰ ਦੋ। ਸਿਰਫ ਪੰਜਾਹ ਹਜ਼ਾਰ। ਪਿੱਡੋਂ ਖਤ ਆਇਆ। ਬਾਬਾ ਢੰਗਰਾਂ ਦੀ ਮੰਡੀ ਵਿੱਚ ਗਿਆ ਸੀ। ਨਵੀਂ ਦੁਧਾਰੂ ਮੱਝ ਖੀਦ ਕੇ ਲਿਆਇਆ ਹੈ। ਸੱਤਰ ਹਜ਼ਾਰ ਵਿੱਚ।

ਧੋੱਗ ਸ਼ਾਇਦ ਤਿੰਨ ਨਹੀਂ ਚਾਰ ਈ ਹੋ ਗਏ ਸਨ। ਔਰਤ ਦੀ ਸੋਚੋ ਤਾਂ ਮੱਝ ਯਾਦ ਆਉਣ ਲੱਗਦੀ ਹੈ ਅਤੇ ਉਹ ਵਿਕਦੀ ਹੋਈ ਔਰਤ ਕਿੱਧਰ ਗਈ।

ਵਰਮਾ ਜੀ ਨੇ ਨਾਸੇ ਨਾਲ ਮਿਚਿਚਾਊਂਦੀਆਂ ਅੱਖਾਂ ਨਾਲ ਵੇਖਿਆ। ਕੀ ਉਹ ਉੱਥੇ ਖੜ੍ਹੀ ਹੈ? ਲਾਨ ਦੇ ਵਿੱਚਕਾਰ ਉੱਧੜੇ ਹੋਏ ਜਿਸਮ ਦੇ ਨਾਲ, ਉਸਦਾ ਠਮਕਾ ਦੇਖੋ, ਜਿਵੇਂ ਮਾਡਲ ਮੁਕਾਬਲੇ ਵਿੱਚ ਰੈਪ 'ਤੇ ਚੱਲ ਰਹੀ ਹੋਵੇ। ਪਰ ਨਹੀਂ ਔਰਤ ਕਿੱਥੇ? ਉਹ ਤਾਂ ਓਹੀਓ ਮੂਰਤੀ ਹੈ, ਬੱਚਨ ਦੀ ਮਧੁਬਾਲਾ ਜਾਂ ਉਮਰ ਕਿਆਮ ਦੀ ਸੁਰਬਾਲਾ ਜਿਹੀ।

ਹੁਣ ਚਿਹਰਿਆਂ ਦੀ ਸਹੀ ਪਹਿਚਾਣ ਹੋ ਜਾਂਦੀ ਹੈ। ਹੁਣ ਤਾਂ ਨੀਲਾਮੀ ਦੀ ਬੋਲੀ ਵੀ ਫਿਕੀ ਪੈਣ ਲੱਗ ਗਈ। ਘਾਹ ਵਿੱਚ ਛੁਪਿਆ

ਸੰਗੀਤ ਸਰਸਰਾਉਣ ਲੱਗ ਪਿਆ। ਸਿਤਾਰ ਦੀ ਧੁਨ ਹੈ। ਰਵੀਸ਼ੰਕਰ ਨੇ ਇਸ ਨੂੰ ਕਦੋਂ ਵਜਾਇਆ ਸੀ? ਬਨਾਰਸ ਵਿੱਚ ਇਕ ਅਜਿਹੀ ਔਰਤ ਹੀ ਆਪਣੇ ਚੇਲਿਆਂ ਨੂੰ ਸਿਤਾਰ ਵਜਾਉਣਾ ਸਿਖਾਉਂਦੀ ਹੈ ਅਤੇ ਕਦੀ ਮੰਚ 'ਤੇ ਨਹੀਂ ਆਉਂਦੀ। ਓਧਰ ਰਵੀ ਸੰਕਰ ਜੀ ਦੀ ਅੰਗਰੇਜ਼ ਬੋਟੀ ਨੇ ਆਪਣੇ ਸਿੰਫਨੀ ਸੰਗੀਤ ਨਾਲ ਧੁਨਾਂ ਦੀ ਦੁਨੀਆਂ ਨੂੰ ਹਿਲਾ ਦਿੱਤਾ। ਬਹੁਤ ਮੰਗ ਏ ਉਸਦੀ। ਰਵੀ ਸੰਕਰ ਨੇ ਸਿਰ ਹਿਲਾਉਂਦੇ ਹੋਏ ਕਿਹਾ, ਮੈਨੂੰ ਮਾਣ ਹੈ, ਉਸ 'ਤੇ। ਉਦਾਸ ਔਰਤ ਨੇ ਆਪਣੇ ਚੇਲਿਆਂ ਦੇ ਨਾਲ ਸਿਤਾਰ ਦੀ ਦੁਸਰੀ ਧੁਨ ਛੇਡੀ। ਬਹੁਤ ਘੱਟ ਲੋਕ ਉਸਨੂੰ ਜਾਣਦੇ ਪਹਿਚਾਣਦੇ ਨੇ। ਇਹ ਕਿਹੋ ਜਿਹੇ ਵਿੱਚਾਰ ਵਰਮਾ ਜੀ ਦੇ ਦਿਮਾਗ ਵਿੱਚ ਆਉਣ ਲੱਗੇ। ਇਹ ਮੂਰਤੀ ਆਪਣੀ ਪਹਿਚਾਣ ਕਿਉਂ ਨਹੀਂ ਖੋਂਦੀ। ਖੋਈ ਹੈ ਤਾਂ ਹੁਣ ਵੀਨਸ ਦੀ ਪ੍ਰਤੀ ਮੂਰਤੀ ਲੱਗਣ ਲੱਗੀ ਹੈ। ਪ੍ਰੇਤੂ ਸਵੇਰ ਤੋਂ ਇਸਨੂੰ ਕਿਸੇ ਨੇ ਧੋਇਆ ਪੋਚਿਆ ਕਿਉਂ ਨਹੀਂ? ਅਤੇ ਇਸ ਦੀਆਂ ਚਮਕਦੀਆਂ ਅੱਖਾਂ, ਹੀਰੇ ਦੀ ਕਣੀ ਜਿਵੇਂ ਦਮਕਦੀਆਂ ਹੋਈਆਂ। ਕੀ ਕਹਿੰਦੀ ਸੀ ਉਹ ਪੁਰਾਣੀ

ਵੇਚ ਦਿਓ

ਸੁਰੋਸ਼ ਸੇਠ

ਕਹਾਣੀ



ਮੈਂ ਤੁਹਾਨੂੰ ਪੇਸ਼ ਕਰਦਾਂ ਅਮਨਾ।  
ਮੈਂ ਤੁਹਾਨੂੰ ਪੇਸ਼ ਕਰਦਾਂ ਮੁੱਹਬਤ, ਦੋਸਤੀ।  
ਮੈਂ ਵੇਖ ਰਿਹਾਂ ਤੁਹਾਡੀ ਖੂਬਸੂਰਤੀ।  
ਮੈਂ ਸੁਣ ਰਿਹਾਂ ਤੁਹਾਡੀ ਲੋਤ।  
ਮੈਂ ਮਹਿਸੂਸ ਕਰ ਰਿਹਾਂ ਤੁਹਾਡੇ ਅਹਿਸਾਸ।

ਫਿਲਮ “ਮਾਰ ਕਟਾਰੀ ਮਰ ਜਾਨਾ, ਅੱਖੀਆਂ ਕਿਸੀ ਸੇ ਮਿਲਾਨਾ ਨਾ।” ਪ੍ਰੇਤੂ ਉੱਥੇ ਮੁਰਤੀ ਦੀਆਂ ਅੱਖਾਂ ਨਾਲ ਕਿਵੇਂ ਅੱਖਾਂ ਮਿਲਾਉਣ ਵਰਮਾ ਜੀ? ਹੀਰਿਆਂ ਵਰਗੀਆਂ ਅੱਖਾਂ ਸਨ। ਕਿਸੇ ਨੇ ਕੱਚ ਦਿੱਤੀਆਂ। ਹੁਣ ਅੱਖਾਂ ਦੇ ਖਾਲੀ ਕਟੋਰੇ ਕੇਵਲ ਟੋਏ ਲੱਗ ਰਹੇ ਨੇ। “ਕਿੱਥੇ ਗਈਆਂ ਮੇਰੀਆਂ ਅੱਖਾਂ ?” ਅੰਨ੍ਹੀਆਂ ਅੱਖਾਂ ਵਾਲੀ ਮੁਰਤੀ ਵਰਮਾ ਜੀ ਤੋਂ ਪੁੱਛਦੀ ਹੈ। ਹੁਣ ਉਹ ਕੀ ਦੱਸਣ? ਉਹਨਾਂ ਨੇ ਤਾਂ ਉਹ ਅੱਖਾਂ ਕੱਢੀਆਂ ਨਹੀਂ, ਜੀ ਨਹੀਂ, ਖ੍ਰੀਦੀਆਂ ਵੀ ਨਹੀਂ।

ਵਰਮਾ ਜੀ ਪਰੇਸ਼ਾਨ ਹਨ। ਬਹਿਰਾ ਉਨ੍ਹਾਂ ਕੋਲ ਆ ਕੇ ਬੋਲਿਆ—ਸਰ, ਛਿੰਕ।

“ਵਨ ਲਾਰਜਾ।” ਉਨ੍ਹਾਂ ਨੇ ਕਿਹਾ ਅਤੇ ਉਨ੍ਹਾਂ ਦੀਆਂ ਅੱਖਾਂ ਵਿਚ ਬਚੇ-ਖੁਚੇ ਨਸੇ ਨੇ ਦਸਤਕ ਦਿੱਤੀ।

ਕਮਾਲ ਏ, ਵਰਮਾ ਜੀ। ਅੱਰਤ ਤੇ ਮੁਰਤੀ ਵਿਚ ਫਰਕ ਨਹੀਂ ਕਰ ਸਕਦੇ। ਮੀਆਂ? ਇਹ ਮੁਰਤੀ ਨਹੀਂ, ਰੈਂਪ ਤੇ ਚੱਲਦੀ ਹੋਈ ਮਾਡਲ ਏ। ਮਸ਼ਹੂਰੀ ਪ੍ਰਚਾਰ ਅਜੰਸੀਆਂ ਵਿਚ ਖ੍ਰੀਦਾਰਾਂ ਦੀ ਭੀਤ ਲੱਗੀ ਹੈ। ਪ੍ਰੇਤੂ ਇਹਨਾਂ ਦੇ ਸਾਹਮਣੇ ਚੱਲਦੇ ਹੋਏ ਉਸਦੇ ਉਪਰਲੇ ਬਦਨ ਦਾ ਕੱਪੜਾ ਹੇਠ ਗਿਰਨਾ ਚਾਹੀਦਾ ਸੀ। ਇੱਥੇ ਤਾਂ ਸ਼ਾਇਦ ਉਸ ਦੀਆਂ ਹੀਰਿਆਂ ਜਿਹੀਆਂ ਅੱਖਾਂ ਹੇਠ ਆ ਕੇ ਗਿਰ ਗਈਆਂ। ਕਦੀ ਇਕ ਅੰਨ੍ਹੀਆਂ ਅੱਖਾਂ ਵਾਲੀ ਮਾਡਲ ਨੂੰ ਕਿਸੇ ਰੈਂਪ ‘ਤੇ ਚੱਲਦੇ ਹੋਏ ਤੱਕਿਆ ਹੈ? ਤਾਂ ਵਰਮਾ ਜੀ ਦੇ ਅੰਦਰ ਦੇ ਰੂਤੀਵਾਦੀ ਨੇ ਜਵਾਬ ਦਿੱਤਾ, ਲੜਕੀਆਂ ਅੰਨ੍ਹੀਆਂ ਹਨ, ਤਦੇ ਤਾਂ ਰੈਂਪ ‘ਤੇ ਚਲਦੀਆਂ ਨੇ।

ਬਹਿਰੇ ਨੇ ਮੇਜ਼ ’ਤੇ ਛਿੰਕ ਰੱਖ ਦਿੱਤੀ। ਵਰਮਾ ਜੀ ਚੌਂਕ ਗਏ। ਇਹਨਾਂ ਵਰਗ ਆਧੁਨਿਕ ਆਦਮੀ, ਤੇ ਇਹ ਰੂਤੀਵਾਦੀ ਵਿਚਾਰ। ਆਖਿਰ ਇਹ ਬਜ਼ਾਰ ਸਜਦੇ

## ਅਮਰਾਈਆਂ ਵਿਕ ਗਈਆਂ। ਉਨ੍ਹਾਂ ਦੀ ਜਗਹ ਮਾਲ ਪਲਾਜ਼ਾ, ਫਲਾਈਓਵਰ ਤੇ ਮਲਟੀਪਲੈਕਸ਼ਨ ਨੇ ਲੈ ਲਈ। ਬਚਪਨ ਦੇ ਪੰਛੀ ਸਮੇਂ ਦੇ ਗਲਿਆਰਿਆਂ ਵਿਚ ਗੁੰਮ ਹੋ ਗਏ।

ਕਿਨ੍ਹਾਂ ਲਈ ਹਨ। ਏਡੇ ਵੱਡੇ ਮਾਲ ਪਲਾਜ਼ਾ, ਡਿਪਾਰਟਮੈਂਟਲ ਸਟੋਰ ਤੇ ਮਲਟੀਪਲੈਕਸ਼ਨ ਜਿਹੜੀ ਵਿਕਣ ਵਾਲੀ ਚੀਜ਼ ਹੈ ਉਹ ਤਾਂ ਵਿਕੇਗੀ ਹੀ। ਕਰੋੜਾਂ ਰੁਪਏ ਦਾ ਨਿਵੇਸ਼, ਏਨੇ ਖ੍ਰੀਦਦਾਰ, ਅੱਰਤ ਹੋਵੇ ਜਾਂ ਮੁਰਤੀ। ਇੱਥੇ ਸਭ ਕੁਝ ਵਿਕ ਜਾਂਦਾ ਹੈ। ਪ੍ਰੇਤੂ ਅੰਨ੍ਹੀਆਂ ਅੱਖਾਂ ਵਾਲੀ। ਤੁਸੀਂ ਵੇਚੋ ਤਾਂ ਸਹੀ। ਅੰਨ੍ਹੀ ਤਾਂ ਉਹ ਹੋ ਹੀ ਜਾਵੇਗੀ।

ਅੱਖਾਂ ਦਾ ਬਹੁਤ ਮੁੱਲ ਹੈ ਸਾਹਿਬ। ਅਖਬਾਰ ਵਿਚ ਪਿੜ੍ਹਾ ਸੀ। ਅੰਬਾਲੇ ਤੋਂ ਇਕ ਗੁਮਨਾਮ ਆਦਮੀ ਚੱਲਿਆ ਸੀ। ਉਸਦੇ ਝੇਲੇ ਵਿਚ ਮੁਰਦਾ ਆਦਮੀ ਦੀਆਂ ਜਿੰਦਾਂ ਅੱਖਾਂ ਸਨ। ਇਹ ਮਰਨ ਦੇ ਬਾਅਦ ਵੀ ਅਠਤਾਲੀ ਘੰਟੇ ਜਿੰਦਾ ਰਹਿੰਦੀਆਂ ਨੇ। ਨਾਲ ਦੇ ਮਹਾਂਨਗਰ ਵਿਚ ਡਾਕਟਰ ਹੈ। ਉਹ ਇੰਨ੍ਹਾਂ ਅੱਖਾਂ ਨੂੰ ਖੀਦ ਕੇ ਬੇਠੂ ਅੱਖਾਂ ਦੀ ਜਗਹ ਲਗ ਦਿੱਦਾ ਤਾਂ ਅੰਨ੍ਹੇ ਦੇਖਣ ਲੱਗਦੇ ਨੇ। ਆਪਣੀਆਂ ਅੱਖਾਂ ਦੇ ਹਨੇਰੇ ਤੋਂ ਵੀ ਜਿਆਦਾ ਹਨੇਰੀ ਇਸ ਬਸਤੀ ਨੂੰ।

ਬਸਤੀ ਹੈ ਕਿ ਬਾਜ਼ਾਰ? ਲਾਨ ਹੈ ਕਿ ਨੀਲਾਮ ਘਰ? ਅੱਰਤ ਹੈ ਕਿ ਮੁਰਤੀ? ਵਰਮਾ ਜੀ ਨੇ ਇਕ ਪੈਂਗ ਹੋਰ ਖਿੱਚਿਆ।

ਹੁਣ ਫੇਰ ਧੁੰਦਲਾ ਲੱਗਣ ਲੱਗਾ। ਇਹ ਰਸਤਾ ਨਹੀਂ ਚੌਰਾਹਾ ਹੈ।

ਲਾਨ ਵਿਚ ਖੁੱਲ੍ਹਣ ਵਾਲਾ ਕਲੱਬ ਦਾ ਬਾਰ ਡੋਰ ਖੁੱਲ੍ਹਿਆ। ਦੋ ਚਹਿ ਉੰਦੀਆਂ ਕੁੜੀਆਂ ਦਰਵਾਜ਼ਾ ਖੋਲ੍ਹ ਕੇ ਲਾਨ ਵਿਚ ਆ ਗਈਆਂ। ਵਰਮਾ ਜੀ ਨੇ ਡੋਰ ਅੱਖਾਂ ਮਿਚਿਮਚਾਈਆਂ। ਇਹਨਾਂ ਖੰਬ ਫਰਦਰਾਉਂਦੀਆਂ ਲੜਕੀਆਂ ਵੱਲ ਤੱਕਿਆ।

ਲੜਕੀਆਂ ਜਾਂ ਚਿੜੀਆਂ ਦਾ ਜੋੜਾ, ਪ੍ਰੇਤੂ ਹਣੇ ਤਾਂ ਇਕ ਉਦਾਸ ਚਿੜੀ ਮੁਰਤੀ ਦੇ ਮੌਦੇ ’ਤੇ ਬੈਠੀ ਸੀ। ਦੁਕਾਨ ਦੇ ਲਾਨ ਵਿਚ ਕਿੜ ਆ ਗਈ? ਪ੍ਰੇਤੂ ਕੀ ਆਪਣੇ ਸਹਿਰਾਂ ਵਿਚ ਚਿੜੀਆਂ ਹੁੰਦੀਆਂ ਨੇ? ਬਚਪਨ ਵਿਚ ਕਦੀ ਤੋਤਾ, ਮੈਨਾਂ ਅਤੇ ਕੋਇਲ ਦੇਖਦੇ ਹੁੰਦੇ ਸੀ। ਕੋਇਲ ਕੁਕਦੀ ਤਾਂ ਸਾਰੇ ਮਿਲਕੇ ਉਸਦੀ ਨਕਲ ਉਤਾਰਦੇ।

ਪ੍ਰੇਤੂ ਹੁਣ ਸਭ ਕੁਝ ਬਦਲ ਚੁੱਕਾ ਹੈ। ਅਮਰਾਈਆਂ ਵਿਕ ਗਈਆਂ। ਉਨ੍ਹਾਂ ਦੀ ਜਗਹ ਮਾਲ ਪਲਾਜ਼ਾ, ਫਲਾਈਓਵਰ ਤੇ ਮਲਟੀਪਲੈਕਸ਼ਨ ਨੇ ਲੈ ਲਈ। ਬਚਪਨ ਦੇ ਪੰਛੀ ਸਮੇਂ ਦੇ ਗਲਿਆਰਿਆਂ ਵਿਚ ਗੁੰਮ ਹੋ ਗਏ। ਹੁਣ ਤਾਂ ਇੱਥੇ ਪ੍ਰਵਾਸੀ ਪੰਛੀ ਵੀ ਨਜ਼ਰ ਨਹੀਂ ਆਉਂਦੇ।

ਇਕ ਗੁਮਨਾਮ ਆਦਮੀ ਮੁਰਦਾ ਲੋਕਾਂ ਦੀਆਂ ਜਿੰਦਾ ਅੱਖਾਂ ਝੋਲੇ ਵਿਚ ਭਰ ਕੇ ਮਹਾਂਨਗਰ ਵਿਚ ਵੇਚਣ ਲਈ ਆਉਂਦਾ ਹੋਇਆ ਫਤਿਆ ਗਿਆ। ਅਤੇ ਮਹਾਂਨਗਰ ਦੇ ਡਾਕਟਰਾਂ ਨੇ ਕਿਹਾ ਕਿ ਅਸੀਂ ਤਾਂ ਪਿਛਲੇ ਚਾਰ ਵਰਿਆਂ ਤੋਂ ਅੱਖਾਂ ਦਾ ਕੋਈ ਟਰਾਂਸਪਲਾਂਟ ਨਹੀਂ ਕੀਤਾ। ਭਲਾ ਅੰਨ੍ਹਿਆਂ ਦੀ ਬਸਤੀ ਵਿਚ ਅੱਖਾਂ ਦਾ ਕੰਮ? ਹੁਣ ਦੱਸੋ, ਉਹ ਗੁਮਨਾਮ ਆਦਮੀ ਇੰਨ੍ਹਾਂ ਜਿੰਦਾ ਅੱਖਾਂ ਨੂੰ ਇਸ ਬਸਤੀ ਵਿਚ ਕਿਸ ਕੋਲ ਵੇਚਣ ਲਈ ਲੈ ਜਾ ਰਿਹਾ ਸੀ?

ਵਰਮਾ ਜੀ ਪ੍ਰੇਸ਼ਾਨ ਹਨ। ਹੋਰ ਪੀ ਰਹੇ

ਵੇਚ ਦਿਓ

ਸੁਰੋਸ਼ ਸੇਠ

ਕਹਾਣੀ

ਮੇਰੀ ਸਿਆਣਪ ਆ ਰਹੀ ਹੈ  
ਸਭ ਤੋਂ ਉੱਚੇ ਸਰੋਤ ਤੋਂ।  
ਮੈਂ ਤੁਹਾਡੇ ਅੰਦਰ ਉਸ  
ਸਰੋਤ ਨੂੰ ਸਲਾਮ ਕਰਦਾ ਹਾਂ।  
ਆਓ ਰਲ ਕੇ ਕੰਮ ਕਰੀਏ।

# ਸੌਣ ਨੂੰ ਰੋਂਦੀ

## ਸੁਲਤਾਨਾ ਬੇਗਾਮ

ਗੱਲਬਾਤ

ਹਨ ਕਿਉਂਕਿ ਉਨ੍ਹਾਂ ਕੋਲ ਇਸ ਸਵਾਲ ਦਾ  
ਕੋਈ ਜਵਾਬ ਨਹੀਂ। ਪੰਤੂ ਇਸ ਵਿਚ  
ਪ੍ਰੋਸਾਨੀ ਕੀ ? ਉਨ੍ਹਾਂ ਕੋਲ ਕੇਵਲ ਸਵਾਲ  
ਹੁੰਦੇ ਨੇ, ਉਨ੍ਹਾਂ ਦੇ ਜਵਾਬ ਨਹੀਂ। ਲਾਨ ਵਿਚ  
ਰਾਤ ਦਾ ਹਨਰਾ ਪਸਰਨ ਲੱਗਿਆ। ਬੀ-  
ਹਰਿਆਂ ਨੇ ਦਰਖਤਾਂ 'ਤੇ ਲੋਗੀਆਂ ਹੋਈਆਂ  
ਲੜੀਆਂ ਜਗਾ ਦਿੱਤੀਆਂ। ਉਹ ਜੁਗਨੂੰਾਂ ਦੀ  
ਤਰ੍ਹਾਂ ਟਿਮਟਿਮਾਉਂਦੀਆਂ ਹਰ ਪਲ ਹਨ੍ਹੇਰੇ  
ਨੂੰ ਵਧਾਅ ਰਹੀਆਂ ਸਨ। ਜਾਂ ਹਨ੍ਹੇਰਾ ਸੰਘਣਾ  
ਹੁੰਦਾ ਜਾ ਰਿਹਾ ਸੀ, ਤੇ ਜੁਗਨੂੰਾਂ ਨੂੰ  
ਇਕੱਲ ਕਰ ਰਿਹਾ ਸੀ।

ਚਿੜੀਆਂ ਵਾਂਗ ਫੁਦਕਦੀਆਂ ਕੁੜੀਆਂ  
ਲਾਨ ਵਿਚ ਦਾਖਿਲ ਹੋ ਉਨ੍ਹਾਂ ਦੀ ਮੇਜ਼ ਦੇ  
ਨੇੜੇ ਆ ਗਈਆਂ। ਇਕ ਆਪਣੇ ਹੱਥਲੀ  
ਨੋਟ ਬੁੱਕ ਉਨ੍ਹਾਂ ਦੇ ਸਾਹਮਣੇ ਰੱਖਦੀ  
ਬੋਲੀ—“ਕੀ ਤੁਸੀਂ ਵਰਮਾ ਜੀ ਹੋ? ਤੁਸੀਂ  
ਸਾਨੂੰ ਆਪਣੇ ਆਟੋਗ੍ਰਾਫ ਦੇ ਸਕਦੇ ਹੋ?”  
ਉਸ ਨੇ ਖਨਕਦੀ ਆਵਾਜ਼ ਵਿਚ ਪੁੱਛਿਆ।

ਵਰਮਾ ਜੀ ਨੇ ਉਹਨਾਂ ਨੂੰ ਤੱਕਿਆ।  
ਆਪਣੇ ਸਾਹਮਣੇ ਫੈਲੀ ਨੋਟ ਬੁੱਕ ਨੂੰ  
ਦੇਖਿਆ, ਚਿੜੀ ਨਹੀਂ, ਔਰਤ ਨਹੀਂ,  
ਮੁਰਤੀ ਨਹੀਂ, ਲੜਕੀਆਂ ਨੇ, ਇਕ ਨਹੀਂ  
ਦੋ। ਉਨ੍ਹਾਂ ਦੀਆਂ ਅੱਖਾਂ ਸਲਾਮਤ ਹਨ।  
ਇਕ ਸੁਪਨਮਈ ਚਮਕ ਹੈ, ਜਿਵੇਂ ਕਿਤੇ  
ਦੂਰ ਰਵੀ ਸੰਕਰ ਦੀ ਸਿਤਾਰ ਵੱਚਦੀ ਹੋਵੇ।  
“ਹਾਂ, ਮੈਂ ਨਿਰਮਲ ਵਰਮਾ ਹਾਂ। ਤੁਸੀਂ ਮੈਨੂੰ  
ਕਿਝ ਪਹਿਚਾਣਿਆ?” ਫੇਰ ਇਕ ਸਵਾਲ  
ਉਭਰਿਆ।

“ਤੁਹਾਨੂੰ ਕੌਣ ਨਹੀਂ ਜਾਣਦਾ? ਇਸ  
ਸ਼ਹਿਰ ਵਿਚ ਖੁੱਲ੍ਹਣ ਵਾਲੇ ਨਵੇਂ ਟੀ.ਵੀ.  
ਚੈਨਲ ਦੇ ਨਿਰਦੇਸ਼ਕ ਹੋ ਨਾ ਤੁਸੀਂ ?”

ਉਹਨਾਂ ਨੇ ਪੁੱਛਿਆ।

ਲੜਕੀਆਂ ਖੂਬਸੂਰਤ ਸਨ। ਉਨ੍ਹਾਂ ਦੀਆਂ  
ਅੱਖਾਂ ਦੇ ਸੁਪਨੇ ਸਵੇਰ ਦੀ ਧੁੱਪ ਨਾਲੋਂ ਤਾਜੇ  
ਸਨ। ਵਰਮਾ ਜੀ ਨੇ ਆਟੋਗ੍ਰਾਫ ਬੁੱਕ ਪਰੇ

ਹਟਾਅ ਦਿੱਤੀ। “ਫਰਮਾਈਏ।” ਉਸਨੂੰ  
ਐਜ ਕੱਲ੍ਹ ਇਨ੍ਹਾਂ ਸੁਪਨੀਲੀਆਂ ਅੱਖਾਂ ਤੋਂ  
ਡਰ ਲੱਗਦਾ ਹੈ। “ਜੀ ਅਸੀਂ ਮਾਡਲ ਹਾਂ,  
ਐਕਰਿੰਗ ਵੀ ਕਰ ਸਕਦੀਆਂ।” ਵਰਮਾ  
ਜੀ ਨੇ ਸੋਚਿਆ, ਅਜਿਹੀ ਗੱਲ ਉਨ੍ਹਾਂ ਨੇ  
ਪਤਾ ਨਹੀਂ ਕਿੰਨੀ ਵੇਰ ਕਹੀ ਹੋਵੇਗੀ, ਪਤਾ  
ਨਹੀਂ ਕਿੰਨੇ ਡਾਕ ਬੰਗਲਿਆਂ ਵਿਚ ਔਡੀਸ਼ਨ  
ਦਿੱਤੇ ਹੋਣਗੇ। ਪੰਤੂ ਉਸ ਕੋਲੋਂ ਹੁਣ ਇਨ੍ਹਾਂ  
ਅੱਖਾਂ ਦੇ ਸੁਪਨੇ ਟ੍ਰੂਟਣ ਦੀ ਚਮਕ ਦੇਖੀ  
ਨਹੀਂ ਜਾਂਦੀ। ਫਿਰ ਉਥੇ ਸ਼ਾਮ ਬੀਤ ਢੱਕੀ  
ਸੀ। ਸ਼ਾਮ ਦਾ ਆਖਿਰੀ ਪੈਂਗ ਵੀ ਖਤਮ  
ਹੋ ਗਿਆ ਸੀ। ਹੁਣ ਉਹ ਝੂਠ ਨਹੀਂ ਬੋਲ  
ਸਕਦਾ।

“ਦੇਖੋ ਸਾਡਾ ਚੈਨਲ ਐਡ ਚੈਨਲ ਨਹੀਂ  
ਹੈ। ਸਾਨੂੰ ਵਿਗਿਆਪਨ ਪ੍ਰੋਗਰਾਮ ਦੇਣ ਵਾਲੇ  
ਆਪਣੇ ਮਾਡਲ ਖੁਦ ਚੁਣਨੇ ਪੈਂਦੇ ਹਨ।”

ਲੜਕੀਆਂ ਦੇ ਹੱਥ ਕੰਬੋ। ਹੋਂਨ ਫਰਕੇ—  
“ਪਲੀਜ਼।”

ਉਸਨੂੰ ਲੱਗਿਆ ਕਿਸੇ ਨੇ ਕਿਹਾ ਹੈ।

ਵਰਮਾ ਜੀ ਨਹੀਂ ਜਾਣਦੇ ਇਹ ਆਵਾਜ਼  
ਕਿਧਰੋਂ ਆਈ ?

ਮਰਦੇ ਸੁਪਨਿਆਂ ਵਾਲੀਆਂ ਅੱਖਾਂ  
ਵਾਲੀਆਂ ਇਹ ਲੜਕੀਆਂ ਤਾਂ ਕੁਝ ਬੋਲੀਆਂ  
ਨਹੀਂ ਸਨ। ਉਸ ਮੁਰਤੀ ਦੀ ਆਵਾਜ਼ ਵੀ  
ਨਹੀਂ ਹੋ ਸਕਦੀ। ਪਤਾ ਨਹੀਂ, ਕਿਉਂ ਉਹ  
ਫੇਰ ਅੰਨ੍ਹੀ ਜਾਪਣ ਲੱਗੀ ਹੈ। ਫੇਰ ਇਹ ਕੌਣ  
ਬੋਲੀਆ?

ਉਧਰ ਲਾਨ ਵੱਲ ਖੁੱਲ੍ਹਦਾ ਕਲੱਬ ਬਾਰ  
ਦਾ ਦਰਵਾਜ਼ਾ ਖੁੱਲ੍ਹਿਆ। ਅੰਦਰ ਬਹੁਤ  
ਪੁਰਾਣਾ ਗੀਤ ਵੱਜ ਰਿਹਾ ਸੀ, “ਇਸ  
ਬਾਜ਼ਾਰ ਕਾ ਦਸਤੂਰ ਤੁਮੋਂ ਕਿਆ ਸਮਝ-  
ਾਉ, ਬਿਕ ਗਯਾ ਜੋ ਵੇਹ ਖੀਦਾਰ ਨਹੀਂ ਹੋ  
ਸਕਤਾ।”

(ਹਿੰਦੀ ਤੋਂ ਅਨੁ: ਸਭਾਸ ਭਾਸਕਰ)



ਇਕ ਵਾਰੀ ਮੈਂ ਪਿੰਡ ਗਈ ਹੋਈ ਸੀ।  
ਸਵੇਰੇ ਸਵੇਰੇ ਈ ਰੋਲੇ ਦੀ ਆਵਾਜ਼ ਸੁਣੀ।  
ਨਾਲ ਦੇ ਘਰੋਂ ਬਾਬਾ ਜੀ ਉੱਚੀ ਉੱਚੀ ਬੋਲ  
ਰਹੇ ਸੀ..

“ਹੈ ਦੱਸ ..ਸਬੇਰੇ ਈ ਸੁਰੂ ਹੋ ਜਾਮਾਂ..  
ਸੌਣ ਨੂੰ ਰੋਆ..ਸੌਣ ਨੂੰ ਰੋਆ..ਰੋਬੇ ਆਪਣੇ  
ਜਣਿਆਂ ਨੂੰ..ਘਰ ਦੇ ਤੋ ਮਰਿਆ ਭਾਲੇ  
ਈ ‘ਤੇ..ਇਥ ਯੋਹ ਨਮੀ ਦੱਦ ਲੱਗ ਗੀ।”

ਬਾਅਦ ਵਿਚ ਪਤਾ ਲੱਗਿਆ, ਬੀ  
ਸਾਹਮਣੇ ਬਹੁਤ ਆਪਣੀ ਕੁੜੀ ਨੂੰ ਰੋਂਦੀ ਨੂੰ  
ਚੁੱਪ ਕਰਦੇ ਕਹਿ ਰਹੀ ਸੀ—

“ਸੌਣ ਨੂੰ ਰੋਂਦੀ ਐ”

ਬਾਬਾ ਜੀ ਦਾ ਨਾਂ ਸਾਵਣ ਸਿੰਘ ਸੀ. .ਤੇ  
ਸਾਰੇ “ਸੌਣ ਸਿੰਘ “ ਈ ਕਹਿੰਦੇ ਸੀ।

# ਕੱਚ ਦੀਆਂ ਵੰਗਾਂ ਨਾ ਤੋੜ

## ਡਾ: ਗੁਰਮਿਦਰ ਸਿੱਧੂ

ਕਾਵਿ-ਨਾਟ



(ਨੇਟ: ਲੋਕਗੀਤਾਂ 'ਤੇ ਅਧਾਰਤ-ਗੀਤ, ਟੱਪੇ, ਬੰਬੀਹਾ, ਗਿੱਧੇ ਦੀਆਂ ਬੋਲੀਆਂ- ਇਸ ਦਾ ਕੋਈ ਵੀ ਹਿੱਸਾ ਸਮੇਂ ਅਤੇ ਸਹੂਲਤ ਅਨੁਸਾਰ ਇਕੱਲ ਵੀ ਵਰਤਿਆ ਜਾ ਸਕਦੇ)

**ਕੁਝ ਪੇਂਡੂ ਸੁਆਣੀਆ ਪੀੜ੍ਹੀਆਂ ਉੱਤੇ**  
ਬੈਠੀਆਂ ਕੱਤ ਰਹੀਆਂ ਨੇ, ਕੋਈ ਅਟੇਰ  
ਰਹੀ ਹੈ, ਕੋਈ ਨਾਲੇ ਬੁਣ ਰਹੀ ਹੈ, ਕੋਈ  
ਚੌਕੀ ਝੋਅ ਰਹੀ ਹੈ, ਕੋਈ ਢੁੱਧ ਰਿੜਕ  
ਰਹੀ ਹੈ, ਨਾਲੇ-ਨਾਲ ਉਹ ਸਾਰੀਆਂ  
ਲੰਮੀਆਂ ਲੰਮੀਆਂ ਹੋਕਾਂ ਵਾਲੇ ਗੀਤ ਗਾ  
ਰਹੀਆਂ ਨੇ:

**ਪਹਿਲੀ ਜੋੜੀ:** ਕੱਚ ਦੀਆਂ ਵੰਗਾਂ ਨਾ  
ਤੋੜ ਭੁੱਲਿਆ ਵੇ ਵਣਜਾਰਿਆ!  
ਇਹਨਾਂ ਵੰਗਾਂ ਦੀ ਬੜੀ ਛਣਕਾਰ, ਟੁੱਟ ਕੇ  
ਬਿਖਰ ਜਾਣੀਆਂ... ਵੇ... ਹੋ...  
ਸਾਨੂੰ ਵੀਰਾਂ ਨਾਲੋਂ ਨਾ ਤਰੋੜ, ਭੁੱਲਿਆ ਵੇ  
ਵਣਜਾਰਿਆ!  
ਸਾਨੂੰ ਕੱਟ ਲੈਣ ਦੇ ਦਿਨ ਚਾਰ... ਟੁੱਟ ਅਸੀਂ  
ਮਰ ਜਾਣੀਆਂ... ਵੇ... ਹੈ

**ਦੂਜੀ ਜੋੜੀ ਵਾਰੀ ਲੈਂਦੀ ਹੈ:** ਕੱਚ  
ਦੀਆਂ ਵੰਗਾਂ ਨਾ ਤੋੜ ਭੁੱਲਿਆ ਵੇ  
ਵਣਜਾਰਿਆ!

ਇਹਨਾਂ ਵੰਗਾਂ ਦੀ ਬੜੀ ਛਣਕਾਰ, ਟੁੱਟ ਕੇ  
ਬਿਖਰ ਜਾਣੀਆਂ... ਵੇ... ਹੋ...  
ਸਾਨੂੰ ਮਾਵਾਂ ਨਾਲੋਂ ਨਾ ਤਰੋੜ, ਭੁੱਲਿਆ ਵੇ  
ਵਣਜਾਰਿਆ!  
ਸਾਨੂੰ ਕੱਟ ਲੈਣ ਦੇ ਦਿਨ ਚਾਰ... ਟੁੱਟ ਅਸੀਂ  
ਮਰ ਜਾਣੀਆਂ... ਵੇ... ਹੈ

**ਇਕ ਹੋਰ ਜੋੜੀ:** ਕੱਚ ਦੀਆਂ ਵੰਗਾਂ  
ਨਾ ਤੋੜ ਭੁੱਲਿਆ ਵੇ ਵਣਜਾਰਿਆ!  
ਇਹਨਾਂ ਵੰਗਾਂ ਦੀ ਬੜੀ ਛਣਕਾਰ, ਟੁੱਟ ਕੇ  
ਬਿਖਰ ਜਾਣੀਆਂ... ਵੇ... ਹੋ...  
ਸਾਨੂੰ ਵੀਰਾਂ ਨਾਲੋਂ ਨਾ ਤਰੋੜ, ਭੁੱਲਿਆ  
ਵੇ ਵਣਜਾਰਿਆ! ਸਾਨੂੰ ਕੱਟ ਲੈਣ ਦੇ ਦਿਨ  
ਚਾਰ, ਟੁੱਟ ਅਸੀਂ ਮਰ ਜਾਣੀਆਂ... ਵੇ... ਹੋ  
(ਅਤੇ ਇਸੇ ਤਰ੍ਹਾਂ ਭਾਬੀਆਂ, ਚਾਚੀਆਂ-ਚਾਚਿਆਂ,  
ਮਾਸੀਆਂ-ਮਾਸੜਾਂ, ਮਾਸੀਆਂ-ਮਾਸਿਆਂ, ਆਦਿ,  
ਦਾ ਨਾ ਲੈ ਕੇ ਗਾਉਂਦੀਆਂ ਰਹਿੰਦੀਆਂ ਹਨ:)

(ਸਿਰਾਂ 'ਤੇ ਘੜੇ ਚੁੱਕੀ ਲਹਿੰਗਿਆਂ,  
ਸਲਵਾਰਾਂ ਸੂਟਾਂ ਵਾਲੀਆਂ ਕੁਝ ਕੁੜੀਆਂ  
ਆਉਂਦੀਆਂ ਹਨ। ਘੜੇ ਇਕ ਪਾਸੇ ਰੱਖ ਕੇ  
ਸੁਆਣੀਆਂ ਕੋਲ ਆ ਬਹਿੰਦੀਆਂ ਹਨ।)

**ਇਕ ਕੁੜੀ:** ਚਾਚੀ! ਸਾਨੂੰ ਵੀ ਗਾ ਲੈਣ  
ਦਿਓ! ਅਸੀਂ ਵੀ ਕੁਸ਼ ਸਿੱਖੋਂ ਲੀਏ ਮਾੜ  
ਮੋਟਾ!

**ਇਕ ਸੁਆਣੀ:** ਅਜੇ ਭਾਈ ਆਜੇ!  
ਤੁਸੀਂ ਵੀ ਕਰ 'ਲੋ ਕੋਈ ਠੀਹਾ-ਠੱਪਾ.. ਉਦਾਂ  
ਜਿਹੋ ਜਿਹੀਆਂ ਹਵਾਈਆਂ ਉਡਦੀਆਂ ਸੁਣਦੇ  
ਅਂ, ਹਾਲ ਤਾਂ ਪੁੱਤ! ਮਾੜਾ ਈ ਆ!

**ਕੁੜੀ:** ਚੱਲ ਚਾਚੀ! ਅਸੀਂ ਵੀ ਦੇਖ ਲੀਏ  
ਫਰਿਆਦ ਕਰ ਕੇ, ਖਬਰੂ ਮਨ ਮਿਹਰ ਪੈ  
ਈ ਜਾਵੇ ਲੋਕਾਂ ਦੇ, ਖੋਰੇ ਹਟ ਈ ਜਾਣ ਏਦਾਂ  
ਧੀਆਂ ਨੂੰ ਮਾਰਨੋਂ!

(ਕੁੜੀਆਂ ਗੀਤ ਛੋਹ ਲੈਂਦੀਆਂ ਹਨ ਅਤੇ ਇਕ  
ਦੂਜੀ ਤੋਂ ਵਾਰੀ ਲੈਂਦੀਆਂ ਰਹਿੰਦੀਆਂ ਹਨ:)

ਇਕ ਮੈਨੂੰ ਦੱਸ ਬਾਬਲਾ ਵੇ.. ਹਾਂ ਜੀ ਬਾਬਲ  
ਵੇ! ਦੱਸ ਵੇ ਬਾਬਲਾ! ਸਾਉ

ਜੇ ਪੁੱਤਾਂ ਨੇ ਨਾ ਸਾਰ ਲਈ ਵੇ!  
ਕਿਹੜੀ ਢੁੱਖ ਫੋਲਣ ਨੂੰ ਆਉ?...  
ਇਕ ਮੈਨੂੰ ਦੱਸ ਤਾਇਆ ਵੇ.. ਹਾਂ ਜੀ  
ਤਾਇਆ ਵੇ! ਦੱਸ ਵੇ ਤਾਇਆ ਜੀ! ਸਾਉ  
ਜੇ ਪੁੱਤਾਂ ਨੇ ਨਾ ਸਾਰ ਲਈ ਵੇ! ਕਿਹੜੀ ਢੁੱਖ  
ਫੋਲਣ ਨੂੰ ਆਉ?...

ਇਕ ਮੈਨੂੰ ਦੱਸ ਮਾਮਿਆ ਵੇ.. ਹਾਂ ਜੀ  
ਮਾਮਿਆ ਵੇ! ਦੱਸ ਵੇ ਮਾਮਿਆ! ਸਾਉ  
ਜੇ ਪੁੱਤਾਂ ਨੇ ਨਾ ਸਾਰ ਲਈ ਵੇ!

ਕਿਹੜੀ ਢੁੱਖ ਫੋਲਣ ਨੂੰ ਆਉ?...

(ਇਕ ਉਦਾਸ ਜਿਹੀ ਮੁਟਿਆਰ ਅੱਖਾਂ ਮਲਦੀ  
ਆਉਂਦੀ ਹੈ ਤੇ ਕਰਿੰਦੀ ਹੈ:)

France became the first country to force all supermarkets to give unsold food to the needy.



ਕੱਚ ਦੀਆਂ ਵੰਗਾਂ ਨਾ ਤੋੜ

ਡਾ: ਗੁਰਮਿੰਦਰ ਸਿੰਘ

ਕਾਵਿ-ਨਾਟ

ਫਰਾਂਸ ਵਿਚ ਕੋਈ ਹੁਣ ਵਾਧੂ ਹੋਏ ਮਾਲ ਨੂੰ ਮਾਲਾਂ ਵਿਚੋਂ ਜਾਇਆ ਨਹੀਂ ਸੁੱਟ ਸਕੇਗਾ। ਨਾ ਖਾਦ ਆਦਿ ਬਣਾਅ ਸਕੇਗਾ, ਜੇਲ੍ਹ ਹੋਵੇਗੀ।

**ਮੁਟਿਆਰ:** ਨੀ ਭੈਣੋ! ਰਾਤੀਂ ਤਾਂ ਬਾਹਲਾ ਈ ਮਾੜਾ ਸੁਫਨਾ ਆਇਆ, (ਛਾਤੀ ਨੂੰ ਹੱਥ ਲਾਉਂਦੀ ਹੋਈ) ਨੀ ਮੇਰਾ ਤਾਂ ਕਾਲਜਾ ਅਈਦਾਂ ਧੱਕ ਧੱਕ ਵੱਡੇ, ਮੈਨੂੰ ਤਾਂ ਅੜੀਓ ਜਾਣੀ ਕਿਸੇ ਨੇ ਕੂੰਡੀ 'ਚ ਪਾ ਕੇ ਮੋਹਲਿਆਂ ਨਾਲ ਕੁਟਿਆ, ਨੀ ਫੇਰ ਜਾਣੀ ਕੁੜੀਆਂ ਨ੍ਹੇਰੀ 'ਚ ਉਡੀਆਂ ਫਿਰਨ, ਫਿਰ ਉਹ ਚੀਬੜੇ ਬਣ 'ਗੀਆਂ, ਲੀਰਾਂ ਬਣ 'ਗੀਆਂ, ਕੁੜੇ ਮੇਰੀ ਤਾਂ ਭੋਰਾ ਅੱਖ ਨੀ ਲੱਗੀ:

**ਪਹਿਲੀ ਕੁੜੀ:** ਆ ਜਾ ਨੀ ਜੀਤੋ! ਨੂੰ ਵੀ ਮਨ ਹੌਲਾ ਕਰ 'ਲਾ, ਭੋਰਾ ਧਰਵਾਸਾ ਆ ਜੂਂ! ਨਾਲੇ ਕਿਸੇ ਨਾ ਕਿਸੇ ਦੀ ਆਤਮਾ ਤਾਂ ਫਿਟਕਾਰ ਪਾਊ! ਕੋਈ ਤਾਂ ਕੁੜੀਆਂ ਨੂੰ ਚੀਬੜੇ ਬਣਨ ਤੋਂ ਰੋਕੁ!

**ਸਾਰੀਆਂ ਰਲ ਕੇ ਗਾਉਂਦੀਆਂ ਹਨ:** ਕਿਦਾਂ ਛੁਟੇਗਾ ਬਲੱਜਿਆ ਬੰਦਿਆ? ਤੂੰ ਕੁਖ ਵਿੱਚ ਮਾਰੀ ਕੰਨਿਆ.. ਵੇ... ਹੋ... ਤੁਸੀਂ ਰੱਬ ਦੀ ਹਜ਼ੂਰੀ ਜਾਣਾ ਨੂੰਹਾਂ ਦੀ ਨਾ ਕੱਢੋ ਅਰਥੀ.. ਵੇ... ਹੋ... ਅੱਧੀ ਰਾਤ ਪਹਿਰ ਦੇ ਤੜਕੇ ਕੰਨਿਆ ਨੇ ਡਾਡਾਂ ਮਾਰੀਆਂ.. ਵੇ... ਹੋ... ਭਾਵੇਂ ਵਰਤ ਰੱਖੋ, ਕਰੋ ਪੂਜਾ ਕੰਜਕਾਂ ਦੀ ਹਾਅ ਲੱਗਣੀ.. ਵੇ... ਹੋ... ਕਿਹੜੀ ਆਖੂਰੀ ਦੇਹਲੀ 'ਤੇ ਮੱਥਾ ਧਰਕੇ ਇੱਕ ਵੀਰ ਦੌੜੀਂ ਵੇ ਰੱਬਾ? ... ਵੇ... ਹੋ... ਨਹੀਂਓ ਵਿਕਣੀ ਬਜ਼ਾਰ ਵਿੱਚ ਰੱਖਤੀ ਭੈਣਾਂ ਵਾਲਾ ਕਾਲ ਪੈ ਗਿਆ... ਵੇ... ਹੋ... ਲੋਕੀ ਅੰਨ੍ਹੇ ਵੇ ਦਹੇਜ਼ ਲਈ ਹੋਏ ਮਾਪੇ ਧੀਆਂ ਤਾਂ ਮਾਰਦੇ.. ਵੇ... ਹੋ... ਕਦੇ ਮਾਪੇ ਮਾਰਨ ਕਦੇ ਸੁਹੇਰੇ ਰੱਬ ਦਾ ਨਿਆਂ ਭੁੱਲ'ਗੇ.. ਵੇ... ਹੋ... ਕਿਦਾਂ ਤਰੋਂਗੀ ਨਿਕਰਮਣ ਰੂਹੇ?

## ਕਦੇ ਮਾਪੇ ਮਾਰਨ ਕਦੇ ਸਹੁਰੇ ਰੱਬ ਦਾ ਨਿਆਂ ਭੁੱਲ'ਗੇ.. ਵੇ... ਹੋ...

ਭਾਰ ਚੁੱਕ ਪਾਪਾਂ ਦਾ .. ਵੇ... ਹੋ...

(ਦੋ ਦੋ ਚੁੱਟਾਂ ਵਿੱਚ ਫਰਾਕਾਂ ਵਾਲੀਆਂ ਨਿੱਕੀਆਂ ਬਾਲੜੀਆਂ ਆ ਕੇ ਕਿੱਕਲੀ ਪਾਉਣ ਲੱਗਦੀਆਂ ਨੇ:)

ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ,  
ਦੁਪੱਟਾ ਮੇਰੇ ਭਾਈ ਦਾ/ ਜਿਹੜਾ ਸਾਨੂੰ ਮਾਰੇ  
ਲੋਕੇ! ਫਿੱਟੇ ਮੂੰਹ ਕਸਾਈ ਦਾ/ ਫਿੱਟੇ ਮੂੰਹ  
ਦਾਈ ਦਾ, ਫਿੱਟੇ ਮੂੰਹ ਕਸਾਈ ਦਾ...  
(ਹਾਰਾਂ-ਹਮੇਲਾਂ ਨਾਲ ਲੱਦੀਆਂ ਘੱਗਰੇ-  
ਲਹੀਂਗੇ ਵਾਲੀਆਂ ਕੁੜੀਆਂ ਦੀ ਟੋਲੀ ਬਾਗ-  
ਫੁਲਕਾਰੀ ਤਾਣ ਕੇ ਗਾਉਂਦੀ ਆਉਂਦੀ ਹੈ ਤੇ  
ਗੀਤ ਗਾਉਂਦੀਆਂ ਸਟੇਜ ਉਤੇ ਚੱਕਰ ਕੱਢੀ  
ਜਾਂਦੀਆਂ ਹਨ:)

ਆਉਂਦੀ ਕੁੜੀਏ, ਜਾਂਦੀ ਕੁੜੀਏ, ਚੱਕ  
ਲਿਆਈ ਟੋਕਰਾ ਅਨਾਰਾਂ ਦਾ/  
ਕਿੱਬੇ ਲਾਹੋਂਗੀ, ਕਿੱਬੇ ਲਾਹੋਂਗੀ  
ਇਹ ਪਿੰਡ ਕੁੜੀ-ਮਾਰਾਂ ਦਾ....

ਦੇਸ ਪੰਜਾਬ ਦੇ ਪੈਂਚੋਂ ਵੇ ਸਰਪੈਂਚੋਂ,  
ਲੰਬਤਦਾਰੋਂ/ ਬਈ ਪੈਸੇ ਨੇ ਨਾ ਨਾਲ  
ਜਾਵਣਾ, ਸਾਨੂੰ ਦਾਜ ਦੇ ਲਈ ਨਾ ਮਾਰੋ...

**ਦੂਜੀਆਂ ਵਾਰੀ ਲੈਂਦੀਆਂ ਹਨ:**  
ਦੇਸ ਪੰਜਾਬ ਦੇ ਪੈਂਚੋਂ, ਵੇ ਸਰਪੈਂਚੋਂ,

ਲੰਬਤਦਾਰੋਂ/ ਬਈ ਮੇਲ ਆਖੇ ਕੁੜੀਆਂ ਦਾ,  
ਸਾਨੂੰ ਅਣਜ਼ਮੀਆਂ ਨਾ ਮਾਰੋ.....

(ਤੇ ਇੰਜ ਵਾਰੋ ਵਾਰੀ ਗਾਉਂਦੀਆਂ ਚੱਕਰ  
ਲਾਉਂਦੀਆਂ ਰਹਿੰਦੀਆਂ ਹਨ:)

ਆਉਂਦੀ ਕੁੜੀਏ! ਜਾਂਦੀ ਕੁੜੀਏ! ਚੱਕ  
ਲਿਆ ਬਜ਼ਾਰ ਵਿਚੋਂ ਰਾਈ/ ਨੀ ਮਾਣੇ ਤੇਰੀ  
ਤੋਣ ਦੇ ਵਿਚੋਂ/ ਸਾਨੂੰ ਆਪਣੀ ਨਾ ਬੁਰਕੀ  
ਬਿਆਈ....

ਆਉਂਦੀ ਕੁੜੀਏ! ਜਾਂਦੀ ਕੁੜੀਏ! ਚੱਕ ਲਿਆ  
ਬਜ਼ਾਰ ਵਿਚੋਂ ਕਾਨੇ/  
ਨੀ ਹੱਕ ਲੈ ਲੈ ਆਪ ਜਿਉਣ ਦੇ/  
ਛੱਡ ਲੋਕਾਂ ਵੱਲ ਤੱਕਣਾ ਰਕਾਨੇ...

(ਹੁਣ ਸਾਰੀਆਂ ਘੇਰਾ ਘੱਤ ਕੇ ਖੜ੍ਹ ਜਾਂਦੀਆਂ  
ਹਨ, ਇਕ ਕੁੜੀ ਛੱਜ ਉਤੇ ਨਿੱਕੀ ਜਿਹੀ ਛਿਟੀ  
ਧਰ ਕੇ ਉਚੀ ਹੋਕ ਵਿੱਚ ਬੋਲ ਕੱਢਦੀ ਹੈ ਅਤੇ  
ਫਿਰ ਘੇਰੇ ਦੇ ਵਿਚਕਾਰ ਆ ਕੇ ਛੱਜ ਭੰਨਦੀ  
ਹੈ:)

ਕੋਈ ਵੇਚੇ ਸੰਦ ਜਵੈਣ, ਕੋਈ ਵੇਚੇ ਰਾਈ  
ਕੋਈ ਧੀ ਦੀ ਲਾਸ਼ ਨੂੰ ਵੇਚੇ,  
ਟਕੇ ਟਕੇ ਸਰਸਾਈ/ ਖਬਰਦਾਰ ਰਹਿਣਾ ਜੀ  
ਚੌਂਕੀ ਕਾਤਿਲਾਂ ਦੀ ਆਈ/  
(ਬਾਕੀ ਕੁੜੀਆਂ ਮਗਰ ਮਗਰ ਬੋਲ  
ਚੁਕਦੀਆਂ ਦੁਹੱਥ ਮਾਰਨਾ ਸ਼ੁਰੂ ਕਰ ਦਿੰਦੀਆਂ  
ਹਨ:)

ਕੋਈ ਵੇਚੇ ਸੰਦ ਜਵੈਣ, ਕੋਈ ਵੇਚੇ ਰਾਈ  
ਕੋਈ ਆਪਣੀ ਨੂੰ ਸਾਡੇ, ਕਿਸੇ ਨੇ ਜ਼ਹਿਰ  
ਪਿਆਈ/ ਖਬਰਦਾਰ ਰਹਿਣਾ ਜੀ/ ਚੌਂਕੀ  
ਕਾਤਿਲਾਂ ਦੀ ਆਈ/ ਖਬਰਦਾਰ.....  
(ਇਕ ਕੁੜੀ ਜਿਸ ਦੇ ਹੱਥ ਵਿੱਚ ਬਾਲਟੀ ਤੇ  
ਚਿਮਟਾ ਹੈ, ਬੋਲਦੀ ਹੈ:)

ਨੀ ਭੈਣੋ! ਆਹ ਕੁਸ਼ ਤਾਂ ਹੀ ਠੀਕ ਹੋਣਾ ਜੇ  
ਸਾਰੀਆਂ ਪੜ੍ਹ-ਲਿਖ ਜਾਣ, ਚੰਗੇ-ਮਾਤੇ ਦੀ  
ਸੋਝੀ ਆਜੇ, ਪਤਾ ਲੱਗਜੇ ਬਈ ਜੇ ਕੋਈ

ਕੱਚ ਦੀਆਂ ਵੰਗਾਂ ਨਾ ਤੋੜ

ਡਾ: ਗੁਰਮਿੰਦਰ ਸਿੱਧੂ

ਕਾਵਿ-ਨਾਟ



ਜੇਤੇ ਜਬਰਦਸਤੀ ਕਰੇ ਤਾਂ ਉਹਦਾ ਇਲਾਜ  
ਕੀ ਕਰਨਾ? ਅਕਲਾਂ ਵਾਲੀਆਂ ਹੋ ਜਾਣ,  
ਜਿਦਾਂ ਅਸੀਂ ਆਂ, ਆਓ ਕੁੜੇ! ਜਿਹੜੇ  
ਮਾੜੀਆਂ ਕਰਦੇ ਆ, ਉਹਨਾਂ ਨੂੰ ਖਬਰਦਾਰ  
ਕਰੀਏ।

(ਫਿਰ ਬਾਲਟੀ ਉੱਤੇ ਚਿਮਟਾ ਖੜਕਾਉਂਦੀ ਘੇਰੇ  
ਵਿੱਚ ਚੱਕਰ ਕੱਢਦੀ ਹੈ:)

ਕੋਈ ਵੇਚੇ ਸੁੰਚ ਜਵੈਣ, ਕੋਈ ਵੇਚੇ ਰਾਈ  
ਅਸੀਂ ਵੇਚੀਏ ਪਿਆਰ ਮੁਹੱਬਤ ਟਕੇ ਟਕੇ  
ਸਰਸਾਈ/ ਉਹਨੂੰ ਚੰਗਾ ਸਬਕ ਸਿਖਾਈਏ,  
ਜਿਹਨੇ ਅੱਤ ਉਠਾਈ/ ਖਬਰਦਾਰ ਰਹਿਣਾ  
ਜੀ, ਟੋਲੀ ਪਚੂੰਹਿਆਂ ਦੀ ਆਈ....

ਗਲੀ ਗਲੀ ਵਣਜਾਰੇ ਫਿਰਦੇ, ਦਿੰਦੇ ਫਿਰਦੇ  
ਹੋਕਾ/ ਅਪਣੇ ਕਾਰਜ ਅਥ ਸੰਵਾਰੋ, ਮਾਣ  
ਕਰੋ ਨਾ ਫੋਕਾ/ ਉਹੀ ਜਿੱਤਿਆ ਜਿਹੇ  
ਗਿਆਨ ਦੇ ਦਰ 'ਤੇ ਅਲਖ ਜਗਾਈ  
ਖਬਰਦਾਰ ਰਹਿਣਾ ਜੀ ਉਦਿ, ਟੋਲੀ  
ਪਾੜ੍ਹੀਆਂ ਦੀ ਆਈ....

(ਇਕ ਕੁੜੀ ਬੰਬੀਹਾ ਖੜਕਾਉਂਦੀ ਗਾਉਂਦੀ ਹੈ,  
ਬਾਕੀ ਵਾਰੀ ਵਾਰੀ ਘੇਰੇ ਵਿੱਚ ਆ ਕੇ ਨੱਚਦੀਆਂ  
ਹਨ:)

ਬੋਲੇ ਨੀਂ ਬੰਬੀਹਾ ਬੋਲੇ/ ਸ਼ਾਵਾ! ਨੀਂ ਬੰਬੀਹਾ  
ਬੋਲੇ/ ਨਵੇਂ ਜਮਾਨੇ ਨਾਲ, ਨੀਂ ਬੰਬੀਹਾ ਬੋਲੇ  
ਜੇ ਕੁੜੀਆਂ ਦੀ ਜਾਨ ਬਚਾਉਣੀ, ਜੇ  
ਕੁੜੀਆਂ ਦੀ ਜਾਨ ਬਚਾਉਣੀ/ ਦਾਜ ਦਾ  
ਵਰਕਾ ਪਾੜ, ਨੀਂ ਬੰਬੀਹਾ ਬੋਲੇ, ਸ਼ਾਵਾ!....  
ਜੇ ਕੁੜੀਆਂ ਦੀ ਸਾਨ ਵਧਾਉਣੀ, ਜੇ ਕੁੜੀਆਂ  
ਦੀ ਸਾਨ ਵਧਾਉਣੀ/ ਵਿੱਚ ਸਕੂਲ ਦੇ ਵਾੜ,  
ਨੀਂ ਬੰਬੀਹਾ ਬੋਲੇ, ਸ਼ਾਵਾ!....

ਕਿਸੇ ਦੇ ਮੁਹਰੇ ਹੱਥ ਨਾ ਅੱਡਣ, ਕਿਸੇ  
ਦੇ ਮੁਹਰੇ ਹੱਥ ਨਾ ਅੱਡਣ/ ਐਸੀ ਕਿਰਤ  
ਸਿਖਾਲ, ਨੀਂ ਬੰਬੀਹਾ ਬੋਲੇ, ਸ਼ਾਵਾ!...  
ਅਪੇ ਇਜ਼ਤ-ਮਾਣ ਮਿਲੂ, ਹਾਂ ਅਪੇ

## ਕੁੱਖਾਂ ਦੇ ਵਿੱਚ ਮਾਰਦੇ, ਕੋਈ ਸੁਣੇ ਨਾ ਹੀਲ-ਦਲੀਲ/ ਰਾਂਝਣਾ ਰੋਕੀਂ ਵੇ! ਮੁਕਦੀ ਜਾਂਦੀ ਹੀਰ...

ਇਜ਼ਤ-ਮਾਣ ਮਿਲ/ ਜਦ ਕੁਰਸੀ ਦਉ  
ਸਰਕਾਰ, ਨੀਂ ਬੰਬੀਹਾ ਬੋਲੇ, ਸ਼ਾਵਾ!....  
(ਤੇ ਇੱਜ ਬੰਬੀਹਾ ਗਾਉਂਦੀਆਂ ਹੋਈਆਂ ਚਲੀਆਂ  
ਜਾਂਦੀਆਂ ਹਨ ਜਾਂ ਫਿਰ ਇਸਦੇ ਨਾਲ ਹੀ ਗਿੱਧੇ  
ਦਾ ਪਿਤ ਭਖ ਜਾਂਦਾ ਹੈ:)

(ਪੰਜਾਬੀ ਗਹਿਣਿਆਂ-ਗੱਟਿਆਂ ਨਾਲ ਸਜੀਆਂ  
ਨੌਜਵੀਆਂ ਗਿੱਧੇ ਦਾ ਪਿਤ ਬੰਨ੍ਹ ਕੇ ਖੜੀਆਂ ਹਨ,  
ਇਕ ਜਣੀ ਬਾਂਹ ਚੁੱਕ ਕੇ ਬੋਲੀ ਪਾਉਂਦੀ ਹੈ,  
ਫਿਰ ਸਾਰੀਆਂ ਬੋਲੀ ਚੁੱਕਦੀਆਂ ਹਨ ਅਤੇ ਇਕ  
ਜੋਤੀ ਗਿੱਧੇ ਵਿੱਚ ਉਸ ਬੋਲੀ ਦੇ ਨਾਲ ਮਿਲਵੇਂ  
ਇਸਾਰੇ ਕਰਦੀ ਹੋਈ ਨੱਚਦੀ ਹੈ। ਸਾਰੀਆਂ ਵਾਰੀ  
ਵਾਰੀ ਬੋਲੀਆਂ ਪਾਉਂਦੀਆਂ ਤੇ ਨੱਚਦੀਆਂ ਹਨ,  
ਵਿੱਚ ਵਿੱਚ ਘਤਾ, ਦੋਹਣਾ ਜਾਂ ਖੜਤਾਲ ਖੜਕ-  
ਉਂਦੀਆਂ ਹਨ:)

ਕਦੇ ਹੂੰ ਕਰਕੇ, ਕਦੇ ਹਾਂ ਕਰ ਕੇ/ ਹੱਕ ਲੈ  
ਲੈ ਨੀਂ ਮੁਟਿਆਰੇ ਲੰਮੀ ਬਾਂਹ ਕਰ ਕੇ

ਸੁਣ ਵੇ ਪਿੰਡ ਦਿਆ ਹਾਕਮਾ! ਇਹਨਾਂ  
ਮੰਡਿਆਂ ਨੂੰ ਸਮਝਾ/ ਛੱਡਣ ਲਾਲਚ ਕਾਰਾਂ  
ਦਾ, ਜੇ ਵਿਆਹ ਕਰਵਾਉਣ ਦਾ ਚਾਅ/  
ਡਰਦੇ ਮਾਪੇ ਦੁੱਖਾਂ ਤੋਂ ਰਹੇ ਧੀਆਂ ਨੂੰ  
ਮਰਵਾਅ/ ਇਹ ਜਿੰਦਗੀ ਮੁਸ਼ਕਿਲ ਮਿਲਦੀ

ਵੇ! ਸੋਹਣਿਆ ਲੋਕਾਂ ਨੂੰ ਸਮਝਾ/ ਇਹ....

ਨੀਲੇ ਘੋੜੇ ਵਾਲਿਆ ਤੇਰਾ ਸਭ ਕੁਸ਼ ਨੀਲੇ  
ਨੀਲ/ ਨੀਲ ਵਿਚਾਰਾ ਕੀ ਕਰੂ ਜਦ ਵੈਰੀ  
ਹੋਏ ਵਕੀਲ/ ਕੁੱਖਾਂ ਦੇ ਵਿੱਚ ਮਾਰਦੇ, ਕੋਈ  
ਸੁਣੇ ਨਾ ਹੀਲ-ਦਲੀਲ/ ਰਾਂਝਣਾ ਰੋਕੀਂ ਵੇ!  
ਮੁਕਦੀ ਜਾਂਦੀ ਹੀਰ...

(ਇਕ ਮੁਟਿਆਰ ਸਿਰ ਉੱਤੇ ਮੰਡਿਆਂ ਵਾਂਗ  
ਮਤਸਾ ਬੰਨ੍ਹ ਕੇ ਬੋਲੀ ਪਾਉਂਦੀ ਹੈ:)

ਪੱਚੀਆਂ ਪਿੰਡਾਂ ਦਾ ਤੇਰਾ ਪੁੱਤ ਪਟਵਾਰੀ  
ਪਿੰਡ ਪਿੰਡ ਵਿੱਚ ਲੋਕੀ ਧੀਆਂ ਜਾਣ ਮਾਰੀ  
ਸੋਚ ਸੋਚ ਮੰਦੜਾ ਹਾਲ ਮਾਏ ਮੇਰੀਏ  
ਦੱਸ ਕਿਹੜੀ ਕੱਢੂਗੀ ਰੁਮਾਲ ਮਾਏ ਮੇਰੀਏ  
ਮੇਰਾ ਕਿਹੜੀ ਕੱਢੂਗੀ ਰੁਮਾਲ ....  
ਜੇ ਮੰਡਿਓ ਤੁਸੀਂ ਸਾਚੀ ਕਰਵਾਉਣੀ  
ਟੂਮ-ਛੱਲਾ ਕੀ ਲੈਣਾ ਮੰਡਿਓ  
ਪੜ੍ਹੀ ਨਾਰ ਉਮਰ ਦਾ ਗਹਿਣਾ ਮੰਡਿਓ.....

ਜੇ ਬਾਪੂ ਵਿਆਹ ਕਰਨੋਂ ਡਰਦਾ, ਉੱਚੀਆਂ  
ਕਰੂੰ ਪੜ੍ਹਾਈਆਂ/ ਬਈ ਸ਼ਾਵਾ ਸ਼ਾਵਾ ਹੋ  
ਜੂ ਸਾਰੇ, ਏਦਾਂ ਕਰੂੰ ਕਮਾਈਆਂ/ ਲਹਿਰਾਂ  
ਬਹਿਰਾਂ ਕਰ ਦਉਂ, ਖਲਕਤ ਦੇਖੂ ਵਾਂਗ  
ਸੁਦਾਈਆਂ/ ਪੀਘਾਂ ਝੂਟਦੀਆਂ ਧਰਮੀ ਪਿਤ  
ਦੀਆਂ ਜਾਈਆਂ/ ਪੀਘਾਂ...

ਜੇ ਬਾਪੂ ਤੂੰ ਤੂੰ ਡਰੇਂ ਕਲੰਕੇ, ਗਲ 'ਚ ਗਾਤਰਾ  
ਪਾਵਾਂ/ ਨਾਮ ਧਿਆ ਕੇ ਦਸਮ-ਪਿਤਾ ਦਾ,  
ਚਿੜੀਓਂ ਬਾਜ਼ ਤੁੜਾਵਾਂ/ ਮਾਈ ਭਾਗੇ ਵਾਂਗਰ  
ਮੈਂ ਵੀ, ਟੌਟੀਆਂ ਫੇਰ ਗੰਢਾਵਾਂ/ ਮੈਨੂੰ ਜੀਣ  
ਦਵੀਂ, ਨਵੀਆਂ ਪੈੜਾਂ ਪਾਵਾਂ..

ਉਹ ਵੀ ਹੈਗੇ ਦੁਨੀਆਂ ਦੇ ਵਿੱਚ ਦਾਜ ਨਾ  
ਜਿਹੜੇ ਲੈਂਦੇ/ ਹੈਗੇ ਭਾਵੇਂ ਟਾਵੇਂ ਟਾਵੇਂ, ਪ੍ਰਭ  
ਦੀ ਰਜਾ ਵਿੱਚ ਰਹਿੰਦੇ/ ਨੀਂ ਮੇਰੇ ਸਹੁਰੇ  
ਉਹਨਾਂ ਵਰਗੇ, ਹੱਥੀਂ ਕਰਦੇ ਛਾਵਾਂ/ ਉਹਨਾਂ


ਕੱਚ ਦੀਆਂ ਵੰਗਾਂ ਨਾ ਤੋੜ  
ਡਾ: ਗੁਰਮਿਦਰ ਸਿੱਧੂ

ਕਾਵਿ-ਨਾਟ

# ਮਹਿਕ/ਖੁਸ਼ਬੇ

## ਰਾਜਿੰਦਰ ਬਿਮਲ

ਚੋਟਵੇਂ ਸੇਸਰ ਪੰਜਾਬ ਦੇ



**ਹੋਰਨਾਂ ਦੇ ਮਾਹੀ ਬੜੇ  
ਗਿਆਨੀ, ਦੂਣੀ ਕਰਨ  
ਕਮਾਈ/ ਗਿਟਮਿਟ  
ਗਿਟਮਿਟ ਕਰਦੇ  
ਰਹਿੰਦੇ, ਰੱਖਦੇ ਰੌਣਕ  
ਲਾਈ।**

ਦੇਵਤਿਆਂ ਨੂੰ ਤੱਤਕੇ ਸੀਸ ਨਿਵਾਵਾਂ...

ਬਾਰ੍ਹੀਂ ਬਰਸੀਂ ਖੱਟਣ ਗਿਆ ਸੀ,  
ਖੱਟ ਕੇ ਲਿਆਇਆ ਛੁਹਾਰੇ/ ਸੱਸ ਮੇਰੀ ਮਾਂ  
ਵਰਗੀ, ਝਿੜਕ ਕਦੇ ਨਾ ਮਾਰੇ...

ਬਾਰ੍ਹੀਂ ਬਰਸੀਂ ਖੱਟਣ ਗਿਆ ਸੀ/ ਖੱਟ ਕੇ  
ਲਿਆਇਆ ਸਮੇਸੇ/ ਸਹੁਰਾ ਮੇਰਾ ਭਗਤ  
ਨਿਰਾ, ਭੁੱਲ ਕੇ ਕਦੇ ਨਾ ਕੋਸੇ...

ਆਉਣ ਨ੍ਹੇਰੀਆਂ, ਬਈ ਜਾਣ ਨ੍ਹੇਰੀਆਂ  
ਵੇ ਸ਼ਾਬਿਆ ਦਰਵਾਜ਼ੇ ਗੱਲਾਂ ਹੋਣ  
ਤੇਰੀਆਂ....

ਹੋਰਨਾਂ ਦੇ ਮਾਹੀ ਬੜੇ ਗਿਆਨੀ, ਦੂਣੀ ਕਰਨ  
ਕਮਾਈ/ ਗਿਟਮਿਟ ਗਿਟਮਿਟ ਕਰਦੇ  
ਰਹਿੰਦੇ, ਰੱਖਦੇ ਰੌਣਕ ਲਾਈ/ ਮੈਂ ਤੱਤੜੀ ਨੂੰ  
ਬਿੜ੍ਹੀ ਮਿਲਿਆ ਕਰਦਾ ਨਿੱਤ ਲੜਾਈ/ ਡੋਡੇ  
ਪੀਵੇ, ਭੁੱਕੀ ਖਾਵੇ, ਹੋਵੇ ਜੱਗ-ਹਸਾਈ  
ਮਰ ਜਾਏ ਵਿਚੋਲਾ ਨੀ, ਜਿਹਨੇ ਲੜ ਅਮਲੀ  
ਦੇ ਲਾਈ...

9872003658

ਹੌਲੀ ਹੌਲੀ ਉਸ ਦੇ ਹਰ ਖਤ 'ਚੋ ਮਹਿਕ  
ਘਟਦੀ ਗਈ  
ਫੇਰ ਆਖਰ ਮੁਕ ਗਿਆ ਇਕ ਦਿਨ ਖਤਾਂ  
ਦਾ ਮਿਲਸਲਾ -ਬਰਜਿੰਦਰ ਚੌਹਾਨ

ਕੁਝ ਮਹਿਕ, ਕੁਝ ਪੀੜ ਦੇ ਕੇ ਤੁਰ ਗਿਆ  
ਤੁਹੇ ਚਮਨ ਬੈਠਦਾ, ਕੁਝ ਬੋਲਦਾ, ਉਹ ਦੇ  
ਘੜੀ ਤਾਂ ਠਹਿਰਦਾ -ਕਮਲ ਇਕਾਰਸ਼ੀ

ਮਹਿਕ ਬਣ ਕੇ ਪੋਣ ਦੇ ਵਿਚ ਘੁਲਣ ਦੀ ਹੈ  
ਲਾਲਸਾ  
ਮੈਂ ਨਹੀਂ ਚਾਹੁੰਦੀ ਕਿ ਮੈਨੂੰ ਭੁੱਲ ਦਾ ਰੁਤਬਾ  
ਮਿਲੇ -ਸੁਖਵਿੰਦਰ ਅੰਮ੍ਰਿਤ

ਉਸ ਨੂੰ ਸਜ਼ਾ ਸੀ ਮੌਤ ਉਹ ਮਰਜ਼ੀ ਦੀ ਚੁਣ  
ਲਵੇ

ਉਹ ਮਹਿਕ ਬਣ ਕੇ ਚਾਰ ਚੁਫੇਰੇ ਬਿਖਰ  
ਗਿਆ -ਰਾਬਿੰਦਰ ਮਸਰੂਰ

ਛੁਹਿਆ ਤਾਂ ਪੱਤੀਆਂ ਨੇ ਕੰਡਿਆਂ ਦਾ ਰੂਪ  
ਧਰਿਆ

ਮੰਗੀ ਮੈਂ ਮਹਿਕ, ਧੂਆਂ ਉਠਿਆ ਗੁਲਾਬ  
ਵਿਚੋਂ -ਅਨੂ ਬਾਲਾ

ਇਹ ਕੇਹੀ ਮਹਿਕ ਹੈ ਪੋਣਾਂ 'ਚ ਇੱਕ ਦਮ  
ਆ ਰਲੀ 'ਛਿੱਲੋ'

ਮਿਰਾ ਅਹਿਸਾਸ ਹੈ ਉਹ ਜੂਹ ਮੇਰੀ ਵਿਚ  
ਆ ਗਿਆ ਹੋਣੈ

...ਹਰਜੀਤ ਵਿੱਲੋ

ਮੇਰੇ ਵਿਚ ਵੀ ਮਹਿਕ ਹੈ ਓਨੀ, ਤੇ ਓਨੇ  
ਰੰਗ ਨੇ

ਸਿਰਫ਼ ਅਪਣਾ-ਆਪ ਮੈਥੋ ਭੁੱਲ ਬਣ

ਸਕਿਆ ਨਹੀਂ

....ਗੁਰਤੇਜ ਕੋਹਾਰਵਾਲਾ

ਗਵਾਚੇ ਇਉਂ ਕਿ ਸਾਨੂੰ ਭੁੱਲ ਗਏ ਰੰਗਾਂ ਦੇ  
ਨਾਂ ਤੀਕਰ,  
ਕਦੇ ਇਹ ਸੋਚਦੇ ਸਾਂ, ਮਹਿਕ ਦਾ ਵੀ ਨਾਮ  
ਰੱਖਾਂਗੇ -ਗੁਰਤੇਜ ਕੁਹਾਰਵਾਲਾ

ਹਵਾ ਦੀ ਸਰਸਰਾਹਟ ਕਦ ਰੁਕੀ ਹੈ ਇੱਕ  
ਬਿੜ੍ਹੀ 'ਤੇ  
ਮਹਿਕ ਅਤੇ ਰੰਗ ਉਤੇ ਵਕਤ ਦਾ ਪਹਿਰਾ  
ਨਹੀਂ ਹੁੰਦਾ -ਕੰਵਰ ਚੌਹਾਨ

ਸੁਪਨੇ ਸੇਜਲ ਨੀਦਰ ਬੋਝਲ ਕਿੰਜ ਦਰ  
ਖੜਕਾਈਏ ਚਾਵਾਂ ਦੇ  
ਮਹਿਕ ਵਿਹੁਣੇ ਹਾਸੇ ਸਾਡੇ ਤੇਵਰ ਬਦਲੇ  
'ਵਾਵਾਂ ਦੇ -ਹਰਿਭਜਨ ਸਿੰਘ ਭਾਟੀਆ

ਉਹ ਮੈਨੂੰ ਦੇ ਗਿਆ ਹੈ ਇਤਰ ਭਿਜੇ ਛੁੱਲ  
ਕਾਗਜ਼ ਦੇ  
ਇਨ੍ਹਾਂ ਦੀ ਮਹਿਕ ਅੱਖ ਦੇ ਫੇਰ ਵਿਚ ਹੀ  
ਮੁੱਕਦੀ ਜਾਂਦੀ -ਸੁਸ਼ੀਲ ਦੁਸਾਂਝ

ਬਾਗਾਂ ਦੀ ਮਿੱਟੀ ਨੂੰ ਮੇਰੀ ਰਾਖ ਮਿਲਾ ਕੇ  
ਵਾਹੋ  
ਮਿੱਟੀ ਵਿਚੋਂ ਭੁੱਲਾਂ ਲੈਣੀ ਮੇਰੀ ਮਹਿਕ  
ਉਧਾਰ -ਜਗਜੀਤ ਬਰਾੜ

'ਵਾ ਇਕ ਬੇਧ ਨਾਲ ਮਹਿਕ ਖੋਹ ਕੇ  
ਐਹ ਗਈ  
ਤੂ ਉਮਰ ਭਰ ਹੀ ਵਰਤੀਆਂ ਬੁਲਬੁਲਾ  
ਸਲਾਸੀਆਂ -ਠਕੁਰ ਭਾਰਤੀ

ਇਹ ਚਾਹਤ ਦਾ ਖੋਰੇ ਪੜਾ ਕਿਹੜਾ  
ਆਇਆ  
ਕਿ ਤੇਰੇ 'ਚੋ ਮਾਂ ਦੀ ਵੀ ਮਹਿਕ ਆ ਰਹੀ  
ਹੈ -ਵਾਹਿਦ

# ਖਾਣ ਵਾਲੀਆਂ ਵਸਤਾਂ ਦਾ ਗੁਣਕਾਰੀ ਭਾਗ

## ਗੁਰਬਖਸ਼ ਸਿੰਘ ਪ੍ਰੀਤ ਲੜੀ

ਦਾਰ ਜੀ ਨੂੰ ਯਾਦ ਕਰਦਿਆਂ



Photo by Amarjit Chandan

ਇਸ ਲੇਖ ਦੇ ਅਧੀਰ ਉੱਤੇ ਦਿੱਤੀ ਗਈ ਸੂਚੀ ਵਿੱਚ ਇਸ ਭੇਤ ਦਾ ਉੱਤਰ ਹੈ ਕਿ ਜੱਟ ਤੇ ਮਜ਼ਦੂਰ ਲੋਕ ਕਿਵੇਂ ਰੁੱਖੀ ਸੁੱਕੀ ਖਾਂ ਕੇ ਪੰਡਾਂ ਫੌਹਦੇ ਹਨ, ਹਲ ਵਾਹੁੰਦੇ ਜਾਂ ਹੋਰ ਮਸੱਕਤ ਕਰਦੇ ਹਨ ? ਜਿਹੜੇ ਆਦਮੀ ਤਿੰਨ ਤਿੰਨ ਚਾਰ ਚਾਰ ਮਣ ਦਾ ਭਾਰ ਕੰਡ ਉੱਤੇ ਚੁੱਕ ਕੇ ਲੈ ਜਾਂਦੇ ਹਨ, ਜਿਨ੍ਹਾਂ ਦੇ ਪੱਥੇ ਵਰਗੇ ਕਰਢੇ ਹੁੰਦੇ ਹਨ, ਜਿਨ੍ਹਾਂ ਦੀ ਖੁਰਾਕ ਕਿਲੋ ਪੱਕੇ ਆਟੇ ਦੀ ਸੁੱਕੀ ਰੋਟੀ ਦੇ ਚਾਰ ਪਿਆਜ਼, ਬੋਡ੍ਹਾ ਜਿਹਾ ਲੂਣ ਮਿਰਚ ਤੇ ਕਟੋਰਾ ਦੇ ਕਟੋਰੇ ਦਹੀ ਦੀ ਰਿੜਕੀ ਲੱਸੀ ਹੁੰਦੀ ਹੈ। ਕਣਕ ਦੇ ਹਜ਼ਾਰ ਗਰਾਮ ਜੇ ਖਾਧੇ ਜਾਣ ਤਾਂ 950 ਗਰਾਮ ਸਰੀਰ ਦਾ ਹਿੱਸਾ ਬਣ ਸਕਦੇ ਹਨ ਤੇ ਉਹਦੇ ਮੁਕਾਬਲੇ ਵਿੱਚ ਮਹਿੰਗੇ ਤੋਂ ਮਹਿੰਗੇ ਫਲ ਸਬਜ਼ੀਆਂ ਤੇ ਹਰ ਤਰ੍ਹਾਂ ਦੇ ਮਾਸ 390/1000 ਨਾਲ ਵਧੇਰੇ ਗੁਣਕਾਰੀ ਨਹੀਂ ਹੁੰਦੇ।

ਏਸ ਲਈ ਸਪਸ਼ਟ ਹੈ ਕਿ ਜੇ ਤਾਕਤ ਦੀ ਲੋੜ ਹੋਵੇ ਤਾਂ ਏਨਾ ਕੰਮ ਕਰਨਾ ਚਾਹੀਦਾ ਹੈ ਕਿ ਵੱਧ ਤੋਂ ਵੱਧ ਕਣਕ ਜਾਂ ਜੌਂ ਦੀ ਰੋਟੀ ਹਜਮ ਕੀਤੀ ਜਾ ਸਕੇ। ਦੁੱਧ ਪਿਛਿ ਦੀ ਬਹੁਤ ਬੋੜੀ ਲੋੜ ਹੈ। ਦਬਾ ਕੇ ਵਰਜ਼ਿਸ਼ ਜਾਂ ਕਠਨ ਕੰਮ ਕੀਤਾ ਜਾਏ ਤੇ ਦਬਾ ਕੇ ਹੀ ਖੁਸ਼ਕ ਰੋਟੀ ਖਾਧੀ ਜਾਏ।

ਦੁੱਧ ਤੇ ਫਲ ਆਦਿ ਸਿਰਫ ਉਨ੍ਹਾਂ ਨੂੰ ਲੋੜੀਂਦੇ ਹਨ ਜਿਨ੍ਹਾਂ ਦਾ ਕੰਮ ਕਰਨ ਨਾ ਹੋਵੇ ਤੇ ਏਸ ਲਈ ਵਜ਼ਨ ਕਾਇਮ ਰੱਖਣ ਲਈ ਬਹੁਤ ਬੋੜੀ ਖੁਰਾਕ ਦੀ ਲੋੜ ਹੋਵੇ। ਉਨ੍ਹਾਂ ਨੂੰ ਲੋੜ ਪੈਂਦੀ ਹੈ ਕਿ ਉਹ ਮਿਹਦੇ ਨੂੰ ਸਬਜ਼ੀਆਂ, ਫਲਾਂ ਤੇ ਦੁੱਧ ਵਰਗੀਆਂ ਹਜਮ ਵਿੱਚ ਬਹੁਤੀਆਂ ਪਰ ਤਾਕਤ ਵਿੱਚ ਬੋੜੀਆਂ ਖੁਰਾਕਾਂ ਨਾਲ ਭਰ ਕੇ ਬਹੁਤਾ ਖਾਣ ਦੇ ਖਤਰੇ ਤੋਂ ਬਚਣ।

ਤੇਲ ਦੀ ਵਰਤੋਂ ਪੰਜਾਬ ਤੇ ਉਤਰ ਪ੍ਰਦੇਸ਼ ਵਿੱਚ ਘੱਟ ਹੈ ਪਰ ਬਾਕੀ ਪ੍ਰਦੇਸ਼ਾਂ ਵਿੱਚ ਤੇਲ ਬਹੁਤ ਵਰਤਿਆ ਜਾਂਦਾ ਹੈ। ਤੇਲ ਬੜੀ ਚੰਗੀ ਖੁਰਾਕ ਹੈ ਤੇ ਪਿਛਿ ਨਲੋਂ ਵਧੇਰੇ ਇਹਦੇ ਖਾਲਸ ਮਿਲ ਸਕਣ ਦੀ ਆਸ ਹੋ ਸਕਦੀ ਹੈ। ਜਿਨ੍ਹਾਂ ਜਿਨ੍ਹਾਂ ਪਦੇਸ਼ਾਂ ਵਿੱਚ ਤੇਲ ਦੀ ਵਰਤੋਂ ਵਧੀਕ ਹੈ ਉਹਨਾਂ ਵਿੱਚ ਪਕਾਣ ਦਾ ਹੁਨਰ ਚੰਗੇਰਾ ਹੈ। ਜਦ ਤੱਕ ਪੰਜਾਬ ਵਿੱਚ ਤੇਲ ਦੀ ਵਰਤੋਂ ਵਧਾਈ ਨਹੀਂ ਜਾਂਦੀ ਪਿਛਿ ਦੇ ਜ਼ਰਾ ਮਾਸ ਖਾਲਸ ਮਿਲਣ ਦੀ ਆਸ ਵੀ ਨਹੀਂ ਹੋ ਸਕਦੀ।

ਜਿਹੜਾ ਆਦਮੀ ਰੋਜ਼ਾਨਾ ਵਰਜ਼ਿਸ਼ ਬਹੁਤ ਸਾਰੀ ਕਰ ਸਕਦਾ ਹੈ ਜਾਂ ਜਿਦ੍ਹਾ ਕਾਰ ਵਿਹਾਰ ਉਹਦੇ ਸਰੀਰ ਨੂੰ ਚੰਗੀ ਤਰ੍ਹਾਂ ਕਮਾ ਦੇਂਦਾ ਹੈ ਉਹ ਸੁੱਕੀਆਂ, ਰੋਟੀਆਂ, ਦਹੀ, ਲੱਸੀ, ਦਾਲ, ਪਿਆਜ਼ ਦੇ ਛੁੱਟ ਜੇ ਹੋਰ ਕੋਈ ਵੀ ਤਾਕਤ ਵਾਲੀ ਖੁਰਾਕ ਨਾ ਖਾਏ ਤਾਂ ਵੀ ਬੜਾ ਤਕਤਾ ਸਰੀਰ ਤੇ ਸੂਹਣੀ ਸਿਹਤ ਕਾਇਮ ਰੱਖ ਸਕਦਾ ਹੈ।

ਸਬਜ਼ੀਆਂ ਤੇ ਮਾਸ ਦੇ 1000 ਹਿੱਸਿਆਂ ਵਿੱਚੋਂ ਗੁਣਕਾਰੀ ਹਿੱਸੇ ਦੀ ਔਸਤ ਮਿਕਦਾਰ :

|               |     |              |     |
|---------------|-----|--------------|-----|
| ਤਰਾਂ          | 15  | ਸਾਹਦਾਣਾ      | 250 |
| ਹਦਵਾਣੇ        | 30  | ਗਊ ਦਾ ਮਾਸ    | 260 |
| ਸਲਗਮ          | 42  | ਆਲੂ          | 260 |
| ਦੁੱਧ          | 72  | ਖੁਰਮਾਨੀਆਂ    | 260 |
| ਬੰਦਗੋਭੀ       | 73  | ਅੰਗੂਰ        | 270 |
| ਗਾਜਰਾਂ        | 93  | ਕੁੱਕੜ ਦਾ ਮਾਸ | 270 |
| ਅੰਡੇ ਦੀ ਸਫੈਦੀ | 140 | ਆਲੂ ਬੁਖਾਰਾ   | 290 |
| ਚੁੰਕੰਦਰ       | 148 | ਬੱਕਰੇ ਦਾ ਮਾਸ | 290 |
| ਨਾਖਾਂ         | 160 | ਇਮਲੀ         | 340 |
| ਸੇਬ           | 170 | ਬਦਾਮ         | 650 |
| ਆਡੂ           | 200 | ਜਵੀ          | 742 |
| ਮੱਛੀ          | 210 | ਜੌਂ          | 920 |
| ਸੂਰ ਦਾ ਮਾਸ    | 240 | ਕਣਕ          | 950 |

# ਇਕ ਮਸ਼ਹੂਰ ਅੰਗਰੇਜ਼ੀ ਕਵਿਤਾ

## ਅਨਾਮ

ਬਾਲ ਕਵਿਤਾਵਾਂ


ਬੁੱਢੀ ਵਿਚਾਰੀ, ਸੰਘੋ ਲੰਘਾਅ ਲਈ ਉਸ ਮੱਖੀ।  
ਮੈਨੂੰ ਨਹੀਂ ਪਤਾ ਕਿਉਂ ਲੰਘਾਈ ਸੀ ਮੱਖੀ।  
ਬੁੱਢੀ ਮੈਨੂੰ ਜਾਪੇ, ਮਰ ਹੈ ਜਾਣੀ, ਵਿਚਾਰੀ।

ਬੁੱਢੀ ਵਿਚਾਰੀ, ਸੰਘੋ ਲੰਘਾਅ ਲਈ ਉਸ ਮਕੜੀ  
ਜੋ ਤੜਪੇ, ਜੋ ਹਿੱਲੇ, ਲਵੇ ਪਾਸੇ ਉਸ ਅੰਦਰਾ।  
ਮੱਖੀ ਫੜਨ ਨੂੰ ਲੰਘਾਈ ਉਸ ਮਕੜੀ।  
ਮੈਨੂੰ ਨਹੀਂ ਪਤਾ ਕਿਉਂ ਲੰਘਾਈ ਸੀ ਮੱਖੀ।  
ਬੁੱਢੀ ਮੈਨੂੰ ਜਾਪੇ, ਮਰ ਹੈ ਜਾਣੀ, ਵਿਚਾਰੀ।

ਬੁੱਢੀ ਵਿਚਾਰੀ, ਸੰਘੋ ਲੰਘਾਅ ਲਈ ਉਸ ਚਿੜੀ।  
ਹੈ ਨਾ ਬੇਤੁਕਾ! ਲੰਘਾਅ ਲਈ ਉਸ ਚਿੜੀ।  
ਉਸ ਚਿੜੀ ਲੰਘਾਅ ਲਈ ਮਕੜੀ ਫੜਨ ਨੂੰ  
ਉਸ ਮਕੜੀ ਲੰਘਾਈ ਸੀ ਮੱਖੀ ਫੜਨ ਨੂੰ  
ਮੈਨੂੰ ਨਹੀਂ ਪਤਾ ਕਿਉਂ ਲੰਘਾਈ ਸੀ ਮੱਖੀ।  
ਬੁੱਢੀ ਮੈਨੂੰ ਜਾਪੇ, ਮਰ ਹੈ ਜਾਣੀ, ਵਿਚਾਰੀ।

ਬੁੱਢੀ ਵਿਚਾਰੀ, ਸੰਘੋ ਲੰਘਾਅ ਲਈ ਉਸ ਬਿੱਲੀ  
ਲਓ ਕਰ ਲਓ ਗੱਲ! ਲੰਘਾਅ ਲਈ ਉਸ ਬਿੱਲੀ  
ਉਸ ਬਿੱਲੀ ਲੰਘਾਅ ਲਈ ਚਿੜੀ ਫੜਨ ਨੂੰ  
ਉਸ ਚਿੜੀ ਲੰਘਾਈ ਸੀ ਮਕੜੀ ਫੜਨ ਨੂੰ  
ਉਸ ਮਕੜੀ ਲੰਘਾਈ ਸੀ ਮੱਖੀ ਫੜਨ ਨੂੰ  
ਮੈਨੂੰ ਨਹੀਂ ਪਤਾ ਕਿਉਂ ਲੰਘਾਈ ਸੀ ਮੱਖੀ।  
ਬੁੱਢੀ ਮੈਨੂੰ ਜਾਪੇ, ਮਰ ਹੈ ਜਾਣੀ, ਵਿਚਾਰੀ।

(ਅਨੁਵਾਦ-ਪੂਨਮ)



## ਅੰਮੀ ਪਾਪਾ ਕਮਲ

ਕਰੀਏ ਅੰਮੀ ਦਾ ਸਤਿਕਾਰ  
ਸਾਨੂੰ ਕਿੰਨਾ ਕਰਦੀ ਪਿਆਰ।  
ਸਾਂਭੈ ਸੰਭਰੇ ਉਹ ਘਰ-ਬਾਰ  
ਸਾਰਾ ਦਿਨ ਕਰਦੀ ਕੰਮ-ਕਾਰ।  
ਸਾਨੂੰ ਰੋਜ਼ ਨੁਹਾਵੇ ਧੁਆਵੇ।  
ਸੋਹਣੇ ਸੋਹਣੇ ਕੱਪੜੇ ਪਾਵੇ।  
ਸਾਨੂੰ ਕੋਲ ਬਿਠਾਅ ਕੇ ਪੜ੍ਹਾਵੇ,  
ਫਿਰ ਉਹ ਖੇਡੇ ਅਤੇ ਖਿਡਾਵੇ,  
ਸਾਨੂੰ ਕਿੰਨੇ ਲਾਡ ਲਡਾਏ।  
ਲੋਗੀ ਦੇ ਕੇ ਰੋਜ਼ ਸੰਵਾਏ।  
ਪਾਪਾ ਦੇ ਨਾਲ ਦਫ਼ਤਰ ਜਾਵੇ,  
ਕੰਮ ਵਿਚ ਪੂਰਾ ਹਿੱਸਾ ਪਾਵੇ।  
ਸਾਮ ਨੂੰ ਦੋਵੇਂ ਜਦ ਘਰ ਆਵਣ,  
ਸਾਡੇ ਵਾਸਤੇ ਚੀਜ਼ੀ ਲਿਆਵਣ।  
ਸਾਨੂੰ ਲੈ ਕੇ ਦੇਣ ਖਿਡਾਉਣੇ,  
ਚਾਬੀ ਵਾਲੇ ਬੜੇ ਮਨਮੋਹਣੇ,  
ਨਵੇਂ ਸੰਵਾਅ ਕੇ ਦੇਵਣ ਸੂਟ,  
ਨਾਲੇ ਲੈ ਕੇ ਦੇਵਣ ਬੂਟ।  
ਸਾਨੂੰ ਬਣਾਇਆ ਚੰਗੇ ਬੱਚੇ,  
ਅੰਮੀ-ਪਾਪਾ ਕਿੰਨੇ ਚੰਗੇ।

(ਅੰਮ੍ਰਿਤਸਰ-98154 33166)

# ਹੁਕਾ

## ਬਲਵਿੰਦਰ ਸਿੰਘ ਮਕੜੌਨਾ

ਕਹਾਣੀ



ਜਾਣ ਪਹਿਚਾਨ



24

ਹਰ ਐਤਵਾਰ ਪੌਦੇ ਵੇਚਣ ਵਾਲਾ ਨਵਤੇਜ ਦੇ ਘਰ ਨੇੜੇ ਬਣੀ ਪਾਰਕ ਵਿੱਚ ਆ ਕੇ ਆਰਾਮ ਕਰਦਾ। ਉਹ ਜਿਸ ਸਮੇਂ ਆਰਾਮ ਕਰਨ ਆਉਂਦਾ ਉਸ ਸਮੇਂ ਧੁੱਪ ਸਿਖਰਾਂ ਤੇ ਹੁੰਦੀ ਛੁੱਟੀ ਹੋਣ ਕਾਰਨ ਨਵਤੇਜ ਆਪਣੇ ਦੋਸਤਾਂ ਨਾਲ ਉਸ ਪਾਰਕ ਵਿੱਚ ਖੇਡਦਾ ਹੁੰਦਾ ਸੀ। ਉੱਝ ਤਾਂ ਉਸਦੇ ਮਾਤਾ-ਪਿਤਾ ਉਸ ਨੂੰ ਦੁਧਹਿਰ ਸਮੇਂ ਖੇਡਣ ਤੋਂ ਰੋਕਦੇ ਸਨ ਪਰ ਪਾਰਕ ਵਿੱਚ ਦਰਖਤਾਂ ਦੀ ਬਹੁਤਾਤ ਹੋਣ ਦੇ ਕਾਰਨ ਉੱਥੇ ਗੁੜੀ ਛਾਂ ਹੁੰਦੀ ਅਤੇ ਠੰਢੀ-ਠੰਢੀ ਹਵਾ ਲਗਦੀ ਰਹਿੰਦੀ ਜਿਸ ਕਾਰਨ ਮੁਹੱਲੇ ਦੇ ਬਹੁਤ ਸਾਰੇ ਬੱਚੇ ਪਾਰਕ ਵਿੱਚ ਖੇਡਣ ਆਉਂਦੇ ਸਨ।

ਸਾਰੇ ਬੱਚੇ ਛੁੱਟੀ ਵਾਲੇ ਦਿਨ ਪੂਰੀ ਮਸਤੀ ਵਿੱਚ ਹੁੰਦੇ, ਇਸ ਕਰਕੇ ਉਹ ਅਪਣੇ ਵਲੋਂ ਪੈ ਰਹੇ ਰੋਲੇ ਤੋਂ ਵੀ ਅਣਜਾਣ ਹੋ ਜਾਂਦੇ, ਸਾਮ ਦੇ ਸਮੇਂ ਖੇਡਦਿਆਂ ਉਨ੍ਹਾਂ ਨੂੰ ਕਈ ਵਾਰ ਬਜ਼ੁਰਗ

ਰੋਲ ਪਾਉਣ ਤੋਂ ਰੋਕ ਦਿੰਦੇ ਸਨ ਪਰ ਪੌਦੇ ਵੇਚਣ ਵਾਲੇ ਵਿਅਕਤੀ ਨੇ ਕਦੇ ਅਜਿਹਾ ਨਹੀਂ ਸੀ ਕੀਤਾ।

ਰੋਜ਼ ਵਾਂਗ ਅੱਜ ਵੀ ਉਹ ਖੇਡਣ ਵਿੱਚ ਮਸਤ ਸਨ ਜਦੋਂ ਕਿ ਪੌਦੇ ਵੇਚਣ ਵਾਲਾ ਵਿਅਕਤੀ ਆਰਾਮ ਕਰ ਰਿਹਾ ਸੀ! ਨਵਤੇਜ ਨੇ ਦੇਖਿਆ ਕਿ ਬਹੁਤ ਜ਼ਿਆਦਾ ਸੋਰ ਪੈਣ ਦੇ ਬਾਵਜੂਦ ਵੀ ਪੌਦੇ ਵੇਚਣ ਵਾਲਾ ਆਰਾਮ ਨਾਲ ਬੱਚਿਆਂ ਦੇ ਸੋਰ ਤੋਂ ਅਣਜਾਣ ਪਿਆ ਜਾਪ ਰਿਹਾ ਹੈ। ਉਸਨੇ ਆਪਣੇ ਦੋਸਤ ਦੀਪਕ ਨੂੰ ਕੋਲ ਬੁਲਾਅ ਕੇ ਇਹ ਸਾਰਾ ਕੁਝ ਦੱਸਿਆ ਤਾਂ ਉਨ੍ਹਾਂ 'ਕੱਠੇ ਹੋ ਕੇ ਪੌਦੇ ਵੇਚਣ ਵਾਲੇ ਵਿਅਕਤੀ ਨਾਲ ਗੱਲ ਕਰਨ ਦੀ ਇੱਛਾ ਕੀਤੀ।

ਕੁਝ ਸਮੇਂ ਬਾਅਦ ਜਦੋਂ ਉਹ ਉੱਠ ਗਿਆ ਤਾਂ ਦੀਪਕ ਨੇ ਕੋਲ ਜਾ ਕੇ ਆਖਿਆ, 'ਅੰਕਲ ਜੀ, ਸਾਡੇ ਰੋਲੇ ਨੇ ਤੁਹਾਨੂੰ ਪ੍ਰੇਸਾਨ ਤਾਂ ਨਹੀਂ ਕੀਤਾ? ਜੇ

ਅਜਿਹਾ ਹੈ ਤਾਂ ਸਾਨੂੰ ਦੱਸ ਦਿਓ ਤਾਂ ਕਿ ਤੁਹਾਡੇ ਆਰਾਮ ਵਿੱਚ ਕੋਈ ਦਿੱਕਤ ਨਾ ਆਵੇ।' ਪੌਦੇ ਵੇਚਣ ਵਾਲਾ ਅੱਖਾਂ ਨੂੰ ਹਲਕਾ ਮਲਦਾ ਹੋਇਆ ਬੜੇ ਪਿਆਰ ਨਾਲ ਬੋਲਿਆ, 'ਨਹੀਂ ਬੇਟਾ ਜੀ, ਤੁਹਾਡੇ ਬੋਲਾਂ ਨਾਲ ਤਾਂ ਮੇਰੀ ਬਕਾਵਟ ਦੂਰ ਹੋ ਜਾਂਦੀ ਹੈ ਅਤੇ ਮੈਂ ਫਿਰ ਤਰੋਤਾਜ਼ਾ ਹੋ ਕੇ ਆਪਣੇ ਕੰਮ ਵਿੱਚ ਲੱਗ ਜਾਂਦਾ ਹਾਂ।' ਉਸਦੇ ਇਨ੍ਹਾਂ ਸ਼ਬਦਾਂ ਤੋਂ ਕੋਲ ਆਏ ਸਾਰੇ ਬੱਚੇ ਬਹੁਤ ਪ੍ਰਭਾਵਿਤ ਹੋਏ। ਸਭ ਬੱਚਿਆਂ ਵੱਲ ਸਰਸਰੀ ਨਜ਼ਰ ਫੇਰਦਿਆਂ ਉਹ ਫਿਰ ਬੋਲਿਆ, 'ਤੁਹਾਡੇ ਮਾਤਾ-ਪਿਤਾ ਅਤੇ ਅਧਿਆਪਕਾਂ ਨੇ ਤੁਹਾਨੂੰ ਚੰਗੀ ਸਿੱਖਿਆ ਦਿੱਤੀ ਹੈ, ਸ਼ਾਬਦਾਂ ! ਜ਼ਿਦਗੀ ਵਿੱਚ ਤਰੱਕੀਆਂ ਮਾਣੋ! ਕੁਝ ਪਲ ਰੁਕ ਉਹ ਬੋਲਿਆ, 'ਹਾਂ, ਤੁਸੀਂ ਚੰਗੇ ਬੱਚੇ ਹੋ, ਇਸੇ ਕਰਕੇ ਮੈਂ ਤੁਹਾਨੂੰ ਇੱਕ-ਇੱਕ ਪੌਦਾ ਦਿੰਦਾ ਹਾਂ।' ਕਈ ਬੱਚਿਆਂ ਨੇ ਪੌਦਿਆਂ ਦੇ ਪੈਸੇ ਘਰ ਤੋਂ ਲਿਆਉਣ ਦੀ ਜ਼ਿੱਦ ਕੀਤੀ ਪਰ ਉਸਨੇ ਮਨ੍ਹਾ ਕਰ ਦਿੱਤਾ। ਉਸਨੇ ਸਾਰੇ ਬੱਚਿਆਂ ਵੱਲ ਇੱਕ ਵਾਰ ਫਿਰ ਪਿਆਰ ਭਰੀ ਨਜ਼ਰ ਨਾਲ ਦੇਖਿਆ ਤੇ ਆਪਣੇ ਰਾਹ ਪੈ ਗਿਆ।

ਪੌਦੇ ਵੇਚਣ ਵਾਲੇ ਤੋਂ ਪੌਦਾ ਲੈਣ ਵਾਲੀ ਗੱਲ ਸਭ ਬੱਚਿਆਂ ਨੇ ਆਪਣੇ ਘਰ ਸਾਂਝੀ ਕੀਤੀ। ਸਭ ਦੇ ਮਾਪਿਆਂ ਨੇ ਪੌਦੇ ਵੇਚਣ ਵਾਲੇ ਨੂੰ ਚੰਗਾ ਇਨਸਾਨ ਦੱਸਿਆ ਤੇ ਘਰ ਵਿੱਚ ਬਜ਼ੁਰਗਾਂ ਨੇ ਇਨ੍ਹਾਂ ਪੌਦਿਆਂ ਨੂੰ ਲਗਾਉਣ ਦੀ ਨਸੀਹਤ ਦਿੱਤੀ। ਨਵਤੇਜ, ਬਲਜ਼ੀਤ ਤੇ ਦੀਪਕ ਨੇ ਤਾਂ ਆਪਣੇ ਘਰ ਪੌਦੇ ਲਾ ਕੇ



ਕੱਲੁ ਦੇ ਮਰਦ, ਔਰਤ ਦੀ ਇੱਜ਼ਤ ਕਰਦੇ।

ਵੱਡਿਆਂ ਦੁਆਰਾ ਦਿੱਤੀ ਨਸੀਹਤ ਨੂੰ ਮੰਨ ਲਿਆ ਸੀ ਪਰ ਮੌਨੂੰ, ਧੀਰ ਅਤੇ ਹਰਮਨ ਨੇ ਪੋਦਿਆਂ ਨੂੰ ਅਜਾਈਂ ਹੀ ਗਵਾਅ ਦਿੱਤਾ। ਜਿਨ੍ਹਾਂ ਬੱਚਿਆਂ ਨੇ ਪੌਦੇ ਲਗਾਏ ਸਨ ਉਹ ਲਗਾਏ ਪੋਦਿਆਂ ਦੀ ਚੰਗੀ ਤਰ੍ਹਾਂ ਦੇਖ-ਭਾਲ ਵੀ ਕਰਦੇ।

ਐਤਵਾਰ ਦਾ ਦਿਨ ਆਉਣ 'ਤੇ ਸਾਰੇ ਬੱਚੇ ਫਿਰ ਪਾਰਕ ਵਿੱਚ ਖੇਡ ਰਹੇ ਸਨ ਕਿ ਪੌਦੇ ਲਾਉਣ ਵਾਲਾ ਆ ਗਿਆ। ਹੁਣ ਸਾਰੇ ਬੱਚੇ ਆਪਣੀ ਖੇਡ ਨੂੰ ਛੱਡ ਉਸਦੇ ਆਲੋ-ਦੁਆਲੇ ਹੋ ਗਏ। ਨਵਤੇਜ਼ ਅਤੇ ਬਲਤੇਜ਼ ਨੇ ਉਸ ਨਾਲ ਸਤਿ ਸ੍ਰੀ ਅਕਾਲ ਵੀ ਸਾਂਝੀ ਕੀਤੀ। ਸਾਰੇ ਬੱਚਿਆਂ ਦਾ ਹਾਲ ਪੁੱਛਣ ਉਪਰੰਤ ਉਹ ਆਖਣ ਲੱਗਾ, ‘ਅੜਾ, ਇਹ ਦੱਸੋ ਮੇਰੇ ਦਿੱਤੇ ਪੋਦਿਆਂ ਦਾ ਕੀ ਕੀਤਾ?’ ਨਵਤੇਜ਼, ਬਲਜੀਤ ਅਤੇ ਦੀਪਕ ਨੇ ਝੱਟ ਉੱਤਰ ਦਿੱਤਾ, ‘ਅਸੀਂ ਤਾਂ ਉਹ ਲਗਾਅ ਦਿੱਤੇ! ਕੀ ਤੁਹਾਨੂੰ ਅੱਜ ਵਾਪਸ ਚਾਹੀਦੇ ਹਨ?’ ‘ਨਾ, ਨਾ, ਵਾਪਸ ਨਹੀਂ ਚਾਹੀਦੇ, ਤੇ ਤੁਸੀਂ?’ ਜਿਨ੍ਹਾਂ ਬੱਚਿਆਂ ਨੇ ਉਨ੍ਹਾਂ ਪੋਦਿਆਂ ਨੂੰ ਲਗਾਇਆ ਨਹੀਂ ਸੀ, ਉਨ੍ਹਾਂ ਵੱਲ ਇਸ਼ਾਗਾ ਕਰ ਕੇ ਉਸਨੇ ਪੁੱਛਿਆ। ਬੱਚਿਆਂ ਦੀ ਚੁੱਪ ਦੇਖ ਉਹ ਆਪ ਹੀ ਬੋਲਿਆ, ‘ਚਲੋ ਕੋਈ ਗੱਲ ਨਹੀਂ, ਹੋਰ ਬੂਟੇ ਲੈ ਲਿਓ, ਤੇ ਲਾ ਦਿਓ।’

ਉਹ ਬੱਡੇ ਪਿਆਰ ਨਾਲ ਗੱਲਾਂ ਸਮਝਾਅ ਰਿਹਾ ਸੀ ਕਿ ਨਵਤੇਜ਼ ਨੇ ਕਿਹਾ, ‘ਅੰਕਲ, ਤੁਸੀਂ ਸਾਡੇ ਮੁਹੱਲੇ ਬੂਟੇ ਕਿਉਂ ਨਹੀਂ ਵੇਚਦੇ?’ ਇਹ ਸੁਣ ਪੋਦਿਆਂ ਵਾਲਾ ਆਖਣ ਲੱਗਾ, ‘ਬੇਟਾ ਹਰ ਚੀਜ਼ ਉੱਥੇ ਹੀ ਵੇਚੀ ਜਾਂਦੀ ਹੈ,

ਜਿਥੇ ਉਸਦੇ ਚਾਹਵਾਨ ਹੋਣ।’ ਉਸਨੇ ਲੰਮਾ ਹਉਕਾ ਲੈਂਦਿਆਂ ਕਿਹਾ, ‘ਮੇਰਾ ਕੰਮ ਭਾਵੇਂ ਹੋਕਾ ਦੇਣਾ ਹੈ, ਪਰ ਹਉਕਾ ਵੀ ਉੱਥੇ ਹੀ ਦਿੱਤਾ ਜਾ ਸਕਦਾ ਹੈ ਜਿੱਥੇ ਵਾਤਾਵਰਣ ਨੂੰ ਪਿਆਰ ਕਰਨ ਵਾਲੇ ਹੋਣ ਤੇ ਬੂਟਿਆਂ ਦੀ ਖਰੀਦ ਕਰਨ। ਤੇ ਤੁਹਾਨੂੰ ਤਾਂ ਪਤਾ ਹੀ ਹੈ ਕਿ ਅੱਜ ਸਾਡਾ ਵਾਤਾਵਰਣ ਕਿੰਨਾ ਪਲੀਤ ਹੋ ਚੁੱਕਾ ਹੈ ਤੇ ਹਰ ਪਾਸੇ ਗੰਦਗੀ ਅਤੇ ਗੰਦੀ ਹਵਾ ਦੇ ਕਾਰਨ ਬਿਮਾਰੀਆਂ ਘਰ ਕਰ ਰਹੀਆਂ ਨੇ, ਤੇ ਜੇ ਇਨ੍ਹਾਂ ਸਭ ਨੂੰ ਠੱਲ੍ਹੁ ਪਾ ਸਕਦੇ ਨੇ ਤਾਂ ਉਹ ਨੇ ਰੁੱਖ।’ ਸਭ ਬੱਚਿਆਂ ਨੇ ਉਸ ਦੀ ਗੱਲ ਨੂੰ ਬੜੇ ਧਿਆਨ ਨਾਲ ਸੁਣਿਆ।

ਉਹ ਕੁਝ ਰੁਕਦਿਆਂ ਫਿਰ ਕਹਿਣ ਲੱਗਾ, ‘ਪਰ ਅਫਸੋਸ ਦੀ ਗੱਲ ਹੈ ਕਿ ਇਸ ਮੁਹੱਲੇ ਦੇ ਲੋਕਾਂ ਨੇ ਕਦੇ ਵੀ ਪੌਦੇ ਲੈਣ ਨੂੰ ਤਰਜੀਹ ਨਾ ਦਿੱਤਾ। ਇਸੇ ਕਰਕੇ ਮੈਂ ਇਸ ਤੋਂ ਅਗਲੀਆਂ ਬਾਵਾਂ ਜਾ ਕੇ ਪੌਦੇ ਵੇਚਦਾ ਹਾਂ। ਇਹ ਪਾਰਕ ਜਿਸ ਵਿੱਚ ਤੁਸੀਂ ਖੇਡਦੇ ਹੋ ਇਹ ਵੀ ਤੁਹਾਡੇ ਦਾਦੇ-ਪੜਦਾਦਿਆਂ ਦੀ ਲਗਾਈ ਹੋਈ ਹੈ ਪਰ ਉਸ ਤੋਂ ਅਗਲੀ ਪੀੜ੍ਹੀ ਤੇ ਹੁਣ ਦੀ ਪੀੜ੍ਹੀ ਨੇ ਤਾਂ ਵਾਤਾਵਰਣ ਨਾਲੋਂ ਮੌਜੂਦ ਭੰਗ ਹੀ ਕਰ ਲਿਆ ਹੈ।’ ਉਹ ਅੱਗੇ ਬੋਲਣ ਲੱਗਾ ਸੀ ਕਿ ਨਵਤੇਜ਼ ਨੇ ਅੱਗੇ ਵਧਦਿਆਂ ਕਿਹਾ, ‘ਹੁਣ ਅਸੀਂ ਕਰਾਂਗੇ ਵਾਤਾਵਰਣ ਦੀ ਸੰਭਾਲ, ਤੁਸੀਂ ਆਪਣਾ ਮਨ ਹੋਲਾ ਨਾ ਕਰੋ। ਅਸੀਂ ਖਰੀਦਾਂਗੇ ਪੌਦੇ ਤੇ ਰੁਸ਼ਨਾਵਾਂਗੇ ਆਲਾ-ਦੁਆਲਾ।’ ਸਾਰੇ ਬੱਚਿਆਂ ਨੇ ਉਸ ਦੀ ਹਾਂ ਵਿੱਚ ਹਾਂ ਮਿਲਾਈ।

ਉਹ ਅਜੇ ਗੱਲਾਂ ਹੀ ਕਰ ਰਹੇ ਸਨ ਕਿ ਇੱਕ ਭੱਦਰਪੁਰਸ਼ ਨੇ ਪੌਦੇ ਵੇਚਣ ਵਾਲੇ ਨੂੰ ਕਾਰਡ ਫਤਾਉਂਦਿਆਂ ਕਿਹਾ, ‘ਜਨਾਬ, ਕੱਲੁ ਅਸੀਂ ਵਣ-ਮਹਾਉਂਤਸਵ ਮਨਾਅ ਰਹੇ ਹਾਂ ਤੇ ਅਸੀਂ ਤੁਹਾਨੂੰ ਸਨਮਾਨਿਤ ਕਰਨਾ ਚਾਹੁੰਦੇ ਹਾਂ।’ ‘ਹੈਂਅ! ਸਨਮਾਨਿਤ ਕਿਸ ਗੱਲ ਲਈ?’ ਪੌਦੇ ਵੇਚਣ ਵਾਲੇ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ।

‘ਤੁਸੀਂ ਮੁਹੱਲੇ ਦੇ ਬੱਚਿਆਂ ਅੰਦਰੂਨੀ ਪ੍ਰਤੀ ਪਿਆਰ ਜਗਾਅ ਰਹੇ ਹੋ ਤੇ ਪਿਛਲੇ ਹਫ਼ਤੇ ਤੁਹਾਡੇ ਦੁਆਰਾ ਵੰਡੇ ਮੁਫ਼ਤ ਬੂਟਿਆਂ ਦੀ ਖਬਰ ਸਾਡੇ ਤੱਕ ਪੁੱਜ ਗਈ ਹੈ, ਤੇ ਅਸੀਂ ਸਮਾਗਮ ਦੌਰਾਨ ਲਗਾਏ ਜਾਣ ਵਾਲੇ ਬੂਟੇ ਵੀ ਤੁਹਾਡੇ ਕੋਲੋਂ ਖਰੀਦਣੇ ਹਨ’, ਆਏ ਭੱਦਰਪੁਰਸ਼ ਨੇ ਸਾਰੀ ਗੱਲ ਨੂੰ ਵਿਸਥਾਰ ਨਾਲ ਦੱਸਦਿਆਂ ਕਿਹਾ।

ਬੱਚਿਆਂ ਨੂੰ ਆਪਣੇ ਨਵੇਂ ਦੋਸਤ ਦੇ ਸਨਮਾਨਿਤ ਹੋਣ ’ਤੇ ਡਾਢੀ ਖੁਸ਼ੀ ਹੋਈ ਤੇ ਉਨ੍ਹਾਂ ਨੇ ਤਾੜੀਆਂ ਮਾਰ ਪਾਰਕ ਨੂੰ ਗੁੰਜਣ ਲਾ ਦਿੱਤਾ।

ਮੁਹੱਲੇ ਵਿੱਚੋਂ ਚੁੱਪ ਚੁਪੀਤੇ ਲੰਘ ਜਾਣ ਵਾਲਾ ਪੌਦੇ ਵੇਚਣ ਵਾਲਾ ਅੱਜ ਖੁਸ਼ੀ-ਖੁਸ਼ੀ ‘ਬੂਟੇ ਲੈ ਲਓ, ਬੂਟੇ ਲੈ ਲਓ!’ ਦਾ ਹੋਕਾ ਦੇ ਰਿਹਾ ਸੀ ਤੇ ਬੱਚਿਆਂ ਦੀ ਤਾੜੀ ਦੀ ਆਵਾਜ਼ ਉਸਨੂੰ ਮੁਹੱਲੇ ਤੋਂ ਬਾਹਰ ਜਾਣ ’ਤੇ ਵੀ ਸੁਣ ਰਹੀ ਸੀ।

ਪਿੰਡ ਤੇ ਡਾਕਘਰ : ਮਕੜੌਨਾ ਕਲਾਂ, ਜ਼ਿਲ੍ਹਾ : ਰੂਪਨਗਰ -140102 98550-20025

# ਖੋਪਰੀ(Skull, Cranium)

## ਪ੍ਰੇਮ ਅਵਤਾਰ ਰੈਣਾ

ਆਓ ਜਾਣੀਏ

ਕੀ ਤੁਹਾਨੂੰ ਪਤੈ ਕਿ ਇਕ ਜੰਗੀ ਜਹਾਜ਼ ਦੇ ਬਾਹਰ ਮੜ੍ਹੀ ਵਾਹਵਾ ਮੇਟੀ ਧਾਤ ਦੀ ਚਾਦਰ (ਆਰਮਰ) ਕਿੱਥੇ ਹੁੰਦੀ ਹੈ?

ਨਾ ਉਸਦੀ ਸਾਹਮਣੀ ਨੁੱਕਰ ਵਿਚ, ਨਾ ਹੀ ਉਸਦੀਆਂ ਬਾਹੀਆਂ ਤੇ ਨਾ ਤੋਪ ਵਾਲੇ ਥੰਮ੍ਹਾਂ (ਗਨ ਟਾਵਰਜ਼) ਉਪਰ।

ਵਾਹਵਾ ਮੇਟੀਆਂ ਸਟੀਲ ਦੀਆਂ ਕੰਧਾਂ ਨੇ ਕੌਨਿੰਗ ਟਾਵਰ(ਜਹਾਜ਼ ਦਾ ਨਿਯੰਤ੍ਰਣ ਕਮਰਾ) ਨੂੰ, ਜਿੱਥੇ ਕਿ ਜਹਾਜ਼ ਦੀ ਨਿਯੰਤ੍ਰਣ ਚੌਕੀ (ਕਮਾਂਡ ਪੈਸਟ) ਸਥਿਤ ਹੁੰਦੀ ਹੈ, ਘੇਰਿਆ, ਭਾਵ, ਵਲਿਆ ਹੁੰਦੈ।

ਤੁਹਾਡਾ ਦਿਮਾਗ ਤੁਹਾਡੇ ਸਰੀਰ ਦੀ ਨਿਯੰਤ੍ਰਣ ਚੌਕੀ ਹੈ, ਇਸ ਲਈ ਕੁਦਰਤ ਨੇ ਓਦਾਂ ਹੀ ਇਸਦੀ ਸੁਰੱਖਿਆ ਨੂੰ ਯਕੀਨੀ ਬਣਾਇਐ, ਜਿਵੇਂ ਕਿ ਮੱਲਾਹ (ਜਹਾਜ਼ੀ) ਜਹਾਜ਼ ਦੇ ਨਿਯੰਤ੍ਰਣ ਕਮਰੇ ਦੀ ਰਾਖੀ ਕਰਦੇ ਹਨ। ਖੋਪਰੀ ਦਾ ਨਿੱਗਰ ਹੱਡਲ ਸੰਜੋਅ (ਆਰਮਰ) ਦਿਮਾਗ ਨੂੰ ਨੁਕਸਾਨੇ ਜਾਣ ਤੋਂ ਬਚਾਉਂਦਾ ਹੈ। ਦਿਮਾਗ ਪਾਏਦਾਰ(ਪੱਕੇ) ਕੇਸ (ਖੋਲ) ਵਿਚ, ਏਦਾਂ ਪਿਆ ਹੁੰਦੈ, ਜਿਵੇਂ ਕਿ ਇਕ ਬਦਾਮ ਜਾਂ ਅਖਰੋਟ ਆਪਣੀ ਛਿੱਲੜ ਵਿਚ।

ਖੋਪਰੀ ਦੀਆਂ ਹੱਡੀਆਂ ਵਾਹਵਾ ਸਖਤ ਹੁੰਦੀਆਂ ਹਨ। ਪੁਰਾਤਤਵ-

ਵਿਗਿਆਨੀਆਂ (ਆਰਕਿਅਲੋਜਿਸਟ) ਨੂੰ ਹਜ਼ਾਰਾਂ ਸਾਲ ਪਹਿਲਾਂ ਮਰ ਚੁੱਕੇ ਬੰਦਿਆਂ ਦੀਆਂ ਖੋਪਰੀਆਂ ਮਿਲੀਆਂ ਹਨ। ਉਹਨਾਂ ਦੇ ਕਰੰਗਾਂ (ਪਿੰਜਰਾਂ) ਦੀਆਂ ਬਾਕੀ ਦੀਆਂ ਹੱਡੀਆਂ ਬਹੁਤ ਚਿਰ ਪਹਿਲਾਂ ਗਲ ਗਈਆਂ ਅਤੇ ਮਿੱਟੀ 'ਚ ਮਿੱਟੀ ਹੋ ਗਈਆਂ ਸਨ। ਪਰ ਖੋਪਰੀਆਂ ਹਾਲੇ ਤੀਕਰ ਕਾਇਮ ਰਹੀਆਂ। ਖੋਪਰੀ ਦੇ ਅੰਦਰ ਦਿਮਾਗ ਇਕ ਅਤਿ ਦੇ ਕੋਮਲਭਾਵੀ ਅਤੇ ਨਾਜ਼ਕ ਸੰਦ ਵਾਂਝ ਰੱਖਿਆ ਹੁੰਦੈ। ਤਿੰਨ ਝਿੱਲੀਆਂ (ਮੈਂਬਰੇਨ) ਉਸਦੀ ਰਾਖੀ ਕਰਦੀਆਂ ਹਨ।

ਪਹਿਲੀ ਮਜ਼ਬੂਤ, ਕਰੜਾਠੀ ਝਿੱਲੀ (ਮੈਂਬਰੇਨ) ਭਾਵ 'ਡਿਊਰਾ ਮੇਟਰ' (ਦਿਮਾਗ ਅਤੇ ਕੰਗਰੋੜ ਦਾ ਕਰੜਾ ਉਛਾੜ) ਹੁੰਦੈ।

ਦੂਜੀ ਨੂੰ 'ਐਰਗਨੋਏ ਮੈਂਬਰੇਨ' ਕਿਹਾ ਜਾਂਦੈ। ਉਹ (ਝਿੱਲੀ) ਮਕੜੀ ਦੇ ਜਾਲੇ ਵਾਂਝ ਦਿਮਾਗ ਦੁਆਲੇ ਵਲੇਟੀ ਹੁੰਦੀ ਏ। ਇਹਨਾਂ ਝਿੱਲੀਆਂ ਅਤੇ ਦਿਮਾਗ ਵਿਚਲੀ ਖਾਲੀ ਥਾਂ ਇਕ ਅਸਚਰਜ (ਹੈਰਾਨ ਕਰਨ ਵਾਲੇ) ਦ੍ਰਵ (ਤਰਲ ਪਦਾਰਥ) ਨਾਲ ਭਰੀ ਹੁੰਦੀ ਏ। ਇਹ ਦਿਮਾਗ ਦੀ ਪਰਵਰਿਸ਼ ਕਰਦੀ, ਭਾਵ, ਉਸ ਦੀ ਉਦਰ-ਪੁਰਤੀ ਲਈ ਉਸ ਨੂੰ ਖੁਰਾਕ ਪਹੁੰਚਾਉਂਦੀ ਅਤੇ ਉਸ ਦੀ ਰਾਖੀ ਕਰਦੀ ਹੈ। ਦਿਮਾਗ ਨੂੰ ਲੋੜੀਦੇ



ਪਦਾਰਥ ਇਸ ਦ੍ਰਵ ਵਿਚ ਬੇਸ਼ਕੋਚ ਘੁੰਮਦੇ-ਫਿਰਦੇ ਵਿਚਰਦੇ ਹਨ, ਜਦਕਿ ਲਹੂ-ਨਾਤਾਂ ਵਿਚਲੇ ਜ਼ਹਿਰਾਂ ਤੇ ਹਾਨੀਕਾਰਕ ਅੰਸ਼ਾਂ ਨੂੰ ਦਿਮਾਗ ਵਿਚਲੀਆਂ ਲਹੂ ਖੋਲੀਆਂ (ਬਲੱਡ-ਵੈਸਲੱਜ) ਅਤੇ ਦਿਮਾਗ ਦੀਆਂ ਬਚਾਉ, ਰਾਖਵੀਆਂ ਝਿੱਲੀਆਂ, ਰੋਕਦੀਆਂ ਅਤੇ ਠੱਲ੍ਹੀਦੀਆਂ ਹਨ।

ਅਤ ਵਿਚ, ਤੀਜੀ, ਮਲੂਕ ਪੋਲੀ ਝਿੱਲੀ, ਭਾਵ 'ਪਾਇਆ ਮੇਟਰ' (ਦਿਮਾਗੀ ਝਿੱਲੀਆਂ ਵਿਚੋਂ ਸਭ ਤੋਂ ਅੰਦਰਲੀ ਝਿੱਲੀ- ਮ੍ਰਿਦੂਤਾਲਕਾ) ਹੁੰਦੀ ਹੈ; ਜਿਸ ਨੇ ਦਿਮਾਗ ਨੂੰ ਸਾਰੇ ਪਾਸਿਆਂ ਤੋਂ ਘੁੰਡ ਅਥਵਾ ਬੁਰਕੇ ਵਾਂਝ ਢਕਿਆ ਹੁੰਦਾ ਏ। ਇਹ ਨਿਕੁਚੂ ਰੱਤ-ਨਾਤਾਂ ਨਾਲ ਗੁੰਦੀ, ਉਣੀ ਹੁੰਦੀ ਏ, ਅਤੇ ਨਾਜ਼ਕ, ਮਲੂਕ ਦਿਮਾਗ ਦੇ ਸੈਲਾਂ ਲਈ ਖੁਰਾਕ ਅਤੇ ਆਕਸੀਜਨ ਮੁਹੱਈਆ ਕਰਦੀ, ਭਾਵ, ਉਸ ਦਾ ਪ੍ਰਬੰਧ ਕਰ ਉਨ੍ਹਾਂ ਤੀਕਰ ਪਹੁੰਚਾਉਂਦੀ ਏ।

ਜ਼ਰਾ ਵੇਖਣਾ, ਕੁਦਰਤ ਨੇ ਕਿੰਨੀ ਸੋਚੀ-ਵਿਚਾਰੀ ਕਮਾਂਡ-ਪੋਸਟ (ਨਿਯੰਤ੍ਰਣ ਚੌਕੀ) ਤੁਹਾਨੂੰ ਪ੍ਰਦਾਨ ਕੀਤੀ ਹੈ!

# !ਮਾਂ!

## ਕਰਨ ਬਰਾੜ ਹਰੀਕੇ ਕਲਾਂ

ਗੱਲਬਾਤ

ਇਸ ਵੇਲੇ ਮੈਂ ਦੁਨੀਆਂ ਦੀ ਸਭ ਤੋਂ  
ਮਹਿਡੂਜ਼ ਬੁੱਕਲ ਵਿੱਚ ਹਾਂ।

ਜਦੋਂ ਅਸੀਂ ਘਰਦਿਆਂ ਦੀ ਮਰਜ਼ੀ ਦੇ  
ਖਿਲਾਫ਼ ਬਾਹਰ ਜਾਣ ਦਾ ਫੈਸਲਾ ਕੀਤਾ ਤਾਂ  
ਮਾਂ ਲੜੀ ਵੀ ਸਭ ਤੋਂ ਜ਼ਿਆਦਾ ਅਤੇ ਰੋਈ  
ਵੀ ਸਭ ਤੋਂ ਜ਼ਿਆਦਾ। ਮੈਂ ਵੀਜਾ  
ਲਵਾਉਣ ਵੇਲੇ ਐਵੇਂ ਹੀ ਮਾਂ ਨੂੰ ਧਰਵਾਸ  
ਦੇਈ ਜਾਵਾਂ....!!

“ਲੈ ਮਾਂ ਨੂੰ ਤਾਂ ਐਵੇਂ ਝੂਰੀ ਜਾਨੀ ਆਂ  
ਬਸ ਵੀਜਾ ਲਵਾ ਕੇ ਹੀ ਵੇਖਣਾ ਹੈ, ਵੀਜਾ  
ਕਿਹੜਾ ਆਈ ਜਾਂਦਾ”

ਮਾਂ ਉਤੋ-ਉਤੋ ਹੱਸ ਛੱਡਦੀ ਜਿਵੇਂ ਅੰਦਰੋਂ  
ਕਹਿ ਰਹੀ ਹੋਵੇ.....

“ਲੈ ਮੈਨੂੰ ਚਾਰਦਾ? ਇਹਨਾਂ ਹੱਥਾਂ ਵਿੱਚ  
ਹੀ ਵੱਡਾ ਹੋਇਆਂ! ਜਾਣਦੀ ਆਂ ਤੈਨੂੰ, ਹਾਲੇ  
ਤੱਕ ਤਾਂ ਨੌਹਾਂ ਚੋ ਗੰਦ ਨਹੀਂ ਨਿਕਲਿਆ  
ਪੋਤਤੇ ਧੋਈ ਦਾ!” ਜਿਵੇਂ ਮਾਂ ਨੂੰ ਸਭ ਪਤਾ  
ਹੋਵੇ।

ਵੀਜਾ ਆਉਣ ਦੀ ਬਖ਼ਬ ਏਜੰਟ ਨੇ  
ਸਭ ਤੋਂ ਪਹਿਲਾਂ ਮੈਨੂੰ ਦੱਸੀ ਤੇ ਮੈਂ ਮਾਂ ਨੂੰ।  
ਮਾਂ ਰੋਟੀਆਂ ਪਕਾਉਂਦੀ ਸ਼ਾਂਏ ਮਰ ਗਈ।  
ਮੇਰੇ ਵੇਂਹਦੇ-ਵੇਂਹਦੇ ਮਾਂ ਅੱਧੀ ਰਹਿ ਗਈ,  
ਜਿਵੇਂ ਉਸ ‘ਤੇ ਉਸੇ ਵੇਲੇ ਬੁਢਾਪਾ ਉਤਰ  
ਆਇਆ ਹੋਵੇ, ਥਾਂਏ ਅੰਨ੍ਹੀ ਹੋ ਗਈ।  
ਮਾਂ ਦੇ ਹੰਝੂ ਪਰਲ-ਪਰਲ ਆਟੇ ਵਾਲੀ  
ਪਰਾਤ ਵਿੱਚ ਡਿੱਗਦੇ ਰਹੇ ਜਿਵੇਂ ਕਹਿ ਰਹੀ  
ਹੋਵੇ.....!!!

“ਚੰਦਰਿਆ ਕਦੇ ਜਿੰਦਗੀ ਵਿੱਚ ਸੁਖ ਵੀ  
ਦੇ ਦੇਂਦਾ, ਮੈਂ ਤਾਂ ਹਾਲੇ ਨਵੀਂ ਵਿਆਹੀ ਬਹੁ  
ਦਾ ਚਾਅ ਵੀ ਪੂਰਾ ਨੀਂ ਕੀਤਾ।”

ਤੇ ਮੈਂ ਬੁੱਤ ਬਣਿਆ ਖੜ੍ਹਾ ਰਿਹਾ- ਨਾ  
ਮਾਂ ਨੂੰ ਸੰਭਾਲ ਸਕਿਆ ਨਾ ਦਿਲਾਸਾ ਦੇ  
ਸਕਿਆ। ਉਸ ਦਿਨ ਤੋਂ ਮਾਂ ਮੰਜੇ ਨਾਲ ਸੁੜ  
ਗਈ। ਹੱਡੀਆਂ ਦੀ ਮੁੱਠ ਰਹਿ ਗਈ। ਰਾਤ  
ਨੂੰ ਮੈਂ ਕੋਠੇ ਉਤੋਂ ਸੁਣਦਾ, ਮਾਂ ਬਾਪੂ ਨੂੰ ਕਹਿ



ਰਹੀ ਹੁੰਦੀ.....

“ਬੋਲਦਾ ਨਹੀਂ, ਮੈਂ ਉਸ ਨੂੰ ਜਾਣ ਹੀ ਨੀ  
ਦੇਣਾ, ਵੇਖੀਂ ਨਾ ਕਿਵੇਂ ਤੁਰ ਜਾਉਗਾ ਮਾਂ ਨੂੰ  
ਛੱਡ ਕੇ। ਸਾਡਾ ਇਸ ਤੋਂ ਬਿਨਾਂ ਹੈ ਹੀ ਕੋਣ?  
ਵੇਖੀ ਬੋਲਦਾ ਨੀਂ, ਉਹਨੇ ਮੰਨ ਜਾਣਾ, ਮੇਰਾ  
ਪੁੱਤ ਐ, ਕਿਵੇਂ ਨਾ ਮੰਨੂੰ, ਮੇਰੀਆਂ ਫਿੱਡ  
ਦੀਆਂ ਅੰਦਰਾ, ਹੈਂ, ਬੋਲਦਾ ਨੀਂ, ਓ ਮੰਨ  
ਜਾਉ ਨਾ ਮੇਰੀ ਗੱਲ.....? ?”

ਅੱਗੋਂ ਬਾਪੂ ਦਾ ਤਰਕ ਹੁੰਦਾ, “ਕੋਈ ਨਾ,  
ਚੰਗੇ ਕੰਮ ਲਈ ਹੀ ਚੱਲਿਆ, ਦੇਖ ਆਉਣ  
ਦੇ ਅਗਲੀ ਦੁਨੀਆਂ, ਅਪੇ ਮੁੜ ਆਉ। ਸੌਂ  
ਜਾ, ਤੱਕ ਗੱਲ ਕਰਾਂਗੇ”।

ਮੈਂ ਆਵਦੇ ਜਾਣੇ ਬਾਹਲਾ ਸਿਆਣਾ ਬਣ  
ਮਾਂ ਨੂੰ ਸਮਝਾਉਂਦਾ...

“ਵੇਖ ਮਾਂ ਇਹ ਵੀ ਕੋਈ ਦੇਸ ਆ  
ਰਹਿਣ ਨੂੰ, ਨਾ ਇੱਥੇ ਆਪ ਦਾ ਭਵਿੱਖ  
ਹੈ ਨਾ ਬੇਚਿਆਂ ਦਾ, ਨਾ ਇੱਥੇ ਸਰਕਾਰਾਂ  
ਚੱਜਦੀਆਂ ਤੇ ਨਾ ਲੋਕ, ਮੈਂ ਬਾਹਰ ਜਾਉਂ,  
ਕਮਾਈ ਕਰੂੰ, ਪੈਰਾਂ ’ਤੇ ਖੜ੍ਹਾ ਹੋਊਂ ਤੇਰਾ  
ਨਾਮ ਚੌਸ਼ਨ ਕਰੂੰ”

ਮਾਂ ਸਭ ਸੁਣੀਂ ਜਾਂਦੀ, ਅਖੀਰ ਬੋਲ-  
ਦੀ.... “ਸਭ ਕੁਝ ਸਹੀ ਹੈ, ਤੂੰ ਸਿਆਣਾ  
ਮੈਂ ਕਮਲੀ, ਪਰ ਆਹ ਇਕੱਲੀ ਜਿੰਦ ਨੂੰ  
ਕਿਹੜੇ ਖੂਹ ਵਿੱਚ ਸੁੱਟ ਕੇ ਜਾਵੇਂਗਾ, ਅੱਗੇ  
ਭਲਾ ਇੱਥੇ ਦੁਨੀਆਂ ਨੀ ਵੱਸਦੀ, ਕੀ ਘਾਟਾ  
ਤੈਨੂੰ ਇੱਥੇ? ਕਿਉਂ ਸਾਡੀ ਜਿੰਦ ਰੋਲਦਾਂ।”

ਮਾਂ ਦੀ ਭੁੱਬ ਨਿਕਲ ਗਈ ਤੇ ਮੈਂ ਧਰਤੀ  
ਵਿੱਚ ਗੱਡਿਆ ਗਿਆ। ਸਾਰੀ ਦੁਨੀਆਂ ਦੀ  
ਫਿਲਾਸਫੀ, ਚਿੰਨ, ਪੈਸਾ, ਸ਼ੋਹਰਤ, ਐਸੋ-  
ਅਰਾਮ, ਕਾਮਯਾਬੀਆਂ ਮਾਂ ਸਬਦ ਅੱਗੇ  
ਬੋਲੀਆਂ ਹੋ ਜਾਂਦੀਆਂ ਤੇ ਮੈਂ ਨਿਰ-ਉਤਰ  
ਹੋਇਆ ਕਮਲਿਆਂ ਵਾਂਗ ਕੰਧਾਂ ਵੱਲ ਝਾਕਣ  
ਲੱਗ ਜਾਂਦਾ।

ਜੇਕਰ ਕੋਈ ਰਿਸਤੇਦਾਰ, ਦੋਸਤ-ਮਿੱਤਰ  
ਘਰ ਵਧਾਈ ਦੇਣ ਆਉਂਦਾ ਤਾਂ ਮਾਂ ਉਸਨੂੰ  
ਚੱਜ ਨਾਲ ਬਲਾਉਂਦੀ ਵੀ ਨਾ, ਚਾਹ-ਪਾਣੀ  
ਵੀ ਨਾ ਪੁੱਛਦੀ, ਸਗੋਂ ਕਹਿ ਦਿੰਦੀ ਕਿ ਮੇਰਾ  
ਫਿੱਡ ਮੱਚਿਆ ਪਿਆ ਤੇ ਇਹਨਾਂ ਨੂੰ ਖੁਸ਼ੀਆਂ  
ਚੜ੍ਹੀਆਂ।

ਸਾਡੇ ਘਰੋਂ ਤੁਰਨ ਵੇਲੇ ਮਾਂ ਅੰਦਰ ਵੜ-

!ਮਾਂ!

ਕਰਨ ਬਰਾੜ ਹਰੀਕੇ ਕਲਾਂ

ਗੱਲਬਾਤ

"If there is a God, he will have to beg my forgiveness."

-A phrase carved into a concentration camp cell by a Jewish Prisoner



“ਜੇ ਰੱਬ ਹੈ, ਉਸਨੂੰ ਮੇਰੇ ਕੋਲੋਂ ਭੁੱਲ ਬਖਸ਼ਾਉਣ  
ਲਈ ਮੇਰੇ ਤਰਲੇ ਕੱਢਣੇ ਪੈਣਗੇ।” - ਯਾਦੂਰੀ  
ਕੈਦੀ ਮੇਂ ਤਸੀਹਾ ਕੈਂਪ ਦੀ ਕੰਧ ਵਿਚ ਤਰਾਸਿਆ,  
ਹਿਟਲਰ ਦੇ ਬਣਾਏ।

ਵਡ ਰੋਈ, ਸੈਂ ਮਾਂ ਤੋਂ ਨਜ਼ਰਾਂ ਬਚਾਉਂਦਾ  
ਸਮਾਨ ਗੱਡੀ ਵਿੱਚ ਰੱਖਦਾ ਰਿਹਾ। ਮਾਂ ਦਾ  
ਸਾਹਮਣਾ ਕਿਵੇਂ ਕਰਦਾ? ਗੁਨਾਹਗਾਰ ਜੋ  
ਸੀ, ਜਿਸਦਾ ਪਤਾ ਸਿਰਫ ਸੈਨੂੰ ਜਾਂ ਮੇਰੀ ਮਾਂ  
ਨੂੰ ਹੀ ਸੀ। ਸੰਦੂਕਾਂ ਵਾਲੇ ਕਮਰੇ ਵਿੱਚ ਮਾਂ  
ਮਿਲੀ ਤਾਂ ਧਾਰ ਨਿਕਲ ਗਈ, ਮੇਰਾ ਅੰਦਰ  
ਪਾਟ ਗਿਆ। ਮਾਂ ਕੋਲ ਬੋਲਣ ਲਈ ਬਹੁਤ  
ਕੁਝ ਸੀ ਤੇ ਮੇਰੇ ਕੋਲ ਕੁਝ ਵੀ ਨਹੀਂ।  
ਤੁਰਨ ਵੇਲੇ ਮਾਂ ਥੰਮੀ ਨਾਲ ਢੋਹ ਲਾ ਕੇ  
ਖਾਲੀ-ਖਾਲੀ ਅੱਖਾਂ ਨਾਲ ਦੇਖਦੀ ਰਹੀ। ਜਦੋਂ  
ਮਾਂ ਦੇ ਨਾਲ ਲੱਗਿਆ ਤਾਂ ਹੱਡੀਆਂ ਦੀ ਮੁੱਠ  
ਮੇਰੀ ਬੁੱਕਲ ਵਿੱਚ ਗੁਆਚ ਗਈ। ਕਈ  
ਦੁਆਵਾਂ, ਕਈ ਸ਼ਕਤੀਆਂ, ਕਈ ਸੁਫਨੇ,  
ਬਾਹਰ ਰਹਿਣ ਦਾ ਸਲੀਕਾ, ਦੁਨੀਆਂਦਾਰੀ  
ਦੀ ਸਮਝ ਮਾਂ ਨੇ ਬਿਨਾਂ ਬੋਲੇ ਇੱਕੋ ਜੱਫੀ  
ਨਾਲ ਹੀ ਸਮਝਾ ਦਿੱਤੀ, ਮਾਂ ਜੋ ਸੀ। ਜਾਂਦੀ  
ਵਾਰੀ ਮਾਂ ਦਾ ਹੰਡ੍ਹ ਭਰਿਆ ਚਿਹਰਾ ਕਦੇ ਵੀ  
ਨਹੀਂ ਭੁੱਲਦਾ ਨਾ ਹੀ ਭੁੱਲਣਾ, ਜੋ ਸਦਾ ਲਈ  
ਚੇਤਿਆਂ ਵਿੱਚ ਵਸ ਗਿਆ।

...ਫਿਰ ਹੌਲੀ-ਹੌਲੀ ਦਿਨ ਬਦਲੇ ਪਰ  
ਮਾਂ ਨਾ ਬਦਲੀ। ਨਾ ਹੀ ਉਸ ਨੇ ਸਾਡੇ  
ਆਉਣ ਦੀ ਆਸ ਬਦਲੀ।

ਐਨੇ ਸਾਲਾਂ ਵਿੱਚ ਮਾਂ ਨੂੰ ਇੱਕੋ-ਇੱਕ  
ਖੁਸ਼ੀ ਮਿਲੀ ਅਪਣੇ ਪੋਤਰੇ ਦੇ ਰੂਪ ਵਿੱਚ।  
ਜੋ ਉਸਨੇ ਕਝ ਸਾਲ ਸਾਡੇ ਕੋਲ ਬਾਹਰ  
ਰਹਿ ਕੇ ਉਸਨੂੰ ਹੱਥੀਂ ਪਾਲਿਆ ਤੇ ਹੱਥੀਂ  
ਖਿਡਾਇਆ।

ਮਾਂ ਨੂੰ ਬੇਗਾਨਾ ਮੁਲਕ ਕਦੇ ਵੀ ਆਪਣਾ  
ਨਾ ਲਗਦਾ। ਉਹ ਓਪਰੀ, ਓਦਰੀ-ਓਦਰੀ  
ਰਹਿੰਦੀ ਤੇ ਕਹਿ ਛੱਡਦੀ..... “ਪੁੱਤ ਇੱਥੇ  
ਸਭ ਕੁਝ ਹੈਗਾ ਪਰ ਆਪਣੇ ਵਾਲਾ ਮੋਹ ਹੈ  
ਨੀ, ਨਾ ਇੱਥੇ ਕੋਈ ਰਿਸਤੇਦਾਰੀ ਤੇ ਨਾ ਹੀ  
ਸ਼ਹੀਕਾ-ਕਬੀਲਾ, ਨਾ ਆਪਣੇ ਪਰਿਵਾਰ ਦੇ  
ਬੰਦੇ ਜਿਹਨਾਂ ਆਸਰੇ ਬੰਦਾ ਜਿਉਦਾ ਜਾਗਦਾ  
ਸੋ ਦੁੱਖ-ਸੁਖ ਕਰਦਾ, ਖੁਸ਼ੀ ਗਮੀ ਵਿੱਚ

ਹੁਣ ਕਦੇ ਵੀ ਪਿੰਡ  
ਵਾਪਿਸ ਆਈਏ ਤਾਂ ਸਭ  
ਤੋਂ ਵੱਧ ਖੁਸ਼ੀ ਵੀ ਮਾਂ ਨੂੰ  
ਹੀ ਹੁੰਦੀ ਹੈ। ਮਾਂ ਨੂੰ ਸਾਡੇ  
ਆਉਣ ਦਾ ਵਿਆਹ ਜਿੰਨਾ  
ਚਾਅ ਹੁੰਦਾ- ਪੋਤੇ ਨਾਲ  
ਲਾਡ ਕਰਦੀ ਸਾਰੇ ਦੁਖ  
ਭੁੱਲ ਜਾਂਦੀ ਆ।

ਸਾਮਿਲ ਹੁੰਦਾ। ਇੱਥੇ ਬੰਦੇ ਬੋੜੀ ਆ ਇਹ  
ਤਾਂ ਬਿਨਾਂ ਬੂਹਾਂ ਤੋਂ ਪੱਥਰ ਤੁਰੇ ਫਿਰਦੇ ਹੈ  
ਪੱਥਰ, ਮੋਹ ਮੋਹੱਬਤ ਤੋਂ ਸੱਖਣੇ ਪੱਥਰ।”  
ਅਖੀਰ ਮਾਂ ਵਾਪਿਸ ਆ ਗਈ। ਸਾਡੇ  
ਬਾਹਰ ਪੱਕੇ ਹੋਣ ਦੀ ਖੁਸ਼ੀ ਨੂੰ ਤਾਂ ਮਾਂ ਨੇ  
ਖੁਸ਼ੀ ਹੀ ਨਹੀਂ ਸਮਝਿਆ ਸਗੋਂ ਉਦਾਸ ਹੋ  
ਗਈ। ਕਹਿੰਦੀ ਤੁਹਾਡੀਆਂ ਤਾਂ ਉਥੇ ਹੀ  
ਜੜ੍ਹਾਂ ਲੱਗਦੀਆਂ ਜਾਂਦੀਆਂ, ਤੁਸੀਂ ਕਾਹਦਾ  
ਵਾਪਿਸ ਆਉਣਾ ਆਪਣੇ ਘਰੋਂ।

ਹੁਣ ਕਦੇ ਵੀ ਪਿੰਡ ਵਾਪਿਸ ਆਈਏ ਤਾਂ  
ਸਭ ਤੋਂ ਵੱਧ ਖੁਸ਼ੀ ਵੀ ਮਾਂ ਨੂੰ ਹੀ ਹੁੰਦੀ ਹੈ।  
ਮਾਂ ਨੂੰ ਸਾਡੇ ਆਉਣ ਦਾ ਵਿਆਹ ਜਿੰਨਾ  
ਚਾਅ ਹੁੰਦਾ—ਪੋਤੇ ਨਾਲ ਲਾਡ ਕਰਦੀ ਸਾਰੇ  
ਦੁਖ ਭੁੱਲ ਜਾਂਦੀ ਆ।

ਸੱਚੀ ਮਾਂ ਮੇਰਾ ਕਰਦੀ ਵੀ ਬਾਹਲਾ! ਜੇ  
ਹੁਣ ਵੀ ਕਦੇ ਕਿਸੇ ਗੱਲੋਂ ਬਾਪੂ ਲਤ ਪੈਂਦਾ  
ਤਾਂ ਮਾਂ ਹਮੇਸ਼ਾ ਮੇਰਾ ਪੱਖ ਲਾਉ, ਮੇਰੀ  
ਵਹਾਰ ਕਰੁੰ।

ਬੀਵੀ ਤੋਂ ਬੱਚੇ ਪਰਦੇਸ ਵਾਪਿਸ ਚਲੇ  
ਗਏ। ਮੈਂ ਸੋਚਿਆ ਮਾਂ ਦੀ ਬੁੱਕਲ ਵਿੱਚ ਕੁਝ  
ਦਿਨ ਹੋਰ ਰਹਿ ਲਿਆ ਜਾਵੇ। ਮੈਂ ਹੁਣ ਵੀ  
ਮਾਂ ਦੇ ਨਾਲ ਪੈਂਦਾਂ। ਕਈ ਮੇਰੇ ‘ਤੇ ਹੱਸਣ  
ਲੱਗ ਜਾਂਦੇ ਆ ਕਿ ਬਲੋਹਲਾ ਜਿਹਾ ਐਡਾ

ਹੋ ਗਿਆ ਹਾਲੇ ਵੀ ਮਾਂ ਨਾਲ ਪੈਂਦਾਂ ਪਰ  
ਭੋਲਿਆਂ ਨੂੰ ਇਹ ਨੀ ਪਤਾ ਕਿ ਮਾਂ ਲਈ  
ਪੁੱਤ ਹਮੇਸ਼ਾਂ ਬੱਚੇ ਹੀ ਹੁੰਦੇ ਹਨ। ਕਿਸੇ  
ਪਰਦੇਸਿਆ ਨੂੰ ਮਾਂ ਦੀ ਬੁੱਕਲ ਬਾਰੇ ਪੁੱਛ ਕੇ  
ਵੇਖੋ—ਜੇ ਅਗਲੇ ਦੀ ਧਾਰ ਨਾ ਨਿਕਲ ਜਾਵੇ  
ਤਾਂ ਆਖਿਓ। ਨਾਲੇ ਮਾਂ ਦੇ ਪਿਆਰ ਦਾ ਨਿੱਘ  
ਪੋਹ-ਮਾਘ ਦੀਆਂ ਰਾਤਾਂ ਨੂੰ ਪਾਲ ਨੇਤੇ  
ਨਹੀਂ ਲੱਗਣ ਦਿੰਦਾ। ਮਾਂ ਦਾ ਸਪਰਸ ਰੱਬੀ-  
ਰਹਿਮਤਾਂ ਬਖਸ਼ਦਾ, ਮਾਂ ਦੇ ਬਾਬੇ ਦੀ ਬਾਣੀ  
ਵਰਗੇ ਬੋਲ ਤਪਦਾ ਸੀਨਾ ਠਾਰਦੇ ਹਨ।

ਹੁਣ ਜਿਵੇਂ-ਜਿਵੇਂ ਮੇਰੇ ਵਾਪਿਸ ਜਾਣ ਦੇ  
ਦਿਨ ਨੇਤੇ ਆਈ ਜਾਂਦੇ ਆ ਉਵੇਂ-ਉਵੇਂ ਮਾਂ  
ਉਦਾਸ ਹੋਈ ਜਾਂਦੀ ਹੈ। ਮਾਂ ਮੇਰੇ ਕੈਲ-ਕੋਲ  
ਰਹਿੰਦੀ ਆ ਕਿ ਪੁੱਤ ਨੇ ਤੁਰ ਹੀ ਜਾਣਾ।  
ਮਾਂ ਦਾ ਦਿਲ ਘਟਦਾ ਕਿ ਸੈਫਿਰ ਇਕੱਲੀ  
ਰਹਿ ਜਾਵਾਂਗੀ। ਇੱਥੇ ਰਹਿੰਦਿਆਂ ਮਾਂ ਸਾਗ  
ਵਿੱਚ ਘਿਓ ਹੀ ਪਾਈ ਜਾਉ, ਰਾਤ ਨੂੰ ਦੁੱਧ  
ਪਿਲਾਈ ਜਾਉ, ਕੱਪਤੇ ਸੰਭਾਲੀ ਜਾਉ, ਖਾਣ  
ਵਾਲੀਆ ਚੀਜ਼ਾਂ ਸੰਭਾਲ ਕੇ ਰੱਖੁ, ਕਦੇ ਅੰਵੇ  
ਗੱਡੀ ਵੱਲ ਵੇਖ ਕੇ ਕਹੀ ਜਾਉ ਕਿ ਤੇਰੇ  
ਬਿਨਾਂ ਤਾਂ ਆਹ ਚੰਦਰੀ ਵੀ ਓਦਰ ਜਾਂਦੀ  
ਆ, ਕਦੇ ਅੰਵੇਂ ਤੁਰਦੀ ਫਿਰਦੀ ਆਪ-  
ਮੁਹਾਰੇ ਬੋਲਦੀ ਰਹਿੰਦੀ ਹੈ..... “ਲੈ ਹਾਲੇ  
ਤਾਂ ਬਹੁਤ ਦਿਨ ਪਏ ਹੈ ਪੁੱਤ ਦੇ ਜਾਣ  
ਦੇ” (ਭਾਵੇਂ ਗਿਣਤੀ ਦੇ ਦਿਨ ਹੀ ਬਾਕੀ  
ਨੈ)। ਮੈਂ ਵੇਖਿਆ ਮੇਰੀਆਂ ਗੱਲਾਂ ਕਰਦੀ  
ਹੱਸਦੀ-ਹੱਸਦੀ ਅੰਦਰ ਚਲੀ ਜਾਉ, ਜਦੋਂ  
ਬਾਹਰ ਆਉਂ ਤਾਂ ਉਸਦੀਆਂ ਅੱਖਾਂ ਗਿੱਲੀਆਂ  
ਹੁੰਦੀਆਂ ਹਉਕੇ ਲੈਂਦੀ ਹੱਸਣ ਦਾ ਨਾਟਕ  
ਕਰੁ। ਜੇ ਉਹ ਮੇਰੀ ਮਾਂ ਤਾਂ ਮੈਂ ਵੀ ਉਸੇ ਦਾ  
ਹੀ ਪੁੱਤ ਹਾਂ—ਸਭ ਸਮਝਦਾ ਹਾਂ ਕਿ ਮਾਂ ਦਾ  
ਦਿਲ ਘਟਦਾ ਕਿ ਪੁੱਤ ਨੇ ਤੁਰ ਜਾਣਾ।

ਇੱਥੇ ਰੱਬ ਵੀ ਨਹੀਂ ਪਹੁੰਚਦਾ ਉਥੇ ਮਾਂ  
ਹੀ ਪਹੁੰਦੀ ਆ। ਕੁਲ ਕਾਇਨਾਤ, ਸਾਰੇ  
ਧਰਮਾਂ ਦੀ ਬਾਣੀ, ਦੁਨੀਆਂ ਦੀ ਸਾਰਾ

!ਮਾਂ!

ਕਰਨ ਬਰਾੜ ਹਰੀਕੇ ਕਲਾਂ

ਗੱਲਬਾਤ

# 22 ਫਰਵਰੀ

## ਸੁਭਾਸ਼ ਪਰਿਹਾਰ

ਸ਼ਰਧਾਂਜਲੀ



ਫਿਲਾਸ਼ੀ, ਕਾਦਰ ਦੀ ਕੁਦਰਤ, ਰਿਸ਼ਤਿਆਂ ਦੀ ਪਵਿੱਤਰਤਾ, ਸਮੁੱਚੀ ਬਾਣੀ ਦੇ ਅਰਥਾਂ ਨੂੰ ਜੋ ਇੱਕ ਸ਼ਬਦ ਵਿੱਚ ਸਮੇਟਣਾ ਹੋਵੇ ਤਾਂ ਉਹ ਸ਼ਬਦ ‘ਮਾਂ’ ਹੀ ਹੈ।

ਜਿਵੇਂ ਹੋਰਾਂ ਨੂੰ ਆਪਣੀਆਂ ਮਾਵਾਂ ਪਿਆਰੀਆਂ ਉਵੇਂ ਹੀ ਮੈਨੂੰ ਵੀ ਆਪਣੀ ਮਾਂ ਸਭ ਤੋਂ ਪਿਆਰੀ ਹੈ। ਲਿਖਦਿਆਂ-ਲਿਖਦਿਆਂ ਮਾਂ ਨੇ ਆਵਾਜ਼ ਮਾਰੀ....!

“ਪੁੱਤ ਵੇਖ ਕਿੰਨੀ ਠੰਡ ਆ, ਚਾਹ ਪੀ ਲੈ ਠੁਰ-ਠੁਰ ਕਰੀ ਜਾਨਾਂ”

ਮੈਂ ਮਾਂ ਦੇ ਮਿਠੇ-ਮਿਠੇ ਬੋਲਾਂ ਨੂੰ ਗਰਮ-ਗਰਮ ਚਾਹ ਨਾਲ ਆਪਣੇ ਅੰਦਰ ਜਜਬਾਕ ਕਰ ਰਿਹਾਂ। ਇਹ ਰੂਹਾਨੀ ਗੱਲਾਂ ਤੇ ਪਵਿੱਤਰ ਬੋਲਾਂ ਨੂੰ ਮੈਂ ਹੀ ਮਹਿਸੂਸ ਕਰ ਸਕਦਾਂ। ਤੇ ਮੈਂ ਲਿਖਣਾ ਛੱਡ ਮਾਂ ਦੀ ਨਿੱਘੀ ਬੁੱਕਲ ਵਿੱਚ ਵੜ ਜਾਨਾਂ—ਜਿਵੇਂ ਪਵਿੱਤਰ ਗ੍ਰੰਥਾਂ ਦੇ ਪੰਨੇ ਫਰੋਲਦਾ ਜਿੰਦਗੀ ਦੇ ਅਰਥ ਲੱਭ ਰਿਹਾ ਹੋਵਾਂ। ਇਸ ਵੇਲੇ ਮੈਂ ਦੁਨੀਆਂ ਦੀ ਸਭ ਤੋਂ ਮਹਿਫੂਜ਼ ਬੁੱਕਲ ਵਿੱਚ ਹਾਂ ਤੇ ਆਸ ਕਰਦਾਂ ਕਿ ਹਰੇਕ ਦੀ ਮਾਂ ਹਰੇਕ ਕੋਲ ਹੋਵੇ। ਸਭ ਨੂੰ ਇਹ ਮਹਿਫੂਜ਼ ਬੁੱਕਲ ਮਿਲੇ।

9878602324

ਅੱਜ ਦੇ ਦਿਨ ਸ਼ਾਸ਼ੀ ਸੱਤ ਵਜੇ ਪ੍ਰੀਤ ਨਗਰ ਤੋਂ ਥੋੜ੍ਹੀ ਦੂਰ ਪਿੰਡ ਲੋਪੋਕੇ ਵਿਖੇ ਪ੍ਰੀਤ ਲੜੀ ਦੇ ਸੰਪਾਦਕ ਸੁਮੀਤ ਸਿੰਘ ਨੂੰ ਖਾਲਿਸਤਾਨੀ ਦਿਹਸਤਗਰਦਾਂ ਨੇ ਸਿਰਫ ਇਸ ਕਰਕੇ ਗੋਲੀ ਮਾਰ ਦਿੱਤੀ ਸੀ ਕਿ ਉਹ ਮੌਨਾ ਸੀ। ਉਸ ਸਮੇਂ ਉਸ ਦੇ ਨਾਲ ਉਸਦਾ ਵੀਰ ਰਤੀਕੰਠ ਸੀ। ਲੋਪੋਕੇ ਬਜਾਰ ਵਿੱਚ ਖਾਲਿਸਤਾਨੀ (ਹਿੰਦੂ ਦੁਕਾਨਦਾਰਾਂ ਉਤੇ) ਗੋਲੀਆਂ ਚਲਾਉਂਦੇ ਫਿਰ ਰਹੇ ਸਨ, ਕਰਤਾਂ ਸਾਹਮਣੇ ਸੁਮੀਤ ਹੋਰੀ ਆ ਗਏ। ਦੋਹਾਂ ਭਰਾਵਾਂ ਨੇ ਬਹੁਤ ਸਮਝਾਇਆ ਕਿ ਅਸੀਂ ਦੋਹੋਂ (ਸਿੱਖਾਂ ਦੇ ਪੁੱਤਰ) ਪੇਤਰੇ ਹਾਂ। ਸਾਡੇ ’ਚੋ ਇੱਕ ਪੱਗ ਬਨ੍ਹਦਾ ਹੈ ਇੱਕ ਨਹੀਂ। ਪਰ ਉਨ੍ਹਾਂ ਸਮਿਆਂ ਵਿੱਚ ਕੌਣ ਸੁਣਦਾ ਸੀ! ਕਿਸੇ ਨੂੰ ਨਹੀਂ ਸੀ ਪਤਾ ਹੁੰਦਾ ਕਿ ਉਹ ਸ਼ਾਮ ਨੂੰ ਘਰ ਜਿਉਦਾ ਮੁਤੇਗਾ ਕਿ ਉਸ ਦੀ ਲਾਸ ਪਰੋਗੀ। ਦਿਹਸਤਗਰਦਾਂ ਨੇ ਸੁਮੀਤ ਨੂੰ ਗੋਲੀ ਮਾਰ ਦਿੱਤੀ। ਖਬਰ ਮਿਲਣ ’ਤੇ ਮੈਂ ਭੁੱਬਾਂ ਮਾਰ ਕੇ ਰੋਇਆ ਸੀ।

ਇਸ ਕਾਂਡ ਬਾਰੇ ਕਵੀ ਭੁਸਨ(ਮਰਹੂਮ) ਨੇ ਇਹ ਕਵਿਤਾ ਲਿਖੀ ਸੀ:

**ਪੰਜਾਬ ਦੀ ਚਿੱਠੀ**

(ਅਮ੍ਰਿਤਾ ਪ੍ਰੀਤਮ ਨੂੰ)

ਫਰਵਰੀ ਦੀ ਬਾਈ, ਸ਼ਾਸ਼ੀ ਸੱਤ ਵਜੇ ਟੈਮ ਏ ਗੈਰਮਿੰਟ ਰਾਜੀ ਬਾਜੀ, ਮੋਰਚਾ ਵੀ ਕੈਮ ਏ ਕਰਫਿਊ ਦੀ ਛਿੱਲ ਵੇਲੇ,

ਖੁਬ ਗਹਿਮਾ ਗਹਿਮ ਏ ਬੈਰੀ ਮਿਹਰੀ ਵੱਸਦੇ ਅਂ,

ਬੱਸ ਉਹਦਾ ਰਹਿਮ ਏ ਦੀਦੀ! ਸਾਡੇ ਘਰਾਂ ਦੀਆਂ

ਕੰਧਾਂ ਵਿੱਚ ਸਹਿਮ ਏ

ਵਿਹੜੇ ਵਿੱਚ ਬੈਠੀਆਂ

ਦੋ ਭੈਣਾਂ ਗੱਲਾਂ ਕਰਦੀਆਂ

ਅੱਗ ਦੀ ਬਹਾਰ ’ਚ,  
ਮਸੂਮ ਜਿੰਦਾਂ ਠਰਦੀਆਂ  
ਪਤਾ ਨਹੀਂ, ਕਦੋਂ ਤੀਕ  
ਰਹਿਣੀਆਂ ਨੇ ਸਰਦੀਆਂ

ਮੌਸਮਾਂ ’ਚ ਠੰਡ ਏ ਤੇ ਦਿਲਾਂ ਵਿੱਚ ਅੱਗ ਏ ਬੰਦੇ ਦੀ ਪਛਾਣ ਏਥੇ ਬੱਸ ਦਾੜੀ-ਪੱਗ ਏ ਚੰਦਰਾ ਗੁਆਂਢ, ਘਰ ਵਾਲਾ ਲਾਈ-ਲੱਗ ਏ ਅੱਖਰਾਂ ’ਚ ਅੱਥਰੂ ਨੇ, ਖਬਰਾਂ ’ਚ ਖੂਨ ਏ ਕੁੱਕੜਾਂ ਦੇ ਖੁੱਡਿਆਂ ’ਚ

ਦੁਬਕਿਆ ਕਨੂੰਨ ਏ  
ਦਿਲਾਂ ’ਚ ਕੀਨੇ-ਸਾੜੇ, ਸਿਰਾਂ ’ਚ ਜਨੂੰਨ ਏ

ਵੇਖੀ ਜਰਾ ਸੁਰਖੀ ਕੀ ਛੱਪੀ ਅਖਬਾਰ ’ਤੇ  
ਡਿੱਗ ਪਈ ਚਬੂਤਰੇ ਤੋਂ, ਗੁਸ਼ਾ ਚੌਕੀਦਾਰ ’ਤੇ  
ਕਿਨੇ ਸਾਰੇ ਬੰਦੇ ਇੱਕ ਬੱਸ ’ਚ ਉਤਾਰ ਤੇ  
ਬੱਸ ਤੋਂ ਉਤਾਰ ਕੇ ਤੇ ਲੈਣ ’ਚ ਖਲੂਰ ਤੇ  
ਬਿਨਾਂ ਕਿਸੇ ਗੱਲ ਤੋਂ ਮਸੂਮ ਬੰਦੇ ਮਾਰ ਤੇ  
ਗੜਿਆਂ ਦੀ ਮਾਰ ਪੈਂਦੀ

ਪੰਖੀਆਂ ਦੀ ਡਾਰ ’ਤੇ

‘ਸੀਤ ਪਰਸਾਦ’ ਮਿਲੇ ਗੁਰੂ ਦੇ ਦੁਆਰ ’ਤੇ

ਦੀਦੀ! ਇੱਜ ਰੋਜ ਈ

ਬੇਦੋਸ਼ ਜਿੰਦਾਂ ਮਰਦੀਆਂ  
ਉਬਲੇ ’ਵੇ ਪਾਣੀ ਵਿੱਚ

ਮੱਛੀਆਂ ਨੇ ਤਰਦੀਆਂ  
ਸਤਕਾਂ ’ਤੇ ਪਲਟਣਾਂ

ਪਰੇਟ ਪਈਆਂ ਕਰਦੀਆਂ


ਪਤਾ ਨਹੀਂ ਸਾਨੂੰ ਲੜੀ ਕਿਹੋ ਜਿਹੀ ਪ੍ਰੀਤ ਐ  
ਗੀਤ ਜ਼ਹਿਰੀ ਲੱਗਦੇ ਨੇ ਡਸਦਾ ਸੰਗੀਤ ਐ  
ਆਸੀਂ ਜਿਉਂਦੇ ਜਾਗਦੇ ਆਂ,

ਮਰ ਗਿਆ ਸੁਮੀਤ ਐ  
ਬਾਕੀ ਸਭ ਠੀਕ ਐ, ਬਾਕੀ ਸਭ ਠੀਕ ਐ...

# ਮਰੇ ਮੁੰਡੇ ਨੂੰ ਜਿਊਂਦਾ ਕਰਨ ਦਾ ਸੱਚ

## ਸੁਖਮਿੰਦਰ ਬਾਗੀ

ਜ਼ਿੰਦਗੀ ਵਿਚੋਂ



30

ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਪੰਜਾਬ ਵਿੱਚ “ਤਰਕਸ਼ੀਲ ਲਹਿਰ” ਨਵੀਂ-ਨਵੀਂ ਹੋਂਦ ਵਿੱਚ ਆਈ ਸੀ। ਬਚਪਨ ਵਿੱਚ ਹੀ, ਸਾਡੇ ਘਰ ਵਿੱਚ ਵਾਪਰਦੇ ਘਟਨਕਾਮ ਕਰਕੇ, ਤਰਕਸ਼ੀਲ ਲਹਿਰ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਹੀ ਮੇਰੇ ਮਨ ਵਿੱਚੋਂ ਭੂਤਾਂ ਪ੍ਰੇਤਾਂ ਦਾ ਡਰ ਬਿਲਕੁਲ ਹੀ ਖਤਮ ਹੋ ਗਿਆ ਸੀ ਅਤੇ ਅਖੌਤੀ ਸਿਆਇਆਂ, ਤਾਂਤਰਿਕਾਂ ਖਿਲਾਫ਼ ਮਨ ਵਿੱਚ ਨਫਰਤ ਪੈਦਾ ਹੋ ਗਈ ਸੀ। “ਤਰਕਸ਼ੀਲ ਲਹਿਰ” ਹੋਂਦ ਵਿੱਚ ਆਉਣ ਕਰਕੇ ਮੇਰੇ ਮਨ ਵਿੱਚ ਤਰਕ ਨਾਲ ਗੱਲ ਕਰਨ ਦਾ ਸਵੈ ਭਰੋਸਾ ਹੋਰ ਵੀ ਵਧ ਗਿਆ ਸੀ। ਬਾਅਦ ਵਿੱਚ ਬਹੁਤ ਸਾਰੀਆਂ ਥਾਵਾਂ ‘ਤੇ ਅਖੌਤੀ ਤਾਂਤਰਿਕਾਂ, ਬਾਬਿਆਂ ਨਾਲ ਵਾਹ ਪੈਣ ‘ਤੇ ਇਹ ਸਵੈ ਭਰੋਸਾ ਹੋਰ ਵੀ ਪੱਕਾ ਹੁੰਦਾ ਗਿਆ।

ਉਨ੍ਹਾਂ ਦਿਨਾਂ ਵਿੱਚ ਹੀ ਅਖਬਾਰ ’ਚ ਇਹ ਖਬਰ ਲੱਗੀ ਕਿ ਰੋਪੜ ਤੋਂ ਆਨੰਦਪੁਰ ਸਾਹਿਬ ਜਾਂਦਿਆਂ ਰਸਤੇ ’ਚ ਪੈਂਦੇ ਇੱਕ ਪਿੰਡ ਵਿੱਚ ‘ਨੋ ਗਜੀਏ ਦੀ ਕਬਰ ’ਤੇ ਬੈਠੇ ਇੱਕ ਬਾਬੇ ਨੇ ਮਰੇ ਹੋਏ ਮੁੰਡੇ ਨੂੰ

ਦੁਬਾਰਾ ਜਿਊਂਦਾ ਕਰ ਦਿੱਤਾ’। “ਤਰਕਸ਼ੀਲ ਸੁਸਾਇਟੀ, ਬਲਾਕ ਮਾਛੀਵਾੜਾ” ਨੇ ਇਸ ਖਬਰ ਦੀ ਪੜਤਾਲ ਕਰਨ ਲਈ ਮੇਰੀ ਅਤੇ ਇੱਕ ਹੋਰ ਅਧਿਆਪਕ ਸਾਥੀ ਦੀ ਡਿਊਟੀ ਲਗਾਈ। ਅਸੀਂ ਖਬਰ ਵਿੱਚ ਲਿਖੇ ਪਤੇ ਅਨੁਸਾਰ ਪੜਤਾਲ ਕਰਨ ਲਈ ਉਸ ਪਿੰਡ ’ਚ ਪਹੁੰਚ ਗਏ। ਕਾਫੀ ਜਦੋਂ ਜਹਿਦ ਤੋਂ ਬਾਅਦ ਅਸੀਂ ਉਹ ਪਰਿਵਾਰ ਲੱਭ ਹੀ ਲਿਆ ਸਿਸ ਪਰਿਵਾਰ ਦੇ ਮਰੇ ਹੋਏ ਮੁੰਡੇ ਨੂੰ ਜਿਊਂਦਾ ਕਰ ਦੇਣ ਦੀ ਖਬਰ ਅਖਬਾਰ ਵਿੱਚ ਲੱਗੀ ਸੀ। ਲੰਬੀ ਚੌਤੀ ਪੁੱਛ ਪੜਤਾਲ ਕਰਨ ‘ਤੇ ਪਤਾ ਚੱਲਿਆ ਕਿ ਅਸਲ ਵਿੱਚ ਉਹ ਲੜਕਾ ਆਪਣੇ ਘਰਦਿਆਂ ਨਾਲ ਕਿਸੇ ਗੱਲੋਂ ਨਰਾਜ਼ ਹੋ ਕੇ ਪਿੰਡ ਦੇ ਬਾਹਰਵਾਰ ਸਤਕ ਕਿਨਾਰੇ ਇੱਕ ਨੌ ਗਜੀਏ ਦੀ ਕਬਰ ‘ਤੇ ਨਵੇਂ ਨਵੇਂ ਬੈਠੇ ਬਾਬੇ ਕੋਲ ਚਲਿਆ ਗਿਆ ਸੀ। ਉਸ ਲੜਕੇ ਦੇ ਮਾਤਾ ਪਿਤਾ ਦੀ ਨਰਾਜ਼ੀ ਤੋਂ ਬਚਣ ਲਈ ਅਤੇ ਆਪਣੀ ਮਸ਼ੂਰੀ ਕਰਾਉਣ ਲਈ ਮੁੰਡੇ ਅਤੇ ਬਾਬੇ ਨੇ ਹੀ ਅਜਿਹਾ ਡਰਾਮਾ ਰਚਿਆ ਅਤੇ ਮੁੰਡੇ ਦੇ ਘਰ ਸੁਨੋਹਾ ਭੇਜ ਦਿੱਤਾ ਕਿ ਤੁਹਾਡਾ

ਲੜਕਾ ਤਾਂ ਮਰ ਗਿਆ ਸੀ, ਮੈਂ ਇਸ ਕਬਰ ਦੀ ਸ਼ਕਤੀ ਨਾਲ ਇਸ ਨੂੰ ਜਿੰਦਾ ਕਰ ਦਿੱਤਾ ਹੈ! ਬੱਸ ਫਿਰ ਕੀ ਸੀ, ਇਹ ਖਬਰ ਸਾਰੇ ਇਲਕੇ ’ਚ ਜੰਗਲ ਦੀ ਅੱਗ ਵਾਂਗ ਫੈਲ ਗਈ! ਪਤਾ ਨਹੀਂ ਕਿਵੇਂ, ਕਿਸੇ ਪੱਤਰਕਾਰ ਨੇ ਪੁੱਛ ਪੜਤਾਲ ਕੀਤੇ ਬੈਨਾ ਹੀ, ਇਹ ਖਬਰ ਅਖਬਾਰ ਵਿੱਚ ’ਚ

ਛਪਵਾਅ ਦਿੱਤੀ। ਜਦੋਂ ਮੈਂ ਤੇ ਮੇਰਾ ਸਾਥੀ ਪੜਤਾਲ ਕਰਦੇ ਕਰਦੇ ਉਸ ਨੌ ਗਜੀਏ ਦੀ ਕਬਰ ‘ਤੇ ਪਹੁੰਚੇ ਤਾਂ ਉੱਥੇ ਬੈਠਾ ਬਾਬਾ ਚੌਂਕੀ ਲਗ ਕੇ ਲੋਕਾਂ ਨੂੰ ਭਾਂਤ ਭਾਂਤ ਦੇ ਉਪਦੇਸ਼ ਦੇ ਰਿਹਾ ਸੀ। ਅਸੀਂ ਵੀ ਦੁਆ ਸਲਾਮ ਕਰ ਕੇ ਬਾਬੇ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ।

ਪਹਿਲਾਂ ਤਾਂ ਬਾਬੇ ਨੂੰ ਲੱਗਿਆ ਕਿ ਸ਼ਾਇਦ ਇਹ ਵੀ ਖਬਰ ਪੜ੍ਹ ਕੇ ਮੇਰੇ ਕੋਲੋਂ ਕੋਈ ਸਮੱਸਿਆ ਦਾ ਹੱਲ ਕਰਵਾਉਣ ਆਏ ਨੇ। ਸਾਨੂੰ ਪੜ੍ਹਿਆ ਲਿਖਿਆ ਸਮਝਦੇ ਲੋਕਾਂ ਵਿੱਚ ਵਿਸ਼ਵਾਸ ਵਧਾਉਣ ਦੀ ਮਨਸਾ ਨਾਲ ਬਾਬਾ ਮਰੇ ਮੁੰਡੇ ਨੂੰ ਜਿਊਂਦਾ ਕਰਨ ਦੀ ਕਹਾਣੀ ਸੁਨਾਉਣ ਲੱਗਿਆ। ਜਦੋਂ ਅਸੀਂ ਤਰਕ ਦੇ ਦੇ ਕੇ ਬਾਬੇ ਨੂੰ ਉਲਝਾਉਣਾ ਸ਼ੁਰੂ ਕੀਤਾ ਤਾਂ ਬਾਬਾ ਭਸੱਤਰ ਗਿਆ। ਅਸੀਂ ਉੱਚੀ ਉੱਚੀ ਲੋਕਾਂ ਨੂੰ ਸੁਣਾਅ ਕੇ ਦੱਸਣਾ ਸ਼ੁਰੂ ਕੀਤਾ ਕਿ ਦੁਨੀਆਂ ’ਚ ਅਜਿਹੀ ਕੋਈ ਗੈਬੀ ਸ਼ਕਤੀ ਨਹੀਂ ਸੇ ਮਰੇ ਹੋਏ ਨੂੰ ਜਿਊਂਦਾ ਕਰ ਸਕੇ। ਕਬਰਾਂ ‘ਤੇ ਮੰਨਤਾਂ ਮੰਨਣ, ਧਾਰੇ, ਤਵੀਤ, ਜੰਤਰ-ਮੰਤਰ ਸਾਡੇ ਜੀਵਨ ਵਿੱਚ ਕੋਈ ਖੁਸ਼ਗਾਲੀ ਨਹੀਂ ਲਿਆ ਸਕਦੇ। ਬਾਬਾ ਸਮਝ ਗਿਆ ਕਿ ਸੰਗਤ ਵਿੱਚ ਮੇਰੀ ਬੇਇੱਜਤੀ ਹੋ ਰਹੀ ਹੈ ਤੇ ਉਸ ਦੇ ਪਖੰਡ ਦਾ ਭਾਂਡਾ ਸਭ ਦੇ ਸਾਹਮਣੇ ਛੁੱਟ ਰਿਹਾ ਹੈ। ਉਸ ਨੇ ਚਲਾਕੀ ਨਾਲ ਆਪਣੇ ਇੱਕ ਚੇਲੇ ਨੂੰ ਇਸ਼ਾਰਾ ਕਰਦਿਆਂ ਕਹੀ ਲਿਆਉਣ ਲਈ ਕਿਹਾ ਅਤੇ ਸੰਗਤ ਨੂੰ ਕਿਹਿਣ ਲੱਗ ਕਿ

# ਗਿੱਲੀ ਮਿੱਟੀ

## ਸ਼ਿਵ ਰਾਜ ਲੁਧਿਆਣਵੀ

ਕਵਿਤਾ



ਅਫ਼ਰੀਕਾ ਵਿੱਚ ਮਿੱਟੀ ਦਾ ਸਹਿਰ।

ਮੇਰੇ ਵਿੱਚ ਸ਼ਕਤੀ ਨਹੀਂ, ਸ਼ਕਤੀ ਤਾਂ ਇਸ ਕਬਰ ਵਿੱਚ ਹੈ, ਮੈਂ ਇਸ ਕਬਰ ਵਿੱਚਲੀ ਸ਼ਕਤੀ ਨਾਲ ਹੀ ਲੋਕਾਂ ਦਾ ਇਲਾਜ ਕਰਦਾ ਹਾਂ; ਜੇਕਰ ਇਹ ਇਸ ਕਬਰ ਦੀ ਇੱਕ ਇੱਟ ਪੁੱਟ ਕੇ ਦਿਖਾਅ ਦੇਣ ਤਾਂ ਕਬਰ ਵਿੱਚਲੀ ਸ਼ਕਤੀ ਇਹ ਆਪਣੇ ਆਪ ਹੀ ਵੇਖ ਲੈਂਗੇ। ਬਾਬੇ ਦਾ ਪੈਤੂੜਾ ਅਸੀਂ ਸਮਝ ਗਏ ਕਿ ਜਦੋਂ ਅਸੀਂ ਕਬਰ ਪੁੱਟਾਂਗੇ ਤਾਂ ਲੋਕਾਂ ਨੂੰ ਭੜਕਾਅ ਕੇ ਸਾਡਾ ਕੁਟਾਪਾ ਚੜ੍ਹਵਾਵੇਗਾ! ਪਰ ਅਸੀਂ ਵੀ ਇਸ ਗੱਲਾਂ ਦੇਤੇਂ ਸਾਂ ਕਿ ਬਾਬੇ ਕੋਝੀਆਂ ਚਾਲਾਂ ਚੱਲ ਕੇ ਕਿਵੇਂ ਆਮ ਲੋਕਾਂ ਤੋਂ ਸੱਚੇ ਬੰਦਿਆਂ ਨੂੰ ਕੁਟਵਾਅ ਦਿੰਦੇ ਹਨ। ਜਬਤ ਵਿੱਚ ਰਹਿੰਦਿਆਂ ਅਸੀਂ ਲੋਕਾਂ ਨੂੰ “ਤਰਕਸੀਲ ਸੁਸਾਇਟੀ” ਵੱਲੋਂ ਰੱਖੀਆਂ ਸਰਤਾਂ ਬਾਰੇ ਦੱਸਿਆ, ਨਾਲ ਹੀ ਇਹ ਕਿਹਾ ਕਿ ਇਹ ਬਾਬਾ ਕਬਰ ਵਿੱਚਲੀ ਸ਼ਕਤੀ ਨਾਲ ਗੱਲ ਕਰ ਕੇ ਇੱਕ ਦਿਨ ਬੰਨ੍ਹ ਲਵੇ, ਅਸੀਂ ਉਸ ਦਿਨ ਸਭ ਦੇ ਸਾਹਮਣੇ ਬਾਬੇ ਵੱਲੋਂ ਰਚਿਆ ਪਾਖੰਡ ਨੰਗਾ ਕਰ ਦਿਆਂਗੇ। ਸੰਗਤ ਵਿੱਚਲੇ ਲੋਕ ਵੀ ਬਾਬੇ ਨੂੰ ਅਜਿਹਾ ਕਰਨ ਲਈ ਕਹਿਣ ਲੱਗੇ। ਬਾਬੇ ਦੇ ਇਸ਼ਾਰੇ ‘ਤੇ, ਉਸ ਦਾ ਇੱਕ ਚੇਲਾ ਮੇਰੇ ਹੱਥ ’ਚ ਕਹੀ ਫਤਾਉਣ ਲਈ ਕਾਹਲਾ ਪਿਆ ਮੈਨੂੰ ਧੋਕਾ ਮਾਰ ਬੈਠਾ! ਮੇਰੇ ਨਾਲ ਦਾ ਸਾਥੀ ਇਹ ਕਹਿੰਦਿਆਂ ਸੱਤਕ ਵੱਲ ਹੋ ਤੁਰਿਆ ਕਿ ਮੈਂ ਪੁਲਿਸ ਬੁਲਾਅ ਕੇ ਲਿਆਉਂਦਾ ਹਾਂ। ਮੈਂ ਵੀ ਬਾਬੇ ਨੂੰ ਧਮਕੀ ਦਿੰਦਿਆਂ ਕਿਹਾ ਕਿ ਬਾਬਾ ਜੀ, ਅਸੀਂ ਥਾਣੇ ਗੱਲ ਕਰ ਕੇ ਆਏ ਹਾਂ; ਜੇਕਰ ਕੋਈ ਐਸੀ ਵੈਸੀ ਗੱਲ ਹੋ ਗਈ ਤਾਂ ਥਾਣੇ ਵਾਲਿਆਂ ਤੈਨੂੰ ਫੜ ਲੈਣਾ ਏ। ਇਹ ਨਾ ਸਮਝੀਂ ਅਸੀਂ ਸਿਰਫ ਦੋ ਹੀ ਹਾਂ, ਸਾਡੀ ਗਿੱਠੀ ਹਜ਼ਾਰਾਂ ਵਿੱਚ ਏ। ਤੁੰ ਜਿਥੇ ਮਰਜ਼ੀ ਭੱਜ ਜਾਈਂ, ਅਸੀਂ ਤੈਨੂੰ ਲੱਭ ਹੀ ਲੈਣਾ ਏ। ਮੇਰੀਆਂ ਗੱਲਾਂ ਸੁਣ ਕੇ ਬਾਬਾ ਬੋੜਾ ਡਰ ਗਿਆ। ਮੈਂ ਹੌਸਲੇ ਨਾਲ ਲੋਕਾਂ ਨੂੰ ਉੱਚੀ

ਉੱਚੀ ਸੰਬੋਧਨ ਕਰਨ ਲੱਗਾ ਅਤੇ ਬਾਬੇ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਅਸੀਂ ਥੋੜ੍ਹੇ ਜਿਹੇ ਲੋਕਾਂ ਸਾਹਮਣੇ ਹੀ ਨਹੀਂ ਸਗੋਂ ਪੂਰੇ ਇਲਾਕੇ ਦੇ ਲੋਕਾਂ ਸਾਹਮਣੇ ਇਸ ਕਬਰ ਦੀ ਇੱਕ ਇੱਟ ਤਾਂ ਕੀ ਪੂਰੀ ਕਬਰ ਪੁੱਟ ਕੇ ਹੀ ਸਤਲੁਜ ਦਰਿਆ ’ਚ ਰੋੜ ਕੇ ਦਿਖਾਅ ਦਿਆਂਗੇ। ਮੇਰੀ ਇਹ ਗੱਲ ਅਖਣ ਦੀ ਦੇਰ ਸੀ ਕਿ ਬਾਬਾ ਸਮਝ ਗਿਆ ਕਿ ਹੁਣ ਮੇਰੀ ਦਾਲ ਨਹੀਂ ਗਲਣੀ। ਲੋਕ ਵੀ ਦੇਖਣ ਲੱਗੇ ਕਿ ਇਹ ਤਾਂ ‘ਸਾਰੀ ਕਬਰ’ ਪੱਟਣ ਦੀਆਂ ਗੱਲਾਂ ਕਰ ਰਿਹਾ ਹੈ, ਇਸ ਨੂੰ ਤਾਂ ਕੁਝ ਨਹੀਂ ਹੋ ਰਿਹਾ! ਜੇਕਰ ਕਬਰ ’ਚ ਸ਼ਕਤੀ ਹੁੰਦੀ ਤਾਂ ਉਸ ਨੇ ਇਸ ਨੂੰ ਹੁਣੇ ਹੀ ਮੂਧੇ ਮੂੰਹ ਸੁੱਟ ਦੇਣਾ ਸੀ! ਇਨ੍ਹੇ ਨੂੰ ਮੇਰੇ ਨਾਲ ਦਾ ਸਾਥੀ ਵੀ ਵਾਪਿਸ ਆ ਗਿਆ। ਇਕੱਠੇ ਹੋਏ ਲੋਕਾਂ ਨੂੰ ਅਸੀਂ ਦੱਸਿਆ ਕਿ ਆਪਾਂ ਵਹਿਮਾਂ ਭਰਮਾਂ ’ਚ ਫੇਸ ਹੋਏ ਹਾਂ। ਅਜਿਹੇ ਪਾਖੰਡੀ ਬਾਬਿਆਂ ਕੋਲ ਆਪਣਾ ਸਮਾਂ ਤੇ ਧਨ ਬਰਬਾਦ ਕਰੀ ਜਾ ਰਹੇ ਹਾਂ। ਅਸਲ ਵਿੱਚ ਸਾਡੀਆਂ ਬਿਮਾਰੀਆਂ- ਦਾ ਹੋ ਉਹ ਮਾਨਸਿਕ ਹੋਣ ਜਾਂ ਸਰੀਰਕ- ਉਨ੍ਹਾਂ ਦਾ ਇਲਾਜ ਸਿਰਫ ਡਾਕਟਰ ਹੀ ਕਰ ਸਕਦੇ ਨੇ। ਇਨ੍ਹਾਂ ਪਾਖੰਡੀ ਬਾਬਿਆਂ ਕਰਕੇ ਹੀ ਬਿਨਾ ਡਾਕਟਰੀ ਇਲਾਜ ਦੇ ਮਨੁੱਖੀ ਜਾਨਾਂ ਅਜਾਈਆਂ ਜਾ ਰਹੀਆਂ ਨੇ, ਸਾਨੂੰ ਇਨ੍ਹਾਂ ਪਾਖੰਡੀ ਬਾਬਿਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ।

ਸਾਡੀਆਂ ਗੱਲਾਂ ਸੁਣ ਕੇ ਬਾਬੇ ਕੋਲ ਆਏ ਲੋਕ ਬਾਬੇ ਨੂੰ ਇਕੱਲਾ ਡੱਡ ਕੇ ਸਾਡੇ ਨਾਲ ਹੀ ਸੜਕ ’ਤੇ ਆ ਕੇ ਆਪੋ ਆਪਣੇ ਰਾਹ ਪੈ ਗਏ।

.....  
ਆਦਰਸ਼ ਨਗਰ, ਵਾਰਡ ਨੰ: 13, ਭਗਵਾਨਪੁਰਾ ਰੋੜ, ਸਮਰਾਲਾ 94173-94805




ਹੋਵਾਂ ਗਿੱਲੀ ਮਿੱਟੀ ਹੋਵਾਂ  
ਤੂੰ ਬੀਬਾ ਘੁਮਿਆਰ ਬਣੋਂ  
ਪੈਰੋ ਕੁੱਟੋਂ ਆਕੜ ਭੰਨੋਂ  
ਮੈਂ ਮਿੱਟੀ ਦਾ ਯਾਰ ਬਣੋਂ  
ਤੂੰ ਜ਼ਰਦਾਰੀ ਸੀਰਤ ਕਰ ਦੇ  
ਮੇਰੀ ਮੈਲੀ ਸੂਰਤ ਦੀ  
ਤੇਰੇ ਨੈਣੀ ਸੁਰਮਾ ਹੋਵਾਂ  
ਪੀਤਾਂ ਨੂੰ ਜੋ ਠਾਰ ਬਣੋਂ  
ਮੈਨੂੰ ਮੋਇਆਂ ਮਿਲੇ ਹਿਯਾਤੀ  
ਤੇਰਾ ਹੋ ਕੇ ਜਾਵਾਂ ਜੇ  
ਮੇਰਾ ਬੁੱਤ ਬਲਾ ਦਾ ਸੋਹਣਾ  
ਤੇਰੇ ਦਿਲ ਦਰਬਾਰ ਬਣੋਂ  
ਸਾਡਾ ਝੋਰਾ ਕਰ ਨਾ ਐਵੇਂ  
ਪੱਲੇ ਬਤੀ ਅਮੀਰੀ ਹੈ  
ਅਸਾਂ ਫ਼ਕੀਰਾਂ ਖਾਤਰ ਮੌਲ  
ਕਿਨੇ ਪੱਥਰ ਖਾਰ ਬਣੋਂ  
ਤੇਰੇ ਇਸ਼ਕੋਂ ਗਰਜਾਂ ਸਾਨੂੰ  
ਭਰ ਕੇ ਬਗਲੀ ਟਰਜਾਂਗੇ  
ਕੁੱਲ ਲਕਾਈ ਉਤੇ ਆਸ਼ਕ  
ਬਹੁਤਾ ਚਿਰ ਨਾ ਭਾਰ ਬਣੋਂ  
ਚੁੰਗਤਿਆਂ ਦੀ ਜੁਨੇ ਪਾਵੀ  
ਬਲਦੇ ਬਲਦੇ ਜਾਵਾਂਗੇ  
ਉਰਲੇ ਪਸੇ ਬਣਦੀ ਨਹੀਂ  
ਸਾਡੀ ਪਰਲੇ ਪਾਰ ਬਣੋਂ

# ਪਾਕਿਸਤਾਨ ਵਿਚ ਰਾਬਤੇ ਦੀ ਜ਼ਬਾਨ

## ਸੱਯਦ ਆਸਿਫ ਸ਼ਾਹਕਾਰ

ਵਿਚਾਰ



32

ਸਟੱਕਹੋਮ ਦੇ ਇਕ ਕੈਂਡੇ ਵਿਚ ਬੈਠਿਆਂ ਮੇਰੇ ਇਕ ਸਿਆਣੇ ਬਿਆਨੇ ਤੋਂ ਦਾਨਿਸ਼ਵਰ ਦੋਸਤ ਨੇ ਹੈਰਾਨ ਹੋ ਕੇ ਪੁੱਛਿਆ: “ਜੇ ਪਾਕਿਸਤਾਨ ਵਿਚੋਂ ਉਰਦੂ ਨੂੰ ਮੁਕਾਅ ਕੇ ਮੁਕਾਅ ਜ਼ਬਾਨਾਂ ਲਾਗੂ ਕਰ ਦਿੱਤੀਆਂ ਜਾਣ ਤਾਂ ਪਾਕਿਸਤਾਨ ਵਿਚ ਤੇ ਰਾਬਤੇ ਦੀ ਜ਼ਬਾਨ ਕੋਈ ਰਹੇਗੀ ਈ ਨਹੀਂ ਤੇ ਫੇਰ ਪਾਕਿਸਤਾਨ ਕਿਵੇਂ ਚਲੇਗਾ?”

ਮੈਂ ਉਹਨੂੰ ਜਵਾਬ ਦਿੱਤਾ: “ਜੇ ਕਿਸੇ ਮੁਲਕ ਵਿਚ ਇਕ ਤੋਂ ਵੱਧ ਜ਼ਬਾਨਾਂ ਹੋਣ ਤੇ ਕੀ ਰਾਬਤੇ ਵਾਸਤੇ ਇਕ ਹੋਰ ਜ਼ਬਾਨ ਬਾਹਰੋਂ ਲਿਆ ਕੇ ਲਾਗੂ ਕਰਨੀ ਪੈਂਦੀ ਏ?”

ਪਾਠਕੋਂ, ਫਿਲੈਂਡ ਵਿਚ ਦੋ ਜ਼ਬਾਨਾਂ-ਫਿਨਿਸ ਤੇ ਸਵੀਡਿਸ਼- ਨੇ ਪਰ ਰਾਬਤੇ ਦੀ ਕੋਈ ਜ਼ਬਾਨ ਨਹੀਂ। ਇਹੋ ਹਾਲ ਬੈਲਜ਼ੀਅਮ ਦਾ ਏ, ਜਿੱਥੇ ਤਿੰਨ ਜ਼ਬਾਨਾਂ ਫਰਾਂਸੀਸੀ, ਜਰਮਨ ਤੇ ਨੀਦਰਲੈਂਡੀ ਜ਼ਬਾਨ ਏ। ਕੈਨੇਡਾ ਵਿਚ ਅੰਗਰੇਜ਼ੀ, ਫਰਾਂਸੀਸੀ ਤੇ ਪੰਜਾਬੀ ਨੇ। ਸਵਿਟਜ਼ਰਲੈਂਡ ਵਿਚ ਚਾਰ ਜ਼ਬਾਨਾਂ-ਜਰਮਨ, ਫਰਾਂਸੀਸੀ, ਇਤਾਲਵੀ ਤੇ

ਪੱਖੀਵਾਸ ਰੋਮਾ ਨੇ।

ਲਕਸਮਭਰਗ ਮੁਲਕ ਕਾਹਦਾ ਇਕ ਨਿਕੀ ਜਿਹੀ ਮੁਲਕੀ ਏ। ਪੂਰਾ ਮੁਲਕ ਸੁਰ ਦਾ ਇਕ ਸ਼ਹਿਰ ਵੀ ਨਹੀਂ। ਇਥੇ ਫਰਾਂਸੀਸੀ, ਜਰਮਨ ਤੇ ਲਕਸਮਭਰਗੀ ਬੋਲੀ ਏ। ਹਿੰਦੁਸਤਾਨ ਵਿਚ ਮੈਂਕਿਝਿਆਂ ਦੇ ਹਿਸਾਬ ਨਾਲ ਜ਼ਬਾਨਾਂ ਤੇ ਬੋਲੀਆਂ ਨੇ ਪਰ ਹਿੰਦੀ ਨਾ ਤੇ ਕੌਮੀ ਜ਼ਬਾਨ ਏ ਤੇ ਨਾ ਈ ਸਰਕਾਰੀ ਤੌਰ 'ਤੇ ਲਾਗੂ ਕੀਤੀ ਰਾਬਤੇ ਦੀ ਜ਼ਬਾਨ ਏ। ਇਸੇ ਤਰ੍ਹਾਂ ਦੁਨੀਆ ਦੇ ਬਹੁਤ ਸਾਰੇ ਹੋਰ ਮੁਲਕ ਨੇ ਜਿੱਥੇ ਕਈ ਕਈ ਜ਼ਬਾਨਾਂ ਨੇ ਪਰ ਕਿਸੇ ਵੀ ਆਜ਼ਾਦ ਤੇ ਮੁਹੱਗੱਬ ਮੁਲਕ ਨੇ ਕਦੇ ਵੀ ਕੋਈ ਓਪਰੀ ਜ਼ਬਾਨ ਬਾਹਰੋਂ ਲਿਆ ਕੇ ਰਾਬਤੇ ਦੀ ਜ਼ਬਾਨ ਦੇ ਤੌਰ 'ਤੇ ਲਾਗੂ ਨਹੀਂ ਕੀਤੀ।

ਇਨ੍ਹਾਂ ਨਾਮ ਨਿਹਾਦ ਕੌਮੀ ਤੇ ਰਾਬਤੇ ਦੀਆਂ ਜ਼ਬਾਨਾਂ ਦੀਆਂ ਮਿਸਾਲਾਂ ਅਫਰੀਕਾ ਤੇ ਏਸ਼ੀਆ ਦੇ ਉਨ੍ਹਾਂ ਮੁਲਕਾਂ ਵਿਚ ਮਿਲਦੀਆਂ ਨੇ ਜੋ ਯੂਰਪੀ ਮੁਲਕਾਂ ਦੀਆਂ ਕਾਲੋਨੀਆਂ (ਬਸਤੀਆਂ) ਰਹੇ ਸਨ ਤੇ ਇਥੇ ਹਾਲੇ ਤੀਕ ਕਾਲੋਨੀਅਲ (ਬਸਤੀਵਾਦੀ) ਨਿਜ਼ਾਮ ਤੇ ਸੋਚ

ਲਾਗੂ ਏ।

ਜਿੱਥੋਂ ਤੀਕ ਰਾਬਤੇ ਦਾ ਸਵਾਲ ਏ, ਸਭ ਤੋਂ ਪਹਿਲੇ ਹਰ ਇਨਸਾਨ ਨੂੰ ਆਪਣੇ ਆਸੇ ਪਾਸੇ ਦੇ ਲੋਕਾਂ ਨਾਲ ਰਾਬਤੇ ਦੀ ਲੋੜ ਪੈਂਦੀ ਏ, ਛੇਰ ਦੂਜੇ ਸੂਬਿਆਂ, ਮੁਲਕਾਂ ਤੇ ਰਿਆਸਤਾਂ ਦੀ ਵਾਰੀ ਆਉਂਦੀ ਏ। ਜਿਵੇਂ ਪਾਕਿਸਤਾਨੀ ਪੰਜਾਬ ਵਿਚ ਵਸਦੇ ਲੋਕਾਂ ਨੂੰ ਕਿਸੇ ਸਿੰਧੀ, ਪਠਾਣ, ਬਲੋਚ ਤੇ ਕਸ਼ਮੀਰੀ ਨਾਲ ਰਾਬਤੇ ਤੋਂ ਪਹਿਲਾਂ ਪੰਜਾਬੀਆਂ ਨਾਲ ਰਾਬਤਾ ਕਰਨਾ ਪੈਂਦਾ ਏ। ਪੰਜਾਬੀਆਂ ਨਾਲ ਰਾਬਤਾ ਕਰਨ ਲਈ ਇਹਨੂੰ ਕਿਸੇ ਓਪਰੀ ਤੇ ਬਾਹਰਲੀ ਬੋਲੀ ਦੀ ਲੋੜ ਨਹੀਂ ਏ - ਇਹ ਆਪਣੀ ਮਾਂ ਬੋਲੀ ਪੰਜਾਬੀ ਬੋਲ ਕੇ ਦੂਜੇ ਪੰਜਾਬੀਆਂ ਨਾਲ ਰਾਬਤਾ ਕਰ ਸਕਦਾ ਏ। ਜਿੱਥੋਂ ਤੱਕ ਇਕ ਪੰਜਾਬੀ ਦਾ ਕਿਸੇ ਸਿੰਧੀ, ਪਠਾਣ, ਬਲੋਚ ਤੇ ਕਸ਼ਮੀਰੀ ਨਾਲ ਰਾਬਤੇ ਦਾ ਸਵਾਲ ਏ, ਕਰੋੜਾਂ ਪਾਕਿਸਤਾਨੀ ਪੰਜਾਬੀਆਂ ਦਾ ਤੇ ਪੂਰੀ ਜ਼ਿੰਦਗੀ ਵਿਚ ਕਿਸੇ ਸਿੰਧੀ, ਪਠਾਣ, ਬਲੋਚ ਤੇ ਕਸ਼ਮੀਰੀ ਨਾਲ ਰਾਬਤਾ ਹੁੰਦਾ ਈ ਨਹੀਂ ਕਿਉਂ ਜੇ ਉਹਨੂੰ ਇਹਦੀ ਲੋੜ ਪੈਂਦੀ ਈ ਨਹੀਂ, ਪਰ ਜੁਲਮ ਦੀ ਗੱਲ ਇਹ ਹੈ ਕਿ ਇਹ ਪਾਕਿਸਤਾਨੀ ਪੰਜਾਬੀ ਪੰਜਾਬ ਵਿਚ ਬਹਿ ਕੇ ਦੂਜੇ ਪੰਜਾਬੀਆਂ ਨਾਲ ਰਾਬਤੇ ਲਈ ਉਰਦੂ ਬੋਲ ਰਿਹਾ ਏ। ਆਪਣੇ ਬਾਲਾਂ ਨੂੰ ਕੁਟੂੰਬ ਦੇ ਪੰਜਾਬੀ ਬੋਲਣ ਤੋਂ ਰੋਕ ਰਿਹਾ ਏ ਤੇ ਉਰਦੂ ਬੋਲਣ 'ਤੇ ਮਜ਼ਬੂਰ ਕਰ ਰਿਹਾ ਏ।

ਯੂਰਪੀ ਤੇ ਦੂਜੇ ਪੱਛਮੀ ਮੁਲਕਾਂ ਰਾਬਤੇ ਦੇ ਏਸ ਮਸਲੇ ਦਾ ਹੱਲ ਇਹ ਕੱਢਿਆ ਕਿ ਜੇ ਕਿਸੇ ਬੰਦੇ ਨੂੰ ਕਿਸੇ ਹੋਰ ਸੂਬੇ ਯਾ ਰਿਆਸਤ ਦੇ ਬੰਦੇ ਨਾਲ ਰਾਬਤੇ ਦੀ ਲੋੜ ਪੈਂਦੀ ਏ ਤੇ ਉਹ ਏਸ ਸੂਬੇ ਦੀ ਬੋਲੀ ਸਿਖ ਲੈਂਦਾ ਏ। ਮਿਸਾਲ ਦੇ ਤੌਰ 'ਤੇ ਜੇ ਕਿਸੇ ਸਿੰਧੀ ਨੂੰ ਪੰਜਾਬੀਆਂ ਨਾਲ ਰਾਬਤਾ ਕਰਨ ਦੀ ਮਜ਼ਬੂਰੀ ਬਣੇ ਤੇ ਉਹ ਪੰਜਾਬੀ ਸਿਖ

ਪਾਕਿਸਤਾਨ ਵਿਚ ਰਾਬਤੇ ਦੀ ਜ਼ਬਾਨ

ਸੱਯਦ ਆਸਿਫ ਸ਼ਾਹਕਾਰ

ਵਿਚਾਰ



ਸਕੂਲ ਵਿੱਚ ਆਰਾਮ ਦਾ ਟਾਈਮ।


# ਮੇਰੇ ਅਪਣੇ

ਦਲਬੀਰ ਹਲਵਾਰਵੀ ਬਿਸਥੇਨ

ਜਾਣਕਾਰੀ

ਮੇਰੇ ਅਪਣੇ

ਸਿਮਰਤੀ ਲੇਖ



ਸੁਖਦੇਵ ਸਿੱਧੂ

ਲਵੇ ਤੇ ਇਹੋ ਕੰਮ ਇਕ ਪੰਜਾਬੀ ਕਰੇ - ਜੇ ਉਹਨੂੰ ਸਿੰਧੀਆਂ ਨਾਲ ਰਾਬਤੇ ਦੀ ਲੋੜ ਪਵੇ ਤੇ ਉਹ ਸਿੰਧੀ ਸਿਖ ਲਵੇ। ਹਿੰਦੁਸਤਾਨ ਵਿਚ ਇਹ ਕੰਮ ਸਦੀਆਂ ਤੋਂ ਹੁੰਦਾ ਆਇਆ ਸੀ। ਹੜ੍ਹਪਾ ਤੇ ਮੋਇਓਡੋ ਦੇ ਲੋਕਾਂ ਵਿਚ ਹਜ਼ਾਰਾਂ ਸਾਲ ਰਾਬਤਾ ਰਿਹਾ- ਇਹ ਕਿਹੜੀ ਰਾਬਤੇ ਦੀ ਜ਼ਬਾਨ ਸਿੱਖਦੇ ਸਨ ?

1971 ਤੋਂ ਪਹਿਲਾਂ ਜਦ ਇਕ ਬੰਗਾਲੀ ਪੱਛਮੀ ਪਾਕਿਸਤਾਨ ਆਉਂਦਾ ਸੀ ਤੇ ਉਹਨਾਂ ਨੂੰ ਸਿੱਖ ਲੈਂਦਾ ਸੀ ਤੇ ਜੇ ਇਕ ਪੰਜਾਬੀ ਪੁਰਖੀ ਪਾਕਿਸਤਾਨ ਜਾਂਦਾ ਸੀ ਤੇ ਉਹ ਬੰਗਾਲੀ ਸਿੱਖ ਲੈਂਦਾ ਸੀ। ਫਰਕ ਸਿਰਫ ਇਹ ਸੀ ਕਿ ਇਕ ਬੰਗਾਲੀ ਪੱਛਮੀ ਪਾਕਿਸਤਾਨ ਆ ਕੇ ਦੂਜੇ ਬੰਗਾਲੀਆਂ ਨਾਲ ਉਹਨਾਂ ਨਹੀਂ ਸੀ ਬੋਲਦਾ ਸਿਰਫ ਬੰਗਾਲੀ ਬੋਲਦਾ ਸੀ। ਉਹਦੇ ਮੁਕਾਬਲੇ ਵਿਚ ਪਾਕਿਸਤਾਨੀ ਪੰਜਾਬੀ ਪੁਰਖੀ ਪਾਕਿਸਤਾਨ ਵਿਚ ਬੰਗਾਲੀਆਂ ਨਾਲ ਤੇ ਬੰਗਾਲੀ ਬੋਲਦਾ ਸੀ ਪਰ ਦੂਜੇ ਪੰਜਾਬੀਆਂ ਨਾਲ ਉਹਨਾਂ ਬੋਲਦਾ ਸੀ!

ਮੁਕਾਮੀ ਲੋਕਾਂ ਨਾਲ ਰਾਬਤਾ ਕਰਨ ਤੇ ਉਨ੍ਹਾਂ ਦੀ ਬੋਲੀ ਵਰਤਣ ਦੀ ਅਹਿਮੀਅਤ ਦਾ ਅਹਿਸਾਸ ਅੰਗਰੇਜ਼ ਨੂੰ ਹੋ ਗਿਆ ਸੀ ਤੇ ਅੰਗਰੇਜ਼ ਅਫਸਰਾਂ ਤੇ ਮੁਲਾਜ਼ਮਾਂ ਇਸੇ ਮਕਸਦ ਲਈ ਫੋਰਟ ਵਿਲੀਅਮ ਕਾਲਜ ਖੋਲਿਆ ਸੀ ਜਿਥੋਂ ਅੰਗਰੇਜ਼ਾਂ ਨਾ ਸਿਰਫ ਮੁਕਾਮੀ ਬੋਲੀਆਂ ਸਿਖੀਆਂ ਸਗੋਂ ਇਨ੍ਹਾਂ ਬੋਲੀਆਂ ਦੀ ਇਥੇ ਛਾਣ ਫਟਕ ਕਰ ਕੇ ਇਨ੍ਹਾਂ ਨੂੰ ਸੂਬਿਆਂ ਤੇ ਰਿਆਸਤਾਂ ਵਿਚ ਲਾਗੂ ਵੀ ਕੀਤਾ, ਸਿਵਾਏ ਪੰਜਾਬ ਦੇ, ਜਿਥੋਂ ਅੰਗਰੇਜ਼ ਨੇ ਉਲਟ ਕੀਤਾ: ਇਹਨੇ ਇਥੋਂ ਛਾਣ ਰਸੀ ਤੇ ਪੰਜਾਬੀ ਕੱਢਣ ਲਈ ਉਹਨਾਂ ਲਾਗੂ ਕੀਤੀ ਜਿਹਦਾ ਮਕਸਦ ਨਾ ਤੇ ਇਸਲਾਮ ਫੈਲਾਉਣਾ ਸੀ ਤੇ ਨਾ ਈ ਕੋਈ ਰਾਬਤੇ ਦੀ ਜ਼ਬਾਨ ਬਨਾਉਣਾ ਸੀ ਸਗੋਂ

ਪੰਜਾਬੀਆਂ ਤੋਂ ਉਨ੍ਹਾਂ ਦੀ ਕੌਮੀ ਪਹਿਚਾਨ ਖੋਣੀ ਤੇ ਉਨ੍ਹਾਂ ਨੂੰ ਜਾਹਲ ਤੇ ਅਨਪੜ੍ਹ ਬਨਾਉਣਾ ਸੀ। ਅੰਗਰੇਜ਼ ਨੂੰ ਏਸ ਗੱਲ ਦੀ ਸਾਮਝ ਲੱਗ ਗਈ ਸੀ ਕਿ ਉਹਦੇ ਰਾਜ ਲਈ ਬੰਦੂਕ ਵਾਲਾ ਪੰਜਾਬੀ ਇਤਨਾ ਖਤਰਾ ਨਹੀਂ ਜਿਤਨਾ ਇਕ ਪਤਿਆਲਾ ਲਿਖਿਆ ਪੰਜਾਬੀ ਏ। ਇਹਦਾ ਤੋੜ ਉਹਨੇ ਜ਼ਬਾਨ ਰਾਹੀਂ ਕੱਢਿਆ: 1849 ਵਿਚ ਜਦ ਅੰਗਰੇਜ਼ ਨੇ ਪੰਜਾਬ ਵਿਚ ਉਤਾਰਦੂ ਲਾਗੂ ਕੀਤੀ ਤਾਂ ਇਹਨੇ ਸਾਰੇ ਪੰਜਾਬ 'ਚੋਂ ਲੱਭ ਲੱਭ ਕੇ ਮਨਾਂ ਦੇ ਹਿਸਾਬ ਨਾਲ ਕਾਇਦੇ ਤੇ ਕਿਤਾਬਾਂ ਸਾਡੀਆਂ, ਹਜ਼ਾਰਾਂ ਦੀ ਗਿਣਤੀ ਵਿਚ ਮਦਰਸੇ, ਸਕੂਲ ਤੇ ਕਾਲਜ ਬੰਦ ਕਰ ਦਿਤੇ। ਇਕ ਅੰਗਰੇਜ਼ ਸਿਆਹੇ ਤੇ ਖੋਜੀ ਜੀ, ਡਬਲਿਊ ਲਾਇਟਨਰ ਨੇ 1860 ਵਿਚ ਛਹੀ ਅਪਣੀ ਕਿਤਾਬ ਰਾਹੀਂ ਖੋਜ ਵਿਚ ਦੱਸਿਆ ਕਿ ਉਸ ਵੇਲੇ ਪੰਜਾਬ ਵਿਚ ਸਰ੍ਹਾ ਤਾਲੀਮ 94 ਫੀਸਦ ਸੀ ਜੋ ਪੰਦਰਾਂ ਵੀਹਾਂ ਸਾਲਾਂ ਵਿਚ ਘਟ ਕੇ ਦੋ ਫੀਸਦ ਹੋ ਗਈ ।

ਸਾਰੀ ਦੁਨੀਆ ਦੀਆਂ ਸਰਕਾਰਾਂ ਲੋਕਾਂ ਨੂੰ ਇਲਮ ਰਾਹੀਂ ਸੁਧਾਖਾ ਕਰਦੀਆਂ ਨੇ ਪਰ ਅੰਗਰੇਜ਼ ਨੇ ਪੰਜਾਬ ਵਿੱਚ ਪੰਜਾਬੀ ਕੱਢ ਕੇ ਸੁਜਾਖੇ ਪੰਜਾਬੀ ਨੂੰ ਅੰਨ੍ਹਾ ਤੇ ਬੋਚਿਹਰਾ ਬਣਾਅ ਦਿੱਤਾ। ਬਦਕਿਸਮਤੀ ਨਾਲ 1849 ਤੋਂ ਅੰਗਰੇਜ਼ ਦੀ ਸ਼ੁਰੂ ਕੀਤੀ ਪੰਜਾਬੀ ਮੁਕਾਊ ਮੁਹਿਮ ਪਾਕਿਸਤਾਨੀ ਪੰਜਾਬ ਵਿਚ ਹਾਲੇ ਤੀਕ ਜਾਰੀ ਏ। ਫਰਕ ਸਿਰਫ ਇਹ ਪਿਆ ਏ ਕਿ ਏਸ ਕੰਮ ਲਈ ਦੋ ਨਵੇਂ ਹਥਿਆਰ-ਇਸਲਾਮ ਤੇ ਪਾਕਿਸਤਾਨੀ ਹੁਕਮ ਅਲਵਤਨੀ- ਵੀ ਮਦਾਨ ਵਿਚ ਆ ਗਏ ਨੇ- ਪੰਜਾਬੀ ਦੀ ਗੱਲ ਕਰਨੀ ਤੇ ਉਹਨਾਂ ਦੀ ਮੁਖਾਲਫਤ ਕਰਨੀ ਕੁਫ਼ਰ ਤੇ ਗੱਦਾਰੀ ਬਰਾਬਰ ਏ।

ਸਵੀਡਨ

ਪੰਜਾਬੀ ਸਾਹਿਤ ਪ੍ਰੇਮੀਆਂ ਨੂੰ ਇਹ ਇਹ ਖ਼ਬਰ ਦੱਸਿਆਂ ਮੈਂ ਮਾਣ ਮਾਹੀਸਮ ਕਰਦਾ ਹਾਂ ਕਿ ਬਹੁਤ ਸਾਲਾਂ ਤੋਂ ਇੰਗਲੈਂਡ ਰਹਿੰਦੇ ਨਾਮਵਰ ਪੰਜਾਬੀ ਲੇਖਕ ਸੁਖਦੇਵ ਸਿੱਧੂ ਦੀ ਵਾਰਤਕ ਕਿਤਾਬ 'ਮੇਰੇ ਅਪਣੇ' ਹੁਣੋ ਯਾਨੀਵਰਸਿਟੀ ਕੋਰਸ ਵਿਚ ਲਗ ਗਈ ਹੈ। 'ਮੇਰੇ ਅਪਣੇ' ਪੰਜਾਬੀ ਲਿਪੀ ਅਤੇ ਸਾਹਮ੍ਯੀ ਵਿਚ ਛਹੀ ਹੈ। ਇੰਗਲੈਂਡ, ਭਾਰਤ ਅਤੇ ਪਾਕਿਸਤਾਨ ਵਿਚ 'ਮੇਰੇ ਅਪਣੇ' ਬਹੁਤ ਹੀ ਚਰਚਿਤ ਹੋਈ ਹੈ। ਸੋਧੋ ਤੇ ਵਧਾਏ ਰੂਪ ਚ ਹੁਣੇ ਦੁਬਾਰਾ ਛਹੀ ਕਿਤਾਬ 'ਮੇਰੇ ਅਪਣੇ' ਨੂੰ ਰੂਹ ਨਾਲ ਕੌਪਰ ਕੋਇਨ ਪਬਲਿਸ਼ਰਜ਼ ਨੇ ਛਾਪਿਆ ਹੈ। ਦੁਨੀਆ ਭਰ ਵਿਚ ਵਸਦੇ ਸਾਹਿਤ ਪ੍ਰੇਮੀਆਂ ਵਾਲੋਂ ਲੇਖਕਾਂ ਸੁਖਦੇਵ ਸਿੱਧੂ ਨੂੰ ਢੇਰ ਸਾਰੀਆਂ ਮੁਬਾਰਕਾਂ! 'ਮੇਰੇ ਅਪਣੇ' ਕਿਤਾਬ ਲੈਣ ਲਈ ਪਬਲਿਸ਼ਰਜ਼ ਦਾ ਪਤਾ ਹੈ:

Copper Coin Publishing,  
Budhlada, Punjab, India  
91-99237 94150  
info@coppercoin.co.in

# ਅਖੇ ਅਸੀਂ ਜੱਟ ਹੁੰਨੇ ਆਂ

## ਬਲਜੀਤ ਮਲਹਾਮ

ਗੱਲਬਾਤ

ਮੈਂ ਇੱਕ ਜੱਟ ਦੀ ਧੀ ਹਾਂ। ਮੇਰਾ ਪਿਛਿ ਸਰਦਾਰ ਸੀ....ਪਰਵਾਸੀ ਮਜ਼ਦੂਰਾਂ ਦਾ ਸਰਦਾਰ।

ਉੱਝ ਜਦੋਂ ਤੋਂ ਮੇਰੀ ਸੁਰਤ ਸੰਭਲੀ, ਮੈਂ ਬੇਬੇ ਬਾਪੂ ਨੂੰ ਹਮੇਸ਼ਾ ਕਰਜੇ ਦੀਆਂ ਗੱਲਾਂ ਕਰਦੇ ਹੀ ਸੁਣਿਆ।

ਜਮੀਨ ਠੇਕੇ 'ਤੇ ਲੈਣੀ ਹੁੰਦੀ ਜਾਂ ਯੁਗੀਆ ਖਰੀਦਣਾ ਹੁੰਦਾ, ਸਪ੍ਰੋਕ ਕਰਨੀ ਹੁੰਦੀ ਜਾਂ ਨਾਨਕਛੱਕ ਪੂਰਨ ਜਾਣਾ ਹੁੰਦਾ.....ਹਰ ਵਾਰ ਬਾਪੂ ਦਾ ਅੰਗੁਠਾ ਸਾਹੁਕਾਰ ਦੀ ਵਹੀ 'ਤੇ ਲੱਗਦਾ।

ਹਰ ਛਿਮਾਹੀ ਭਰਵੀ ਫਸਲ ਹੁੰਦੀ, ਟਰਾਲੀਆਂ ਭਰ ਭਰ ਮੰਡੀ ਵੱਲ ਜਾਂਦੀਆਂ। ਹਰ ਛਿਮਾਹੀ ਮਾਂ ਆਖਦੀ, “ਓਤਕੀ ਮੈਂ ਵੀ ਆਉਣ-ਜਾਣ ਨੂੰ ਨਮਾਂ ਸੁਟ ਲੈਣਾ।”

ਪਰ ਮਾਂ ਦੇ ਸਿਉਂਦੇ ਜੀਅ ਉਹ ਛਿਮਾਹੀ ਕਦੇ ਨਾ ਆਈ।

ਹਰ ਵਾਰ ਬਾਪੂ ਖਾਲੀ ਥੀਸਾ ਤੇ ਨੀਲਾ 'ਗਠਾ ਲੈ ਮੰਡਿੱਤੀ' ਮੁਤਦਾ। ਕਈ ਵਾਰ ਨੀਲੀ ਸਿਆਹੀ ਉਸਦੀਆਂ ਅੱਖਾਂ ਦੇ ਕੋਇਆਂ 'ਤੇ ਵੀ ਲੱਗੀ ਹੁੰਦੀ। ਉਸ ਰਾਤ ਬਾਪੂ ਰਜ਼ ਕੇ ਦਾਰੂ ਪੀਂਦਾ ਤੇ ਬਿਨਾਂ ਰੋਟੀ ਖਾਏ ਸੌਂ ਜਾਂਦਾ।

ਮੈਨੂੰ ਯਾਦ ਹੈ ਇੱਕ ਵਾਰ ਜਦੋਂ ਸਾਰੇ ਘਰਦਿਆਂ ਨੇ ਫੁੱਫੜ ਦੀ ਮਕਾਣ ਜਾਣਾ ਸੀ ਤਾਂ ਬੇਬੇ ਨੇ ਬਾਪੂ ਦੀ ਜੁੱਤੀ ਗੰਢਵਾਉਣ ਮੈਨੂੰ ਜੀਤੇ ਮੌਚੀ ਕੋਲ ਭੇਜਿਆ ਸੀ।

ਜੀਤੇ ਮੌਚੀ ਨੇ ਜੁੱਤੀ ਨੂੰ ਪੁੱਠੀ-ਸਿੱਧੀ ਕਰਦਿਆਂ ਕਿਹਾ ਸੀ, ‘ਕੁੜੀਏ ! ਇਹ ਨੀ ਗੰਢੀ ਜਾ ਸਕਦੀ ਹੋਰ ਕਿਤਿਹਾਂ, ਪਹਿਲਾਂ ਈ ਬਬੇਰੀ ਵਾਰ ਗੰਢ ਚੁੱਕਾਂ।’

ਤੇ ਫਿਰ ਉਸ ਆਪਣੇ ਬਕਸੇ ਜਿਹੇ 'ਚੋਂ ਇੱਕ ਜੁੱਤੀ ਕੱਢ ਮੈਨੂੰ ਦਿੰਦਿਆਂ ਕਿਹਾ ਸੀ, ‘ਲੈ ਫੜ ਮੱਲਾ ! ਆਹ ਲੈਜਾ....ਸਾਲ ਭਰ ਤੋਂ ਪਈ ਆ ਐਥੇ ...ਇਹਦਾ ਕੋਈ ਵਾਲੀ-

ਵਾਰਸ ਨੀ ਹੈਗਾ।’

ਮੈਂ ਜੁੱਤੀ ਫੜ ਸਾਹੋ-ਸਾਹ ਹੋਈ ਬਾਪੂ ਕੋਲ ਭਰੇ ਆਲੀ ਮੋਟਰ 'ਤੇ ਜਾ ਪਹੁੰਚੀ। ਪਰ ਜੁੱਤੀ ਨੂੰ ਵੇਖ ਬਾਪੂ ਪਤਾ ਨੀ ਕਿਉਂ ਅੱਗ ਵਾਂਗ ਮੱਚ ਉੱਠਿਆ ਸੀ।

ਸਾਮ ਨੂੰ ਘਰ ਦੀ ਕੱਢੀ ਦਾ ਗਲਾਸ ਅੰਦਰ ਸਿੱਟ ਉਸ ਜੀਤੇ ਮੌਚੀ ਸਮੇਤ ਸਾਰੇ ਪਿੱਡ ਦੀ ਮਾਂ-ਭੈਣ ਇੱਕ ਕਰ ਦਿੱਤੀ ਸੀ। ...ਅਖੇ 'ਅਸੀਂ ਜੱਟ ਹੁੰਨੇ ਆਂ, ਮੰਗਤੇ ਨੀ।'

ਮੈਨੂੰ ਤਾਂ ਇਹ ਵੀ ਯਾਦ ਐ ਕਿ ਮਾਂ ਜਦੋਂ ਵੀ ਪੇਕਿਆਂ ਤੋਂ ਆਉਂਦੀ, ਕੁੱਜੇ, ਭਤੋਲੀਆਂ ਵਿੱਚ ਕੁੱਝ ਲੁਕੋਂਦੀ ਰਹਿੰਦੀ। ਜਦੋਂ ਮੈਂ 'ਤੇ ਮੇਰਾ ਛੋਟਾ ਭਰਾ ਸਕਲ ਦੀ ਫੀਸ ਲਈ ਪੈਸੇ ਮੰਗਦੇ ਜਾਂ ਕੋਈ ਨਿੱਕੀ-ਮੋਟੀ ਚੀਜ਼ ਲੈਣ ਦੀ ਜ਼ਿੱਦ ਕਰਦੇ ਤਾਂ ਮਾਂ ਓਹੀ ਕੁੱਜੇ, ਭਤੋਲੀਆਂ ਫੌਲ ਮੁੜੇ-ਤੁੜੇ ਨੇਟ ਸਾਨੂੰ ਦਿੰਦੀ।

ਹਾਂ ਸੱਚ, ਇਹ ਤਾਂ ਦੱਸਣੋਂ ਰਹਿ ਈ ਗਿਆ ਕਿ ਸਿਵੇਂ ਮੇਰਾ ਬਾਪੂ ਸਰਦਾਰ ਸੀ ਉਵੇਂ ਮੇਰੀ ਬੇਬੇ ਵੀ ਸਰਦਾਰਨੀ ਸੀ। ਨਰਮਾ ਜਾਂ ਕਪਾਹ ਚੁੱਗ ਕੇ ਆਈਆਂ ਚੁਗਾਵੀਆਂ ਉਸ ਦੇ ਬਰਾਬਰ ਮੰਜੇ 'ਤੇ ਨਹੀਂ ਸੀ ਬਹਿੰਦੀਆਂ ਸਗੋਂ ਭੁੱਜੇ ਬਹਿੰਦੀਆਂ ਤੇ ਮਾਂ ਨੂੰ ਸਰਦਾਰਨੀ-ਸਰਦਾਰਨੀ ਕਹਿੰਦੀਆਂ।

ਜਮੀਨ ਤਾਂ ਬਾਪੂ ਦੇ ਜਿਊਦਿਆਂ ਹੀ ਮੁੱਕ ਗਈ ਸੀ ਤੇ ਬਾਪੂ ਦੇ ਨਹਿਰ 'ਚ ਫੁੱਬਣ ਤੋਂ ਬਾਅਦ ਘਰ ਵੀ ਕੁਰਕੀ ਹੋ ਗਿਆ ਸੀ।

ਮਾਂ ਨੇ ਅਜਿਹਾ ਹੁਕਿਆ ਲਿਆ ਕਿ ਪੇਕੇ ਜਾ ਦਿਨਾਂ ਵਿੱਚ ਹੀ ਮੁੱਕ ਗਈ।

ਉਸਦੀਆਂ ਅੰਤਮ ਰਸਮਾਂ

ਨਿਭਾਉਣ ਆਏ ਮਾਮੇ ਪਿੱਡ ਦੀਆਂ ਸਾਰੀਆਂ ਲਾਗਣਾਂ ਨੂੰ ਸਟ ਦੇ ਕੇ ਗਏ ਸੀ ....ਅਖੇ 'ਤਾਂ ਕੀ ਹੋਇਆ ਜੇ ਅੱਜ ਘਰਬਾਰ ਨੀ ਰਿਹਾ.....ਆਖਿਰ ਨੂੰ ਜੱਟ ਹੁੰਨੇ ਆਂ, ਲਾਗੀਆਂ ਦਾ ਲਾਗ ਬੋੜੀ ਮਾਰਨਾ।'



ਹਣ ਹਾਲਾਤ ਕੱਝ 'ਬਦਲ' ਗਏ ਨੇ! ਮੈਂ ਅਪਣੇ ਦਹਜ਼ ਪਤੀ ਤੇ ਉਸਦੇ ਪਹਿਲੇ ਤਿੰਨ ਨਿਆਇਆਂ ਨਾਲ ਏਥੇ ਬਾਹਰਲੇ ਮੁਲਕ ਵਿੱਚ 'ਸੈਟ' ਹਾਂ। ਰਾਤ ਨੂੰ ਫੈਕਟਰੀ ਵਿੱਚ ਕੰਮ ਕਰਦੀ ਹਾਂ ਤੇ ਦਿਨੇ ਜੇ ਵਿਹਲ ਮਿਲੇ ਤਾਂ ਆਹ ਸਭ ਲਿਖ ਲੈਂਦੀ ਹਾਂ।

ਕਦੀ ਕਦੀ ਵੀਰੇ ਦੀ ਬਹੁਤ ਯਾਦ ਆਉਂਦੀ ਆ ਜਿਸਨੇ ਪਿੱਡ ਤੋਂ ਕਿਤੇ ਦੂਰ ਚਾਹ ਦੀ ਦੁਕਾਨ ਕਰ ਲਈ ਸੀ.... ਅਖੇ 'ਪਿੱਡ' ਚ ਇਹ ਕੰਮ ਕੀਤਾ ਤਾਂ ਲੋਕ ਕੀ ਕਹਿੰਣੇ .....ਫੇਰ ਵੀ ਆਪਾਂ ਜੱਟ ਹੁੰਨੇ ਆਂ'

ਕੋਟਲੇ ਧਾਗਾ ਮਿੱਲ 'ਚ ਕੰਮ ਕਰਦੀ ਭਰਜਾਈ ਨਾਲ ਦੁੱਖ-ਸੁੱਖ ਕਰ ਲਈਦਾ। ਉਹ ਵੀ ਕਈ ਵਾਰ ਨਿਰਾਸ ਜਿਹੀ ਹੋ ਕੇ ਆਖਦੀ ਆ, “ਬੀਬੀ ! ਤੇਰੇ ਭਤੀਜੇ ਦੇ ਲੱਛਣ ਠੀਕ ਜੇ ਨੀ ਲੱਗਦੇ ....ਬਾਣੀਆਂ ਦੀ ਕੁੜੀ ਦਾ ਖਹਿੜਾ ਈ ਨੀ ਛੱਡਦਾ ਭੈਤਾ....ਡਰ ਲੱਗਦਾ ਕਿਤੇ ਹੋਰ ਜਾਤ-ਕੁਜਾਤ ਨਾ ਵਿਆਹ ਲਿਆਵੇ.... ਐ ਜਾਰਿਆ ਨੀ ਜਾਣਾ ਅੜੀਏ....ਆਪਾਂ ਤਾਂ ਫੇਰ ਵੀ ਜੱਟ ਆਂ...”

ਤੇ ਉਧਰ ਭਤੀਜਾ ਸਾਰਾ ਦਿਨ ਫੇਸ਼ਬੁੱਕ 'ਤੇ ਸੈਲਵੀਆਂ ਜਿਹੀਆਂ ਵਿੱਚ-ਵਿੱਚ ਪਾਈ ਜਾਂਦਾ....ਅਖੇ .....‘ਜੱਟ ਤਾਂ ਜੁਗਾੜੀ ਹੁੰਦੇ ਆਉਂਦੀਏ....

ਪਤਾ ਨੀ ਉਹ ਕਿਹੜਾ ਜੁਗਾੜ ਸੀ ਜੋ ਬਾਪੂ ਤੇ ਵੀਰੇ ਨੂੰ ਲੜਾਉਣਾ ਨੀ ਆਇਆ?

ਜੱਟ ਹੋਣਾ ਵਰ ਹੈ ਕਿ ਸਰਾਪ ? ਸਮਝ ਨੀ ਆਉਂਦੀ.....

# ਵੱਡੀ ਭੈਣ

## ਕੁਲਵੰਤ ਗਰੇਵਾਲ

ਗੱਲਬਾਤ



ਮੇਰੀ ਵੱਡੀ ਭੈਣ ਇੱਥੋਂ ਕੋਈ ਚਾਲੀ ਕੁ ਕਿਲੋਮੀਟਰ ਦੀ ਦੁਰੀ ਤੇ ਕਾਫ਼ੀ ਵੱਡੇ ਸ਼ਹਿਰ 'ਚ ਰਹਿੰਦੀ ਹੈ। ਪੈਛਲੀ ਵਾਰ, ਜਦੋਂ ਮੈਂ ਉੱਥੇ ਗਿਆ ਤਾਂ ਮੇਰੇ ਪੈਰਾਂ ਵਿੱਚ ਚੱਪੇਲਾਂ ਪਾਈਆਂ ਹੋਈਆਂ ਸਨ ਕਿਉਂਕਿ ਮੇਰੇ ਪੈਰ 'ਤੇ ਸੱਟ ਲੱਗੀ ਸੀ। ਘਰੇ ਗਿਆ, ਭੈਣ ਨੇ ਬੱਦੇ ਪਿਆਰ ਨਾਲ ਰੋਟੀ ਖਵਾਈ, ਬਹੁਤ ਸਾਰੀਆਂ ਗੱਲਾਂ ਕੀਤੀਆਂ ਤੇ ਓਹ ਮੈਨੂੰ ਇੱਕ ਟੱਕ ਦੇਖਦੀ ਰਹੀ। ਜਦੋਂ ਖਾਣਾ ਖਾ ਕੇ ਮੈਂ ਵਾਪਿਸ ਘਰ ਨੂੰ ਪਰਤਣ ਲੱਗਿਆ ਤਾਂ ਭੈਣ ਨੇ ਮੈਨੂੰ ਦੇਖ ਕੇ ਕਿਹਾ,

"ਪਹਿਲੀ ਗੱਲ ਮੈਨੂੰ ਇਹ ਦੱਸ ਮੁੰਡਿਆ, ਤੇਰੇ ਨਹੂੰ ਦੇਖ ਤੇਰੇ ਪੈਰਾਂ ਦੇ, ਕਿਵੇਂ ਅੰਦਰ ਵੱਡੇ ਪਏ ਨੇ, ਵਾਲ ਤੇਰੇ ਖਿੰਡੇ ਪਏ ਨੇ, ਤੂੰ ਦੇਖ, ਆਵਦੀ ਸ਼ਕਲ ਦੇਖ ਤੂੰ, ਕਿੰਨੀ ਬੁਰੀ ਹਾਲਤ 'ਚ ਹੈ ਤੂੰ? ਇੱਕ ਦਿਨ ਐਂਵੇਂ ਜਿਵੇਂ ਕੰਮ ਕਰਦੇ ਨੇ ਈਂਹੀ ਤੂੰ ਮਰ ਜਾਣੇ, ਤੂੰ ਆਵਦਾ ਖਿਆਲ ਰੱਖਿਆ ਕਰ।"

ਮੈਂ ਖੜ੍ਹਾ ਦੇਖ ਰਿਹਾ ਸਾ ਭੈਣ ਦੇ ਮੰਹ ਵੱਲ, ਅਚਾਨਕ ਹੀ ਉਹ ਬੀਬੀ 'ਚ ਤਥਾਦੀਲ ਹੋ ਗਈ। ਹੁਣ ਮੈਨੂੰ ਐਂ ਭੁਲੇਖਾ ਪੈਦੈ ਜਿਵੇਂ ਉਹ ਬੀਬੀ ਹੋਵੇ। ਇਸ ਤਰ੍ਹਾਂ ਸੂਰਤਾਂ ਬਦਲ ਜਾਂਦੀਆਂ ਨੇ ਉਸਰ ਦੇ ਨਾਲ ਨਾਲ। ਬਹੁਤ ਜਿਆਦਾ ਚੰਗਾ ਲੱਗਿਆ ਭੈਣ ਦਾ ਮੈਨੂੰ ਇੰਝ ਢਾਂਟਣਾ। ਬਹੁਤ ਹੀ ਜਿਆਦਾ ਚੰਗਾ ਲੱਗਿਆ ਭੈਣ ਦਾ ਅਪਣਤ ਭਰਿਆ ਫਿਕਰ। ਭੈਣ ਦਾ ਮਹਿਕਦਾ ਹੋਇਆ ਮੋਹ ਪੱਲੇ ਬੰਨ੍ਹ ਮੈਂ ਖੁਸ਼ੀ ਖੁਸ਼ੀ ਘਰ ਪਰਤਿਆ। ਭੈਣ ਵਲੋਂ ਦਿੱਤੀ ਇੱਹ ਕਿੰਨੀ ਚੰਗੀ ਸੌਗਾਤ ਸੀ, ਇਸ ਬਾਰੇ ਸੋਚਦਾਂ ਤਾਂ ਹੁਣ ਵੀ ਮੁਸਕਰਾ ਉੱਠਦਾਂ।

ਘਰ ਪਹੁੰਚਿਆ ਤਾਂ ਦੇਖਿਆ ਮੇਰੀ ਛੋਟੀ ਬੇਟੀ ਵਾਪਿਸ ਘਰ ਆਈ ਹੋਈ ਸੀ ਟੋਰਾਂਟੋ ਤੋਂ। ਉਸਨੇ ਵੀ ਮੇਰੇ ਪੈਰ ਵੱਲ ਦੇਖਿਆ ਤੇ ਕਿਹਾ:

"ਪਾਪਾ! ਥੋੜੇ ਕੋਲ ਨੇਲ ਕਟਰ ਹੈ?"

# ਮੇਰਾ ਵਿਆਹ

## ਜਸਵਿੰਦਰ ਕੌਰ

ਗੱਲਬਾਤ



On our wedding anniversary.

ਦੋਸਤੋਂ ਬਿਲਕੁਲ ਸਾਦਾ ਵਿਆਹ ਹੋਇਆ ਸੀ। ਵਿਆਹ ਤਾਂ ਸਭ ਦੇ ਹੀ ਹੁੰਦੇ ਹਨ ਪਰ ਇਸ ਵਿੱਚ ਵਿਲੱਖਣਤਾ ਕੀ ਸੀ ਉਹ ਸ਼ੇਅਰ ਕਰਨ ਨੂੰ ਦਿਲ ਹੈ ਜੀ..

ਕੋਈ ਦਾਜ ਨਹੀਂ, ਕੋਈ ਬਰਾਤ ਨਹੀਂ, ਕੋਈ ਕਿਸੇ ਰਿਸਤੇਦਾਰ ਦੋਸਤਾਂ ਮਿੱਤਰਾਂ ਤੋਂ ਸ਼ਗਨ ਜਾਂ ਗਿਫਟ ਨਹੀਂ, ਕੋਈ ਸੋਨੇ ਜਾਂ ਡਾਇਮੰਡ ਦੇ ਗਹਿਣੇ ਨਹੀਂ ਸਨ। ਕੋਈ ਨਕਦੀ ਜਾਂ ਹੋਰ ਕਿਸਮ ਦੀ ਪਰਾਪਰਟੀ ਜਾਂ ਵਹੀਕਲ ਵਗੈਰਾ ਕੁਝ ਨਹੀਂ ਜੀ.. ਸਾਰਾ ਪਿੱਡ ਇਹ ਵਿਆਹ ਵੇਖਣ ਆਇਆ ਸੀ.. ਬੱਚੀਆਂ ਨੇ ਦਾਜ ਵਿਰੋਧੀ ਗੀਤ ਕਿਵਿਤਾਵਾਂ ਪੇਸ਼ ਕੀਤੀਆਂ ਜਿਸ ਨਾਲ ਇਹ ਪਤਾ ਲੱਗ ਸਕੇ ਕਿ ਵਿਆਹ ਦੋਹਾਂ ਪਰਿਵਾਰਾਂ ਤੇ ਬਿਨਾਂ ਬੋਝ ਪਏ ਵੀ ਹੋ ਜਾਂਦੇ ਨੇ ਜੀ.. ਮਿਹਨਤ ਨਾਲ ਜੀਰੋ ਤੋਂ ਸੁਰੂ ਕਰ ਕੇ ਬਣਾਇਆ ਹੁਣ ਸਭ ਕੁਝ ਹੈ ਜੀ ਸਾਡੇ ਕੋਲ..

ਨਵੀਂ ਪੀੜ੍ਹੀ ਲਈ ਨਾਚੀਜ਼ ਦਾ ਸੁਨੇਹਾ... ਫਾਲਤੂ ਦੀਆਂ ਸੋਸ਼ੇਬਾਜੀਆਂ ਬੰਦ ਕਰਨ ਦੀ ਕੋਸ਼ਿਸ਼ ਕਰੋ। ਆਪਣੇ ਮਾਪਿਆਂ ਦੀ ਪੁੰਚ ਅਨੁਸਾਰ ਹੀ ਖਰਚੇ ਕਰੋ। ਪਿੱਠਾਂ ਦੀ ਕਿਸਾਨੀ ਦਾ ਬਹੁਤ ਬੁਰਾ ਹਾਲ ਹੈ। ਨੌਜਵਾਨ ਹੀ ਉਦਾਹਰਣ ਬਣ ਕੇ ਸਮਾਜ ਨੂੰ ਚੰਗੀ ਸੇਧ ਦੇ ਸਕਦੇ ਨੇ। ਮਾਪੇ ਵੀ ਬੱਚਿਆਂ ਨੂੰ ਐਂਵੇਂ ਝੂਨੇ ਸਬਜ਼ਬਾਗ ਨਾ ਵਿਖਾਉਣ ਸਗੋਂ ਮਿਹਨਤ ਨਾਲ ਜੇ ਕੋਈ ਮੰਡਾ ਜਾਂ ਕੁਤੀ ਗਰੀਬ ਹੈ ਜਾਂ ਪੜ੍ਹਨ ਦੀ ਇੱਛਾ ਰੱਖਦਾ ਹੋਵੇ ਉਸਨੂੰ ਸਾਦੀ ਤੋਂ ਬਾਅਦ ਵਿੱਚ ਵੀ ਪੜ੍ਹਾ ਕੇ ਪੈਰਾਂ ਤੇ ਸਟੈਂਡ ਕੀਤਾ ਜਾ ਸਕਦਾ ਹੈ। ਮੇਰਾ ਤਾਂ ਇਹੋ ਕਹਿਣਾ ਸੀ ਬਾਕੀ ਤੁਸੀਂ ਸਾਰੇ ਬਹੁਤ ਹੀ ਪਿਆਰੇ, ਸੁਲਝੇ ਤੇ ਸਮਝਦਾਰ ਦੋਸਤ ਹੋ ਜੀ।

ਇਸ ਰੋਲੇ ਰਹੋ ਵਿੱਚ ਕਿਤੇ ਮੈਨੂੰ ਵਧਾਈ ਦੇਣਾ ਭੁਲ੍ਹ ਹੀ ਨਾ ਜਾਇਓ ਜੀ.. 26/2 FB

# ਦਾਤਣਾਂ; ਗੋਰਾ ਮਾਲੀ

## ਸਾਵੀ ਤੂਰ

ਗੱਲਬਾਤ



36

ਦਾਤਣਾਂ

ਗੱਲ ਮੇਰੇ ਜੰਮਣ ਤੋਂ ਵੀ ਪਹਿਲਾਂ ਦੀ  
ਹੈ....

ਮੇਰੇ ਸਭ ਤੋਂ ਵਡੇ ਤਾਇਆ ਜੀ ਬੜੇ  
ਮਸਤ ਮੌਲਾ ਸਨ....

ਉਂਜ਼ ਸਾਡੇ ਬਾਰੇ ਕਿਹਾ ਜਾਂਦਾ ਹੈ ਕਿ  
“ਤੂਰ ਲੋਹਲੇ ਹੁੰਦੇ ਨੇ” ਤੇ ਜਦੋਂ ਸੈ ਆਧਣੇ  
ਛੱਡੀ ਅਤੇ ਚਾਚਿਆਂ ਤਾਇਆਂ ਵਲ ਨਿਗਾਹ  
ਮਾਰਦੀ ਹਾਂ ਤਾਂ ਇਹ ਗੱਲ ਸੱਚ ਵੀ ਲੱਗਦੀ  
ਹੈ... ਪਰ ਜਦੋਂ ਬਾਬਾ ਜੀ ਤੇ ਭੂਆ ਜੀ ਵੱਲ  
ਦੇਖਦੀ ਹਾਂ ਤਾਂ ਨਹੀਂ ਵੀ.....

ਬੈਰ ਅਸਲੀ ਗਲ ‘ਤੇ ਆਵਾਂ:

ਤਾਇਆ ਜੀ ਜਦੋਂ ਹਾਲੇ 15-16 ਸਾਲ  
ਦੇ ਹੋਣਗੇ, ਸਾਡੀ ਦਾਦੀ ਨੇ ਹਰ ਪੰਜੀ ਛੇਵੀਂ  
ਦਿਨੀਂ ਕਹਿਣਾ,

“ਜਾਹ ਮੇਰਾ ਪੁੱਤਰ, ਪੰਦਰਾਂ ਵੀਹ ਦਾਤਣਾਂ  
ਹੀ ਲੈ ਆ”

ਉਹ ਦਾਤਣਾਂ ਲਿਆ ਲਿਆ ਕੇ ਅੱਕਿਆ  
ਪਿਆ ਸੀ...

ਇਕ ਦਿਨ ਇਸੇ ਤਰਾਂ ਦਾਤਣਾਂ ਲੈਣ  
ਭੇਜਿਆ ਤਾਂ ਦੁਪਹਿਰ ਤਕ ਮੁਡਿਆ ਹੀ  
ਨਾ.... ਬੇਜੀ ਨੂੰ ਫਿਕਰ ਹੋਈ ਜਾਵੇ....  
ਉਹ ਦੁਪਹਿਰ ਵੇਲੇ ਦਰਖਤ ਦਾ ਵੱਡਾ ਸਾਰਾ  
ਟਾਹਣਾ ਘੜੀਸੀ ਆਵੇ ਤੇ ਨਾਲੇ ਕਹਿੰਦਾ,  
“ਚੱਕ ਮਾਤਾ, ਰੋਜ ਦਾਤਣਾਂ ਦਾਤਣਾਂ ਦਾ ਯੱਥ  
ਰਹਿੰਦਾ ਸੀ, ਹੁਣ ਤੋੜ ਤੋੜ ਕਰੀ ਜਾਓ  
ਦਾਤਣਾਂ....”

### ਗੋਰਾ ਮਾਲੀ

ਦੋ ਕੁ ਸਾਲ ਪਹਿਲਾਂ ਕੈਨੇਡਾ ਇਕ  
ਵਿਆਹ ‘ਚ ਜਾਣ ਦਾ ਮੌਕਾ ਮਿਲਿਆ...  
ਅਸੀਂ ਦੋ ਦਿਨ ਵਿਆਹ ਵਾਲੇ ਘਰ ਵੀ  
ਜਾਂਦੇ ਰਹੇ....

ਆਇਆ ਗਿਆ ਕਾਢੀ ਸੀ.... ਵਿਆਹ  
ਤੋਂ ਬਾਅਦ ਮੈਂ ਆਪਣੀ ਕਜ਼ਨ ਨੂੰ ਪੁਛਿਆ  
ਕਿ, “ਆਹ ਗੋਰਾ ਮੁੰਡਾ ਕੌਣ ਹੈ? ਬੜੇ ਮਜ਼ੇ

ਨਾਲ ਫੰਕਸ਼ਨ ਅਟੈਂਡ ਕਰ ਰਿਹਾ ਹੈ...”

ਕਹਿੰਦੀ - “ਇਹ, ਐਨਟੋਨੀ? ਉਹ

ਜਦੋਂ ਤੁਹਾਡੀ ਜਿੰਦਗੀ ਵਿੱਚ ਕੁੱਝ ਗਲਤ ਵਾਪਰ ਜਾਵੇ,  
ਬੱਸ ਚੀਕ ਕੇ ਆਖੋ “ਕਹਾਣੀ ਦੇ ਪਲਾਟ ਵਿੱਚ ਮੇੜ!”  
ਤੇ ਅੱਗੇ ਵਧ ਜਾਓ।

ਆਂਟੀ ਦਾ ਜਵਾਬੀ ਹੈ”

ਮੈਂ ਕਿਹਾ “ਅਛਾ?”

ਫੇਰ ਮੇਰੀ ਕਜ਼ਨ ਨੇ ਉਸਦੀ ਕਹਾਣੀ  
ਸੁਣਾਈ....

“ਇਹ ਉਨ੍ਹਾਂ ਦੀ ਵਡੀ ਕੁੜੀ ਦਾ ਹਜ਼ਬੈਂਡ  
ਹੈ, ਜਦੋਂ ਉਸ ਦੇ ਵਿਆਹ ਦੀ ਗੱਲ ਚਲੀ,  
ਤਾਂ ਕੁੜੀ ਕਹਿੰਦੀ, ਮੈਂ ਤਾਂ ਇਸ ਗੋਰੇ ਨਾਲ  
ਵਿਆਹ ਕਰਨਾ.....ਮੈਂ ਗੱਲ ਲੰਬੀ ਨਹੀਂ  
ਕਰਦੀ....ਬਸ ਫੇਰ ਘਰ ‘ਚ ਬਹੁਤ ਝੜ੍ਹ  
ਪਿਆ। ਅੰਕਲ ਆਂਟੀ ਗੁਸੇ। ਸਾਇਦ ਕੁੜੀ  
ਦੇ ਮਾਤਾ ਮੌਟਾ ਧੋਲ ਧੋਂਦਾ ਵੀ ਕੀਤਾ ਹੋਉਂ..  
ਕੁੜੀ ਕਹਿੰਦੀ, ਜੇ ਇਹਦੇ ਨਾਲ ਨਹੀਂ  
ਕਰਨਾ ਤਾਂ ਘਰੋਂ ਭੱਜ ਕੇ ਸੈਂਵੀ ਵੀ ਨੀ ਵਿਆਹ  
ਕਰਨਾ... ਭਾਵੇਂ ਸਾਰੀ ਉਮਰ ਕਵਾਰੀ ਬੈਠੀ  
ਰਹਾਂ।

“ਚਲੋ ਇਨ੍ਹੀ ਤਾਂ ਤਸਲੀ ਹੋ ਗਈ ਘਰ  
ਦਿਆਂ ਨੂੰ ਕਿ ਕੁੜੀ ਨੇ ਕਿਤੇ ਨੀ ਜਾਣਾ.....  
ਘਰ ਦੇ ਛੋਟੀ ਕੁੜੀ ਲਈ ਮੁੰਡਾ ਦੇਖ ਰਹੇ  
ਸੀ। ਸੋ ਤੈਅ ਹੋਇਆ ਕਿ ਤੁਸੀਂ ਇਕ ਦੂਜੇ  
ਨੂੰ ਬਾਹਰ ਨਹੀਂ ਮਿਲ ਸਕਦੇ। ਘਰ ਹੀ ਆ  
ਸਕਦਾ ਮੁੰਡਾ..(ਉਹਨਾਂ ਨੂੰ ਇਹ ਸੀ ਕਿ  
ਬਾਹਰ ਪਤਾ ਨਹੀਂ ਕੀ ਗਲਤ ਕੰਮ ਕਰਨਗੇ,  
ਕਲੱਬਾਂ ‘ਚ ਜਾਣਗੇ- ਪਰ ਘਰ ਮਿਲਣਗੇ  
ਤਾਂ ਅੱਖਾਂ ਮੁਹਰੇ ਤਾਂ ਰਹਿਣਗੇ। ਦੁਜਾ ਕਾਰਨ  
ਇਹ ਸੀ ਕਿ ਛੋਟੀ ਕੁੜੀ ਲਈ ਵੀ ਮੁੰਡਾ  
ਲੱਭਣਾ ਸੀ... ਕਿਸੇ ਨੂੰ ਪਤਾ ਨਾ ਲੱਗ  
ਜਾਵੇ ਕਿ ਵੱਡੀ ਗੋਰੇ ਨਾਲ ਤੁਰੀ ਫਿਰਦੀ  
ਹੈ... ਨਹੀਂ ਤੇ ਦੂਜੀ ਕੁੜੀ ਦੇ ਰਿਸ਼ਤੇ ‘ਚ  
ਕੋਈ ਗਤਬੱਦ ਨਾ ਹੋ ਜਾਵੇ.....)

“ਘਰ ਦਿਆਂ ਨੂੰ ਇਹ ਵੀ ਆਸ ਸੀ ਕਿ  
ਗੋਰੇ ਤਾਂ ਲੜਾਈ ਝਗੜਾ ਹੋਣ ‘ਤੇ “ਬਰੇਕ  
ਅਪ” ਵੀ ਕਰ ਲੈਂਦੇ ਨੇ.... ਸੋ ਸਾਇਦ  
ਆਪ ਹੀ ਅਲਹਿਦਾ ਹੋ ਜਾਣ.....

“ਚਲੋ ਟਿਕ ਟਿਕਾਅ ਹੋ ਗਿਆ। ਮੁੰਡਾ  
ਬਹੁਤ ਵਧੀਆ ਇਨਸਾਨ ਸੀ। ਚੰਗੀ ਜੋਬ

# ਮੈਂ ਵਿੱਚ ਤੂੰ

## ਗੁਰਪ੍ਰੀਤ ਸੰਧੂ

ਕਵਿਤਾ

ਸੀ, ਸਿਆਣਾ ਤੇ ਸਿੰਮੇਵਾਰ ਸੀ, ਪਰ ਬਾਹਰ  
ਕਿਸੇ ਨੂੰ ਨਹੀਂ ਸੀ ਪਤਾ....

“ਇਕ ਦਿਨ ਦੁਪਹਿਰ ਵੇਲੇ ਉਹਨਾਂ ਦੇ  
ਘਰ ਤਿੰਨ ਚਾਰ(ਇੰਡੀਅਨ) ਗੈਸਟ ਆਏ  
ਵੇ ਸੀ, ਤੇ ਭਾਈ ਐਨਟੋਨੀ ਵੀ ਆ ਗਿਆ...  
ਹੈਲੋ ਹਾਏ ਕਹਿ ਕੇ ਜਾਣ ਹੀ ਲੁਗਾ ਸੀ ਕਿ  
ਗੈਸਟ ਲੇਡੀ ਨੇ ਪੁਛਿਆ, “ਇਹ ਗੋਰਾ ਕੌਣ  
ਐ?”

“ਆਂਟੀ ਘਬਰਾਈ ਹੋਈ ਕਹਿੰਦੀ,  
“ਓਹ!!!! ਇਹ ਸਾਡਾ ਮਾਲੀ ਹੈ... ਦੋ  
ਵੀਕ ਬਾਅਦ ਘਾਹ ਕੱਟਣ ਆਉਂਦਾ ਹੈ।”  
ਉਦਾਂ ਆਂਟੀ ਸੁਰਮਿੰਦੀ ਜਿਹੀ ਵੀ ਸੀ ਕਿ  
ਐਨਟੋਨੀ ਗੁਸੇ ਹੋ ਜਾਉਗਾ...”

“ਐਨਟੋਨੀ ਨੇ ਆਪਣੀ ਜੈਕਟ ਤੇ ਟਾਈ  
ਉਤਾਰੀ, ਸਨ ਹੈਟ ਪਾਈ, ਗੈਰਾਜ਼ ਚ  
ਗਿਆ, ਘਾਹ ਕੱਟਣ ਵਾਲੀ ਮਸ਼ੀਨ ਕੱਢੀ ਤੇ  
ਘਾਹ ਕੱਟਣ ਲਗ ਗਿਆ..ਬਸ ਉਸੇ ਦਿਨ  
ਅੰਕਲ ਨੇ ਵਿਆਹ ਨੂੰ ਮਨਜ਼ੂਰੀ ਦੇ ਦਿਤੀ...”

“ਉਹਨਾਂ ਦੇ ਵਿਆਹ ਨੂੰ ਪੰਜ ਸਾਲ ਹੋ ਗਏ  
ਨੇ ਤੇ ਉਹਨਾਂ ਦੇ ਇਕ ਦੋ ਸਾਲ ਦੀ ਬੇਟੀ  
ਵੀ ਹੈ ਤੇ ਬਹੁਤ ਵਧੀਆ ਜਿੰਦਗੀ ਜੀ ਰਹੇ  
ਹਨ...”

ਮੈਂ ਕਈ ਦਿਨ ਉਹ ਕਹਾਣੀ ਸੁਣ ਕੇ  
ਸੋਚਦੀ ਰਹੀ ਕਿ ਰਾਝੇ ਅੱਜ ਵੀ ਹੈਗੇ ਨੇ,  
ਪਰ ਹੁਣ ਮੱਝੀਆਂ ਨਹੀਂ ਚਰਾਉਂਦੇ, ਘਾਹ  
ਕੱਟਦੇ ਨੇ.....

(ਹੁਣ ਪਲੀਜ਼ ਮੇਰੇ ‘ਤੇ ਨਾਗਾਜ਼ ਨਾ ਹੋਇਓ  
ਕਿ ਮੈਂ ਲਵ ਮੈਰਿਜ਼ ਨੂੰ ਸਪੋਰਟ ਕਰ ਰਹੀ  
ਹਾਂ। ਇਹ ਗੱਲ ਬਿਲਕੁਲ ਸੱਚੀ ਹੈ।)

(ਗੁਸਤਾਖੀਆਂ ਢਾਣੀ; FB)

ਮੰਨਿਆ ਕਿ ਨਾਮੁਮਕਿਨ ਹੈ  
ਤੇਰੀ ਤੇ ਮੇਰੀ ਤਸਵੀਰ ਨੂੰ  
ਫੇਸ਼ਬੁਕ ਤੇ ਵੁੱਟਸਅਪ  
ਦਾ ਸਟੇਟਸ ਬਨਾਉਣਾ

ਮੰਨਿਆ ਕਿ ਨਾਮੁਮਕਿਨ ਹੈ  
ਇਸ ਬੇਨਾਮ ਪਰ ਅਨਮੋਲ ਰਿਸ਼ਤੇ ਨੂੰ  
ਫੇਸ਼ਬੁਕ ਤੇ ਵੁੱਟਸਅਪ  
ਦਾ ਸਟੇਟਸ ਬਨਾਉਣਾ

ਇਹ ਵੀ ਮੰਨਿਆ ਕਿ ਨਾਮੁਮਕਿਨ ਹੈ  
ਹੱਥੀਂ ਚੂਤਾ ਪਾ ਕੇ  
ਤੇਰੇ ਵਿਹੜੇ ਛਣਕਾਉਣਾ  
ਤੇ ਤੇਰੇ ਲਾਲਾਂ ਨੂੰ  
ਗੋਦ ਖਿਡਾਉਣਾ

ਮੰਨਿਆ ਕਿ ਨਾਮੁਮਕਿਨ ਹੈ  
ਤੈਨੂੰ ਲੈ ਕੇ ਵੱਡੇ-ਵੱਡੇ  
ਦਾਅਵੇ ਕਰਨੇ  
ਹੱਕ ਤੇ ਹੜੂਕ ਜਤਾਉਣੇ  
ਜਿੱਦਾਂ ਪੁਗਾਣੀਆਂ ਕਰਨੀਆਂ  
ਤੇ ਕਰਵਾਉਣੀਆਂ

ਪਰ ਇਹ ਤਾਂ ਮੁਮਕਿਨ ਹੈ  
ਤੈਨੂੰ ਆਵਦੇ ਅੰਦਰ  
ਜਿੱਦਾ ਰੱਖਣਾ  
ਮੈਨੂੰ ਤੇਰਾ ਤੇ ਤੈਨੂੰ  
ਮੇਰਾ ਆਖਣਾ

ਇਹ ਵੀ ਮੁਮਕਿਨ ਹੈ ਦੋਹਰੀ ਜਿੰਦਗੀ  
ਨਾ ਜੀ ਕੇ  
ਸਿਰਫ਼ ਤੇਰਾ ਹੀ ਦਮ ਭਰਨਾ  
ਸਿਰਫ਼ ਤੇਰਾ ਹੋ ਕੇ ਹੀ ਜੀਣਾ  
ਤੇ ਤੇਰਾ ਹੋ ਕੇ ਹੀ ਮਰਨਾ



ਕੀ ਕਰਨਾ ਐ ਨਾਮ ਤੇ ਰੁਤਬਾ  
ਦੇ ਕੇ ਇਸ ਰਿਸ਼ਤੇ ਨੂੰ  
ਕੀ ਕਰਨਾ ਐ ਗੁਰਦਵਾਰਿਆਂ ਤੇ  
ਮੰਦਰਾਂ ਦੀ ਪ੍ਰਵਾਨਗੀ ਦੇ ਕੇ  
ਇਸ ਰਿਸ਼ਤੇ ਨੂੰ  
ਬੱਸ ਇਹੀ ਇਲਤਜਾ ਹੈ ਤੇਰੇ ਕੋਲ  
ਇਸ ਰਿਸ਼ਤੇ ਨੂੰ ਜੇ ਖਾਸ ਨਹੀਂ  
ਤੇ ਆਮ ਵੀ ਨਾ ਕਹੀ  
ਬੱਸ ਸਵਾਰਦਾ ਤੇ ਪਾਲਦਾ ਰਹੀਂ  
ਮੇਰੇ ਮਰਨ  
ਤੋਂ ਬਾਅਦ ਵੀ ਇਹਨੂੰ  
ਆਪਣੇ  
ਹੱਥਾਂ ਦੀ ਛੋਹ ਨਾਲ  
ਤੇ ਆਪਣੇ ਦਿਲ ਵਿੱਚ ਅਹਿਸਾਸ  
ਬਣਾਅ ਕੇ ਰੱਖ ਲਈਂ

{ਫੇਸ਼ਬੁਕ

# ਆਲਮੀ ਪੰਜਾਬੀ ਕਾਨਫਰੰਸ ਸਪੈਸ਼ਲ


## ਸੁਖਪਾਲ ਬਿੰਦ

ਗੱਲਬਾਤ

### ਅਸਹਿਣਸੀਲਤਾ ਬਨਾਮ ਸਹਿਣਸੀਲਤਾ

ਕਾਨਫਰੰਸ ਦੇ ਪਹਿਲੇ ਦਿਨ  
ਅਸਹਿਣਸੀਲਤਾ ਦਾ ਮੁੱਦਾ ਕਲਾ ਭਵਨ  
ਦੀਆਂ ਕੰਧਾਂ ਨਾਲ ਟਕਰਾਉਂਦਾ, ਬੁੜੁਕਦਾ  
ਬੱਚੀਆਂ ਪਾਊਂਦਾ ਰਿਹਾ। ਦੂਜੇ ਦਿਨ  
ਵਿਸ਼ਵੀਕਰਨ ਦਾ ਮੁੱਦਾ ਕੇਂਦਰ ਵਿੱਚ ਆ  
ਗਿਆ। ਬਲਦੇਵ ਧਾਲੀਵਾਲ ਤੋਂ ਪਹਿਲਾਂ  
ਬੋਲਣ ਵਾਲੇ ਬੁਲਾਰਿਆਂ ਨੇ ਪੰਜਾਬੀ  
ਬੋਧਿਕਤਾ ਦੀ ਪੱਕ ਚੁੱਕੀ ਆਦਤ ਮੁਤਾਬਿਕ  
ਇਸ ਨੂੰ ਅਜਿਹੇ ਦੈਤ ਵਾਂਗ ਪੇਸ਼ ਕੀਤਾ  
ਜੋ ਸਾਡਾ ਸਭ ਕੁਝ ਚੰਗਾ ਨਿਗਲਣ ਲਈ  
ਤਿਆਰ ਹੋਵੇ। ਬਲਦੇਵ ਨੇ ਇਸ ਨੂੰ ਇਉਂ  
ਡਾਰਕ ਰੰਗ ਵਿੱਚ ਪੇਂਟ ਕਰਨ 'ਤੇ ਇਤਾਜ਼ਾ  
ਕੀਤਾ। ਆਪਣੇ ਵਹਿਣ ਵਿੱਚ ਉਹ ਕੁਝ  
ਅਜਿਹਾ ਵਗਿਆ ਕਿ ਬੂਟਾ ਸਿੰਘ ਸ਼ਾਦ  
ਨੂੰ ਯਾਦ ਕਰਿਆਂ ਉਸ ਦੇ 'ਸੁਆਦਲੇ  
ਸਾਹਿਤ' ਦੀ ਵਕਾਲਤ ਕਰ ਗਿਆ। ਕਲਾ  
ਭਵਨ ਵਿੱਚ ਤਾਂ ਡੂਮਣੇ ਦੇ ਛੱਤੇ 'ਚ ਇੱਟ  
ਮਾਰਨ ਵਾਲੀ ਗੱਲ ਵਾਪਰ ਗਈ। ਕਾਮੇਡਾਂ  
ਨਾਲ ਭਰੀ ਮਹਿਫਲ ਉਤੇਜਤ ਹੋ ਗਈ।  
ਕਈ ਜਣੇ ਗੱਲ ਦਾ ਜੁਆਬ ਦੇਣ ਲਈ ਪੱਥਰਾਂ  
ਭਾਰ ਹੋ ਗਏ। ਇੱਕ ਬਿੱਝ ਚਿਹਰਿਆਂ ਅਤੇ  
ਆਵਾਜ਼ ਵਿੱਚ ਉਭਰ ਆਈ। ਬਲਦੇਵ ਤਾਂ  
ਸੈਸ਼ਨ ਬਾਅਦ ਚੱਲਦਾ ਬਣਿਆ ਪਰ ਉਸ ਨੂੰ  
ਲੱਭਦੇ ਕੁਝ ਪੱਤਰਕਾਰ ਮੈਨੂੰ ਟੱਕਰ ਗਏ।  
ਕਹਿੰਦੇ ਕੁਝ ਕਹੋ ਅਜ ਬਚੋ। ਮੈਥੋ ਬੱਸ  
ਇਹੀ ਸਰਿਆ—  
“ਸਭ ਸਹਿਣਸੀਲ ਬਣੋ ਜੀ।”

ਪਤਨੀ ਦੀ ਬੁੜ੍ਹ ਬੁੜ੍ਹ ਅਤੇ  
ਪੰਜਾਬੀ ਵਿਦਵਾਨ



ਚੰਡੀਗੜ੍ਹ ਹੋ ਰਹੀ ਆਲਮੀ ਪੰਜਾਬੀ  
ਕਾਨਫਰੰਸ ਵਿੱਚ ਕੱਲ੍ਹ ਪੰਜਾਬੀ ਸਾਹਿਤ ਦੇ  
ਕੱਲ੍ਹ, ਅੱਜ ਅਤੇ ਭਲਕ ਬਾਰੇ ਚਰਚਾ ਹੋ  
ਰਹੀ ਸੀ। ਸੁਖਦੇਵ ਸਿੰਘ ਸਿਰਸਾ ਹੋਰੀ  
ਇਸ ਸੈਸ਼ਨ ਦੇ ਮੁੱਖ ਬੁਲਾਰੇ ਸਨ। ਉਨ੍ਹਾਂ  
ਪੰਜਾਬੀ ਪੰਜਾਬ ਮਿਟ ਬੂਬ ਜੀਆ ਭਰ ਕੇ  
ਵਿਦਵਤਾ ਭਰਪੂਰ ਗੱਲਾਂ ਕੀਤੀਆਂ। ਦੁਬਾਰਾ  
ਮੌਕਾ ਮਿਲਿਆ ਤਾਂ ਦਸ ਪੰਦਰਾਂ ਮਿਟ ਫਿਰ  
ਲਾ ਦਿੱਤੇ। ਮੇਰੇ ਵਰਗੇ ਹੋਰ ਤਿੰਨ ਜਣੇ ਵੀ  
ਆਪਣੀ ਵਾਰੀ ਭੁਗਤਾਂ ਗਏ। ਜੰਮੂ ਤੋਂ  
ਆਏ ਖਾਲਿਦ ਹੁਸੈਨ ਵੀ ਚਰਚਾ ਕਰਨ  
ਵਾਲਿਆਂ ਵਿੱਚ ਸਾਮਲ ਸਨ। ਉਨ੍ਹਾਂ ਦਾ  
ਨੰਬਰ ਛੇਵਾਂ ਸੀ। ਮੰਚ 'ਤੇ ਆਉਂਦਿਆਂ ਹੀ  
ਕਹਿੰਦੇ— “ਆਹ ਸਭ ਸੁਣ ਕੇ ਮੈਨੂੰ ਇੱਕ  
ਗੱਲ ਯਾਦ ਆ ਗਈ। ਸਿਰਸੇ ਹੋਰਾਂ ਵਰਗੇ  
ਵਿਦਵਾਨ ਦਾ ਵਿਆਹ ਹੋ ਗਿਆ। ਮਹੀਨੇ ਕੁ  
ਬਾਅਦ ਪਤਨੀ ਡਾਕਟਰ ਦੇ ਲਿਜਾਣੀ ਪਈ।  
ਡਾਕਟਰ ਨੇ ਬਿਮਾਰੀ ਬਾਰੇ ਪੁੱਛਿਆ ਤਾਂ  
ਪਤੀ ਕਹਿੰਦਾ— ‘ਇਹ ਰਾਤ ਨੂੰ ਸੁੱਤੀ ਪਈ  
ਬੁੜ੍ਹ ਬੁੜ੍ਹ ਕਰਦੀ ਰਹਿੰਦੀ ਐ।’

ਡਾਕਟਰ ਕਹਿੰਦਾ— ‘ਇਹਨੂੰ ਦਿਨੋ ਬੋਲਣ  
ਦਾ ਮੌਕਾ ਦਿਆ ਕਰੋ।’

ਸਰੋਤਿਆਂ ਦੀਆਂ ਤਾੜੀਆਂ ਨਾਲ ਪਹਿਲਾਂ  
ਹੀ ਗਰਮ ਹੋਇਆ ਮਾਹੌਲ ਹੋਰ ਬਿਤ  
ਗਿਆ।

### ਨੁੱਕਰੇ ਲੱਗਾ ਲੇਖਕ

ਆਲਮੀ ਪੰਜਾਬੀ ਕਾਨਫਰੰਸ ਦੇ ਪਹਿਲੇ  
ਸੈਸ਼ਨ ਵਿੱਚ ਅਸਹਿਣਸੀਲਤਾ ਦੇ  
ਮੁੱਦੇ ਤੇ ਵਿਚਾਰ ਚਰਚਾ ਹੋਈ ਸੀ।  
ਸੁਰਜੀਤ ਪਾਤਰ, ਮੋਹਣ ਭੰਡਾਰੀ, ਅਜਮੇਰ  
ਐਲਖ, ਬਲਦੇਵ ਸਿੰਘ ਸੜਕਨਾਮਾ ਅਤੇ  
ਆਤਮਜੀਤ ਸਟੇਜ 'ਤੇ ਪੂਰੇ ਜਲੌਅ ਵਿੱਚ  
ਸਜੇ ਬੈਠੇ ਸਨ। ਪੰਜੇ ਹੀ ਸਾਹਿਤ ਅਕਾਡਮੀ  
ਦੇ ਇਨਾਮ ਮੌਤਨ ਵਾਲੇ ਲੇਖਕ ਸਨ। ਇਸ  
ਸੈਸ਼ਨ ਦੇ ਨਾਇਕਾਂ ਪਤਾ ਨਹੀਂ ਉਮਰ ਦਾ  
ਤਕਾਜ਼ਾ ਸੀ ਜਾਂ ਕੁਝ ਹੋਰ, ਗੁਲਜਾਰ ਸੰਯੁ  
ਹੋਰੀ ਵੀ ਇੱਕ ਨੁੱਕਰੇ ਕੁੰਗਤੇ ਜਿਹੇ ਬੈਠੇ  
ਸਨ। ਮੇਰੇ ਲਾਗੇ ਸਰੋਤਿਆਂ ਵਿੱਚ ਕੋਈ  
ਉਨ੍ਹਾਂ ਦਾ ਹਮਦਰਦ ਬੈਠਾ ਸੀ। ਗੱਲੀ ਛਿੜ  
ਪਿਆ—

“ ਗੁਲਜਾਰ ਨੁੱਕਰੇ ਕੀਤਾ ਪਿਆ ਤੇ!  
ਬਿੱਚਮੇ ਬਿਠਾਉਣਾ ਚਾਹੀਦੈ! ਇਉਂ ਕਿਉਂ  
ਕੀਤਾ ਤੀ?”

ਇਹ ਪੁੱਛਿਆਂ ਅਤੇ ਝੁੜਲਾਹਟ ਵਿੱਚ  
ਸਿਰ ਮਾਰਦਿਆਂ ਉਸ ਦੇ ਚਿਹਰੇ 'ਤੇ  
ਨਿਰਾਸ਼ਾ ਜਿਹੀ ਉੱਭਰ ਆਈ। “ਇਹਦਾ  
ਅਵਾਰਡ ਵੀ ਮਤਾਉਣਾ ਜਾਪਦਾ!”  
ਮੇਰੀ ਗੱਲ ਸੁਣ ਕੇ ਹਮਦਰਦ ਨੀਝ ਨਾਲ  
ਸਟੇਜ ਦੀ ਗੱਲ ਸੁਣਨ ਲੱਗ ਪਿਆ।

(ਕੁਤਕਤਾਰੀਆਂ ਢਾਣੀ (2016)

# ਆਲਮੀ ਪੰਜਾਬੀ ਕਾਨਫਰੰਸ (19-21 ਫਰਵਰੀ 16 ਚੰਡੀਗੜ੍ਹ)

## ਦੀਪ ਜਗਦੀਪ ਸਿੰਘ

ਰਿਪੋਰਟ

ਚੰਡੀਗੜ੍ਹ, 21 ਫਰਵਰੀ: ਕਲਾ ਭਵਨ, ਚੰਡੀਗੜ੍ਹ ਵਿਚ ਕਰਵਾਈ ਗਈ ਤਿੰਨ ਰੋਜ਼ਾਂ ਆਲਮੀ ਪੰਜਾਬੀ ਕਾਨਫਰੰਸ ਤੀਸਰੇ ਦਿਨ ਪੰਜਾਬੀ ਦੇ ਉਜਵਲ ਭਵਿੱਖ ਦੀ ਉਸੀਦ ਨਾਲ ਸੰਪੰਨ ਹੋ ਗਈ। ਆਖਰੀ ਸੈਸ਼ਨ ਦੀ ਜਾਣ ਪਛਾਣ ਕਰਵਾਉਂਦਿਆਂ “ਕੌਮਾਂਤਰੀ ਪੰਜਾਬੀ ਇਲਮ” ਦੇ ਜਨਰਲ ਸਕੱਤਰ ਸੁਸ਼ੀਲ ਦੋਸਾਂਝ ਨੇ ਵਿਦੇਸ਼ਾਂ, ਪਾਕਿਸਤਾਨ ਅਤੇ ਭਾਰਤ ਦੇ ਦੂਜੇ ਸੂਬਿਆਂ ਵਿਚ ਰਹਿ ਰਹੇ ਪੰਜਾਬੀਆਂ ਦੀਆਂ ਪ੍ਰਾਪਤੀਆਂ, ਮੁਸਕਲਾਂ ਅਤੇ ਚੁਣੌਤਿਆਂ ਦਾ ਜ਼ਿਕਰ ਕੀਤਾ। ਆਲਮੀ ਪੰਜਾਬੀ

ਕਾਨਫਰੰਸ ਦੇ ਤੀਸਰੇ ਦਿਨ ਚੌਥੇ ਸੈਸ਼ਨ ਦੌਰਾਨ ਪੰਜਾਬੀ ਬਾਹਰ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦਾ ਭਵਿੱਖ ਵਿਸ਼ੇ ਬਾਰੇ ਪ੍ਰਧਾਨਗੀ ਭਾਸ਼ਨ ਦਿਦਿਆਂ ਜਨਰੈਲ ਸਿੰਘ ਨੇ ਦੱਸਿਆ ਕਿ ਅਮਰੀਕਾ, ਇੰਗਲੈਂਡ ਅਤੇ ਕੈਨੇਡਾ ਵਿਚ ਜ਼ਿਆਦਾ ਪੰਜਾਬੀਆਂ ਦੀ ਆਬਾਦੀ ਹੈ - ਉਨ੍ਹਾਂ ਦੀਆਂ ਤਿੰਨ ਪੀੜ੍ਹੀਆਂ ਹਾਲੇ ਵੀ ਕਿਸੇ ਨਾ ਕਿਸੇ ਰੂਪ ਵਿਚ ਪੰਜਾਬੀ ਸਾਹਿਤ, ਸਭਿਆਚਾਰ ਅਤੇ ਭਾਸ਼ਾ ਨਾਲ ਜੁੜੀਆਂ ਹੋਈਆਂ ਹਨ, ਪਰ ਚੌਥੀ ਪੀੜ੍ਹੀ ਦਾ ਨਾਤਾ ਪੰਜਾਬੀ ਨਾਲੋਂ ਟੁੱਟ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਵਿਚ ਹੋਣ ਵਾਲੇ ਜ਼ਿਆਦਾਤਰ ਪੰਜਾਬੀ ਸਮਾਗਮਾਂ ਵਿਚ ਪੰਜਾਬੀ ਰੀਤਾਂ ਰਿਵਾਜ਼ਾਂ ਦੀ ਉਹੀ ਤਸਵੀਰ ਦੇਖਣ ਨੂੰ ਮਿਲਦੀ ਹੈ ਜੋ ਪੰਜਾਬ ਦੇ ਪਿੰਡਾਂ ਵਿਚ ਆਮ ਦਿਸਦੀ ਹੈ। ਉਨ੍ਹਾਂ ਬਾਹਰਲੇ ਮੁਲਕਾਂ ਦੇ ਸਾਹਿਤਕਾਰਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਪੰਜਾਬੀ ਲੇਖਕਾਂ ਨੇ ਵੱਖ ਵੱਖ ਸਭਿਆਚਾਰਾਂ ਦੇ ਦਰੰਦ, ਨਸਲੀ ਵਿਤਕਰੇ, ਸਮਲਿੰਗੀ ਰਿਸ਼ਤਿਆਂ ਅਤੇ ਪੀੜ੍ਹੀਆਂ ਦੇ ਪਾਤੇ ਦੇ ਮਸਲਿਆਂ ਨੂੰ ਆਪਣੇ ਸਾਹਿਤ ਵਿਚ ਸ਼ਾਮਲ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿਚ ਤਾਂ ਪੰਜਾਬੀ ਦਾ



ਭਵਿੱਖ ਮਾਪਿਆਂ ਦੇ ਹੱਥ ਵਿਚ ਹੈ ਜੋ ਉਹ ਚਾਹੁਣ ਤਾਂ ਅਗਲੀਆਂ ਪੀੜ੍ਹੀਆਂ ਨੂੰ ਘਰੋਂ ਹੀ ਪੰਜਾਬੀ ਨਾਲ ਜੋੜ ਸਕਦੇ ਹਨ। ਨਾਲ ਹੀ ਉਨ੍ਹਾਂ ਪੰਜਾਬ ਰਹਿੰਦੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਬਾਹਰਲਿਆਂ ਦੇ ਮੁਕਾਬਲੇ ਪੰਜਾਬ ਵਿਚ ਲੋਕਾਂ ਦਾ ਮੋਹ ਪੰਜਾਬੀ ਨਾਲ ਘਟਦਾ ਜਾ ਰਿਹਾ ਹੈ, ਇਸ ਪਾਸੇ ਧਿਆਨ ਦੇਣ ਦੀ ਲੋੜ ਹੈ।

ਜੰਮ੍ਹ ਕਸ਼ਮੀਰ ਤੋਂ ਆਏ ਪੰਜਾਬੀ ਕਹਾਣੀਕਾਰ ਖਾਲਿਦ ਹੁਸੈਨ ਨੇ ਕਿਹਾ ਕਿ 1947 ਨੇ ਸਿਰਫ ਭਾਰਤ ਨੂੰ ਹੀ ਨਹੀਂ, ਪੰਜਾਬੀ ਨੂੰ ਵੀ ਵੰਡ ਦਿੱਤਾ। 1941 ਵਿਚ ਜੰਮ੍ਹ ਕਸ਼ਮੀਰ ਵਿਚ 51 ਫ੍ਰੀਸਦੀ ਪੰਜਾਬੀ ਸਨ ਜਦਕਿ 1961 ਵਿਚ ਇਹ ਗਿਣਤੀ ਘੱਟ ਕੇ 15 ਫ੍ਰੀਸਦੀ ਰਹਿ ਗਈ। ਉਨ੍ਹਾਂ ਕਿਹਾ ਕਿ ਸਿਆਸਤ ਨੇ ਹਮੇਸ਼ਾ ਭਾਸ਼ਾ ਦਾ ਨੁਕਸਾਨ ਕੀਤਾ ਹੈ, ਸਿਆਸਤ ਉਤੇ ਕਦੇ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ। ਪੰਜਾਬੀ ਦਾ ਭਵਿੱਖ ਉਜਵਲ ਬਨਾਉਣ ਲਈ ਸਾਨੂੰ ਆਪ ਰਲਮਲ ਕੇ ਹੰਭਲਾ ਮਾਰਨਾ ਹੋਵੇਗਾ।

ਟੋਰਨਟੋ ਤੋਂ ਆਏ ਪੱਤਰਕਾਰ ਹਰਜੀਤ ਗਿੱਲ ਨੇ ਦੱਸਿਆ ਕਿ ਵਿਦੇਸ਼ਾਂ ਵਿਚ ਪੰਜਾਬੀ ਮੀਡੀਆ ਆਮ ਤੌਰ 'ਤੇ ਉਥੇ ਰਹਿੰਦੇ ਕੁਝ ਦਾਨਿਸ਼ਵਾਰਾਂ ਕਰਕੇ ਚੱਲਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁਕਾਬਲੇ ਵਿਦੇਸ਼ਾਂ ਵਿਚ ਪੰਜਾਬੀ ਦੀ ਸਥਿਤੀ ਕਾਫ਼ੀ ਬਿਹਤਰ ਹੈ ਅਤੇ ਉਥੇ ਪੰਜਾਬੀ ਭਾਸ਼ਾ ਨੂੰ ਇੰਨਾ ਜ਼ਿਆਦਾ ਖ਼ਤਰਾ ਨਹੀਂ ਸਿਨਾ ਕਿ ਸਮਝਿਆ ਜਾ ਰਿਹਾ ਹੈ। ਕੈਨੇਡਾ ਤੋਂ ਆਏ ਪੰਜਾਬੀ ਕਹਾਣੀਕਾਰ ਮੇਜਰ ਮਾਂਗਟ ਨੇ ਕਿਹਾ ਕਿ ਕਦੇ ਵਿਦੇਸ਼ ਰਹਿੰਦੇ ਲੇਖਕਾਂ ਵੱਲੋਂ ਲਿਖੇ ਜਾਂਦੇ ਸਾਹਿਤ ਨੂੰ ਪੈਸੇ ਦੇ ਜ਼ੋਰ 'ਤੇ ਛਹਪਿਆ ਸਾਹਿਤ ਕਿਹਾ ਜਾਂਦਾ ਸੀ, ਪਰ ਹੁਣ ਵਿਦੇਸ਼ਾਂ 'ਚ ਰਹਿੰਦੇ ਪੰਜਾਬੀ ਲੇਖਕਾਂ ਵੱਲੋਂ ਲਿਖੇ ਜਾਂਦੇ ਸਾਹਿਤ ਦਾ ਨਾ ਸਿਰਫ ਨੋਟਿਸ ਲਿਆ ਜਾਣ ਲੱਗ ਪਿਆ ਹੈ ਬਲਕਿ ਮਿਆਰੀ ਸਾਹਿਤ ਨੂੰ ਮਾਨਤਾ ਵੀ ਮਿਲ ਰਹੀ ਹੈ। ਉਨ੍ਹਾਂ ਵਿਦੇਸ਼ਾਂ ਵਿਚ ਰਹਿੰਦੇ ਪਾਕਿਸਤਾਨੀ ਅਤੇ ਭਾਰਤੀ ਪੰਜਾਬੀਆਂ ਦੀ ਆਪਸੀ ਸਾਂਝ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਥੇ ਦੋਵੇਂ

ਮੁਲਕਾਂ ਦੇ ਪੰਜਾਬੀ ਸਾਂਝੇ ਪਰਿਵਾਰਾਂ ਵਾਂਗ  
ਰਹਿੰਦੇ ਹਨ।

ਇੰਗਲੈਂਡ ਤੋਂ ਆਏ ਪੱਤਰਕਾਰ ਜਸਵੀਰ  
 ਦਿਓਲ ਨੇ ਕਿਹਾ ਕਿ ਅੱਜ ਪੰਜਾਬ ਵਿਚ  
 ਬੈਠੇ ਪੰਜਾਬੀ ਜਿਸ ਸਥਿਤੀ ਵਿਚ ਹਨ,  
 ਉਨ੍ਹਾਂ ਦੀ ਹੀ ਸਥਿਤੀ ਨੇ ਤੈਅ ਕਰਨਾ ਹੈ ਕਿ  
 ਪੰਜਾਬ ਵਿਚ ਅਤੇ ਇੰਗਲੈਂਡ ਵਿਚ ਪੰਜਾਬੀ  
 ਦਾ ਭਵਿੱਖ ਕੀ ਹੋਵੇਗਾ। ਉਨ੍ਹਾਂ ਕਿਹਾ ਕਿ  
 ਨਵੀਂ ਪੀੜੀ ਨੂੰ ਸੇਧ ਦੀ ਲੋਤ ਹੈ ਅਤੇ  
 ਵਿਦਵਾਨਾਂ ਤੋਂ ਇਸ ਸੇਧ ਦੀ ਉਮੀਦ ਕੀਤੀ  
 ਜਾਂਦੀ ਹੈ। ਕੈਨੇਡਾ ਤੋਂ ਆਏ ਵਿਦਵਾਨ  
 ਕਿਰਪਾਲ ਸਿੰਘ ਪੰਨੂ ਨੇ ਕਿਹਾ ਕਿ ਤਕਨੀਕ  
 ਰਾਹੀਂ ਪੰਜਾਬੀ ਭਾਸ਼ਾ ਦਾ ਭਵਿੱਖ ਰੋਸ਼ਨ  
 ਬਣਾਇਆ ਜਾ ਸਕਦਾ ਹੈ। ਨਵੀਂ ਤਕਨੀਕ  
 ਰਾਹੀਂ ਪੰਜਾਬੀ ਨੂੰ ਜਿਉਦਾ ਰੱਖਣ ਲਈ  
 ਸਾਨੂੰ ਆਪਣੇ ਅੰਦਰ ਇੱਛਾ ਸ਼ਕਤੀ ਪੈਦਾ  
 ਕਰਨੀ ਪਵੇਗੀ।

ਨਾਮਧਾਰੀ ਵਿਦਵਾਨ ਸੁਵਰਨ ਸਿੰਘ  
ਵਿਰਕ ਨੇ ਹਰਿਆਣਾ ਸੂਬੇ ਵਿਚ ਪੰਜਾਬੀ  
ਦੇ ਇਤਿਹਾਸ ਅਤੇ ਵਰਤਮਾਨ ਦੀਆਂ  
ਸਮਝਿਤੀਆਂ ਬਾਰੇ ਜਾਣ੍ਹ ਕਰਵਾਇਆ।

“ਕੌਮਾਂਤਰੀ ਪੰਜਾਬੀ ਇਲਮ” ਦੇ ਪ੍ਰਧਾਨ  
ਦਰਸ਼ਨ ਬੁੱਟਰ ਨੇ ਕਿਹਾ ਕਿ ਤਿੰਨ ਦਿਨਾਂ  
ਦੀ ਕਾਨਫਰੰਸ ਦੌਰਾਨ ਜੋ ਗੰਭੀਰ ਮਸਲੇ  
ਵਿਚਾਰੇ ਗਏ ਹਨ ਉਹ ਦੁਨੀਆਂ ਭਰ  
ਦੇ ਪੰਜਾਬੀਆਂ ਨੂੰ ਪੰਜਾਬੀ ਮਾਂ ਬੋਲੀ ਦੇ  
ਉਜਵਲ ਭਵਿੱਖ ਲਈ ਨਵੀਂ ਦਿਸ਼ਾ ਪ੍ਰਦਾਨ  
ਕਰਨਗੇ।

## ‘ਪ੍ਰੀਤਲੜੀ’ - ਬਹੁਤ ਨਿਖਾਰ

ਡਾ: ਗੁਰਮਿਦਰ ਸਿੱਧੂ

ਚਿੱਠੀ



ਕਿਰਪਾਲ ਸਿੰਘ  
ਪੰਨੂ ਨੇ ਕਿਹਾ ਕਿ  
ਤਕਨੀਕ ਰਾਹੀਂ  
ਪੰਜਾਬੀ ਭਾਸ਼ਾ  
ਦਾ ਭਵਿੱਖ ਰੋਸ਼ਨ  
ਬਣਾਇਆ ਜਾ ਸਕਦਾ  
ਹੈ।

ਕੁਹਾਤ ਵਲੋਂ ਪੜ੍ਹੇ ਪੰਜਾਬੀ ਭਾਸ਼ਾ, ਜੈਅਨ੍ਹਧੂ  
ਦੇ ਘਟਨਾਕ੍ਰਮ, ਕੇਂਦਰੀ ਸਭਾ ਦੇ ਅਹੁਦੇਦਾਰ  
ਮੱਖਣ ਕੋਹਾਤ ਉਤੇ ਹੋਏ ਹਿੱਸਕ ਹਮਲੇ,  
ਚੰਡੀਗੜ੍ਹ ਸਥਿਤ ਸੀਪੀਆਈ ਐਮ ਦੇ  
ਦਫ਼ਤਰ 'ਤੇ ਹੋਏ ਹਮਲੇ ਸੰਬੰਧੀ ਮਸਲਿਆਂ  
ਉਪਰ ਮਤੇ ਪਾਸ ਕਿਤੇ ਗਏ। ਦੀਪ  
ਜਗਦੀਪ ਸਿੰਘ ਨੇ ਹੈਦਰਾਬਾਦ ਯੂਨੀ-  
ਵਰਸ਼ਟੀ ਦੇ ਦਲਿਤ ਵਿਦਿਆਰਥੀ ਰੋਹਿਤ  
ਵੇਮੂਲਾ ਦੀ ਖੁਦਕੁਸ਼ੀ ਬਾਰੇ ਮਤਾ ਪੇਸ਼  
ਕਰਦਿਆਂ ਕਿਹਾ ਇਹ ਘਟਨਾ ਜਿੱਥੇ ਸਾਡੇ  
ਸਿੱਖਿਆ ਸੰਸਥਾਵਾਂ ਵਿਚ ਧਰਮ ਦੀ ਅੰਨ੍ਹੀ  
ਦਖਲ ਅੰਦਰੀ ਅਤੇ ਫਿਰਕਾਪ੍ਰਸਤੀ ਦਾ  
ਸਿੱਟਾ ਹੈ ਉਥੇ ਇਹ ਗਰੀਬ(ਦਲਿਤ? - ਸੰ)  
ਤਬਕਿਆਂ ਦੇ ਵਿਦਿਆਰਥੀਆਂ ਤੋਂ ਸਿੱਖਿਆ  
ਦਾ ਅਧਿਕਾਰ ਖੋਹਣ ਦੇ ਬਾਬਾਬਰ ਹੈ।

ਸਤਿਕਾਰਯੋਗ ਤੇ ਪਿਆਰੇ ਪੂਨਮ ਜੀਓ!  
ਤਹਾਡੇ ਦਿੱਤੇ ਤੋਹਾਡੇ 'ਪ੍ਰੀਤਲੜੀ' ਦੇ ਦੋਵੇਂ  
ਅੰਕ ਰੱਜ ਕੇ ਮਾਣੇ ਨੇ, ਬੜੀ ਦੇਰ ਬਾਅਦ  
ਇਹ ਦੇਖੀ ਤਾਂ ਬਹੁਤ ਹੀ ਨਿਖਾਰ ਆਇਆ  
ਲੱਗਿਆ, ਸੱਚਮੁਚ ਨਜ਼ਾਰਾ ਹੀ ਆ ਗਿਆ,  
ਸਸੀ ਸਮੁੰਦਰਾ ਦੀਆਂ ਨਜ਼ਮਾਂ ਦਾ ਵਿਲੱਖਣ  
ਹੀ ਰੂਪ ਲੱਗਿਆ, ਕਦਰਤ ਤੇ ਕਾਦਰ ਦਾ  
ਹੁਸੀਨ ਜਲਵਾ ਨਜ਼ਰ ਆਉਂਦਾ ਹੈ ਉਹਨਾਂ  
ਦੀ ਸਿਰਜਣਾ ਵਿਚੋਂ (ਉਜ ਅੱਗੇ ਜਾ ਕੇ ਦੋ  
ਨਜ਼ਮਾਂ ਦਾ ਦੁਹਰਾਅ ਵੀ ਹੋ ਗਿਆ ਹੈ)  
ਸੰਪਾਦਕੀ ਤਾਂ ਹਮੇਸ਼ਾ ਦੀ ਤਰ੍ਹਾਂ ਕਮਾਲ  
ਹੈ, ਤੁਹਾਡੇ ਸਿਦਕ ਤੇ ਸਿਰਤ ਦੀ ਬਾਤ  
ਪਾਉਂਦੀ, ਹੈ, ਸੋਲ ਸਿਲਵਰਸਟਾਈਨ ਦੀ  
ਨਜ਼ਮ 'ਜੈਬਰਾ ਪੁਛਿਆ' ਤਾਂ ਪ੍ਰੀਤਲੜੀ ਦਾ  
ਗਾਸਿਲ ਹੈ, ਕਹਾਣੀਆਂ ਤੇ ਹੋਰ ਸਮੱਗਰੀ  
ਵੀ ਕਮਾਲ ਹੈ, ਕਿਸ ਕਿਸ ਦਾ ਨਾਂ ਲਵਾਂ-  
ਇਹੋ ਕਹਿ ਸਕਦੀ ਹਾਂ ਕਿ ਤੁਸੀਂ ਜਿਸ  
ਸਿੱਦਤ ਨਾਲ ਸਾਹਿਤ ਦੇ ਪਿਆਸਿਆਂ ਲਈ  
ਇਹ ਫ਼ਬੀਲ ਲਾਈ ਹੋਈ ਹੈ, ਤਹਾਡੀ  
ਹਿੰਮਤ ਤੇ ਰਸ਼ਕ ਆਉਂਦਾ ਹੈ ਰੱਬ ਕਰੇ  
ਆਪ ਏਵੇਂ ਹੀ ਪੰਜਾਬੀ ਮਾਂ ਬੋਲੀ ਦੀ ਸੇਵਾ  
ਕਰਦੇ ਰਹੋ ਤੇ ਹੋਰ ਬੁਲੰਦੀਆਂ ਨੂੰ ਛੋਹੋ!  
ਬਹੁਤ ਸਾਰੀਆਂ ਸੱਭਾ-ਕਾਮਨਾਵਾਂ ਸਹਿਤ।

98180 03625

ਮੀਡੀਆ ਕੋਰਡੀਨੇਟਰ,  
ਆਲਮੀ ਪੰਜਾਬੀ ਕਾਨੂੰਫਰਮ

9872003658

#658, ਫੇਜ਼-3 ਬੀ- 1,  
ਮੋਹਾਲੀ-160059 ਪੰਜਾਬ

# ਚਿੱਤ ਚੇਤਾ

## ਕਾਨਾ ਸਿੰਘ

ਲੜੀਵਾਰ ਕਿਤਾਬ

(ਨੋਟ: ਪਿਛਲੇ ਅੰਕ ਵਿਚ ਇਸ ਕਾਲਮ ਵਿਚ ਅਵੇਸਲਾਪਣ ਹੋ ਗਿਆ! ਅਤੇ ਜਿਸ ਲਈ ਮੁਆਫ਼ੀ ਮੰਗਦੇ ਹਾਂ। ਰਹਿ ਗਿਆ ਹਿੱਸਾ ਇਥੇ ਪੇਸ਼ ਹੈ। -ਪੂਨਮ ਸਿੰਘ)

....ਮਤਰੇਏਪਣ ਨੂੰ ਸੇ ਕੋਈ ਨੂੰਮਣਾ ਮਿਲਿਆ ਹੈ ਤਾਂ ਸਿਰਫ਼ ਤੇ ਸਿਰਫ਼ ਮਾਸੀ ਯਾਨੀ ਕਿ ਮਾ...ਸੀ...ਅਰਥਾਤ ਮਾਂ ਜੇਹੀ ਤੋਂ ਹੀ। “ਮਾਂ ਨਾ ਸੂਈ ਮਾਸੀ ਸੂਈ”।

ਠੀਕ ਹੀ ਤਾਂ ਕਹਿੰਦੇ ਸਨ ਬੇਜੀ। ਇਸ ਨਾਲ ਸੁਤਦਾ ਇਕ ਹੋਰ ਅਖਾਣ ਵੀ ਚਤੁਆ ਹੋਇਆ ਸੀ ਬੇਜੀ ਦੇ ਮੰਹ 'ਤੇ ਉਹ ਸੀ :

ਜੇਹੀ ਮਾਂ ਤੈ ਜੇਹੀ ਮਾਸੀ

ਕੰਧ ਐਰੇ ਤੈ ਹੀ ਜਾਸੀ

ਜੇ ਬਚਪਨ ਤੋਂ ਹੀ ਮੈਂ ਕਸੀਦੇ-ਕਦਾਈਆਂ ਤੇ ਕਰੋਸੀਏ ਦੀਆਂ ਬੁਣਤੀਆਂ ਵਾਲੇ ਮਾਂ ਦੇ ਸੋਕਾਂ ਵਲ ਰੁਚਿਰ ਹੋ ਗਈ ਸਾਂ ਤਾਂ ਮਾਸੀ ਵਾਂਗ ਛੰਦ-ਬੰਦੀ ਵਿਚ ਛੇਤ-ਛਾੜ ਵੀ ਮੇਰਾ ਸੁਗਲ ਸੀ। ਮੇਰੀ ਜਿਹੜੀ ਵੀ ਸਿਫ਼ਤ-ਅਸਿਫ਼ਤ ਬੇਜੀ ਮੇਰੀ ਮਾਂ-ਮਾਸੀ ਨਾਲ ਮੇਲ ਖਾਂਦੀ ਵੇਖਦੇ ਤਾਂ ਤੱਤ ਖੱਤੱਤ ਉਚਰਦੇ :

ਜੇਹੀ ਮਾਂ ਤੈ ਜੇਹੀ ਮਾਸੀ

ਕੰਧ ਐਰੇ (ਨੀਹਾਂ) ਤੈ ਹੀ ਜਾਸੀ

ਕਿਸੇ ਕੰਧ ਦੀ ਉਸਾਰੀ ਤਾਂ ਉਸ ਦੀਆਂ ਨੀਂਹਾਂ ਮੁਤਾਬਕ ਹੀ ਹੋਵੇਗੀ। ਆਦਤਾਂ, ਚਾਲ-ਛਾਲ, ਵਿਚਾਰ ਜਾਂ ਲੱਛਣ ਸਹਿਜ-ਸੁਭਾਅ ਹੀ ਧੀ ਆਪਣੀ ਮਾਂ ਤੋਂ ਗੁਹਣ ਕਰਦੀ ਹੈ। ਮਾਂ ਨਾਲ ਮਾਸੀ ਤੋਂ ਵੱਧ ਹੋਰ ਕੌਣ ਮੇਲ ਖਾ ਸਕਦਾ ਹੈ ?

ਮਾਸੀ ਦੀਆਂ ਬਾਤਾਂ, ਕਹਾਣੀਆਂ, ਬੇਡਾਂ, ਟੋਟਕੇ, ਤੋਹਫੇ, ਹੈ ਕੋਈ ਅੰਤ ?

ਨਾਨਕੇ ਘਰ 'ਚੋਂ ਮਾਸੀ ਨੂੰ ਮਨਫ਼ੀ ਕਰ ਕੇ ਤਾਂ ਵੇਖੋ, ਕੀ ਰਹਿ ਜਾਂਦਾ ਹੈ ਬਾਕੀ ਭਲਾ।

ਬੇਸ਼ੰਕ ਅੱਜ ਦੇ ਖਪਤ ਸੰਸਾਰ ਵਿਚ ਕਾਫ਼ੀ ਹੱਦ ਤੱਕ ਮਾਂ ਨੂੰ ਵੀ ਪਿਛ ਵਾਂਗ ਘਰੋਂ ਬਾਹਰ ਰਹਿਣਾ ਪੈਂਦਾ ਹੈ ਫੇਰ ਵੀ ਗੁਣਾਤਮਕ ਤੇ ਗਿਣਾਤਮਕ ਪੱਖ ਤੋਂ ਬਾਲਕ ਨੂੰ ਪਿਛ ਨਾਲੋਂ ਮਾਂ ਦੀ ਸੰਗਤ ਹੀ ਵਧੇਰੇ ਪ੍ਰਾਪਤ ਹੁੰਦੀ ਹੈ। ਸ਼ਾਇਦ ਇਹੀ ਕਾਰਨ ਹੋਵੇਗਾ ਕਿ ਪਰਿਵਾਰ ਦੇ ਮੁੰਡਿਆਂ



©Janmeja Johl

ਦੇ ਸੰਦਰਭ ਵਿਚ ਬੇਜੀ ਦਾ ਅਖਾਣ ਹੁੰਦਾ ਸੀ :  
ਪਿਛ ਤੈ ਪੁੱਤਰ ਤੁਖਮ ਤੈ ਘੋੜਾ

ਬਹੁਤ ਨਹੀਂ ਤਾਂ ਬੋੜਾ ਬੋੜਾ।

ਜਿਥੋਂ ਧੀ ਦੇ ਸੁਭਾਅ, ਆਚਰਣ ਜਾਂ ਆਦਤਾਂ ਵਿਚ ਮਾਂ ਦੀ ਸਮੂਲੀਅਤ ਕੰਧ ਦੀ ਨੀਂਹ ਵਰਵੀ ਸਮਝਦੇ ਸਨ ਬੇਜੀ ਉਥੇ ਪੁੱਤਰ ਦੀ ਪਛਾਣ ਵਿਚ ਪਿਤਾ-ਪੁਰਖੀ, ਨਸਲ ਨੂੰ ਤਰਜੀਹ ਦੇਂਦੇ। ਬਹੁਤੀ ਨਹੀਂ ਤਾਂ ਬੋੜੀ ਹੀ ਸਹੀ। ਪਰ ਕਿਉਂ ?

ਕਿਉਂਕਿ ਪਿਤਾ ਦਾ ਬਾਹਲਾ ਕਾਰ-ਵਿਹਾਰ ਤੇ ਸੰਸਾਰ ਘਰ ਤੋਂ ਬਾਹਰਲੇ ਸਮਾਜ ਨਾਲ ਸਬੰਧਤ ਹੁੰਦਾ ਹੈ। ਪੁੱਤਰ ਵੀ ਜ਼ਿਆਦਾ ਕਰਕੇ ਘਰੋਂ ਬਾਹਰ ਵਿਚਰਦੇ ਹਨ, ਗਲੀ-ਮੁਹੱਲੇ ਦੇ ਦੋਸਤ-ਮਿੰਡਰਾਂ ਨਾਲ ਤੇ ਵੱਡੇ ਹੋ ਕੇ ਕਾਰੋਬਾਰ ਵਿਚ ਵੀ।

ਮਾਂ ਪਿਛ ਦੀ ‘ਘਰਵਾਲੀ’ ਹੁੰਦੀ ਹੈ। ਬਾਲਕ ਦਾ ਮਾਂ ਨਾਲ ਹਰ ਪਲ ਦਾ ਸਾਥ ਹੁੰਦਾ ਹੈ ਤੇ ਪਿਛ ਨਾਲ ਪਲ ਦੋ ਪਲ ਦਾ।

ਚਾਲ-ਛਾਲ, ਆਵਾਜ਼ ਤੇ ਅੰਦਰਾਜ਼ ਵਿਚ ਪੁੱਤਰ ਅੰਦਰ ਪਿਛ ਦੇ ਨਸਲੀ ਗੁਣ ਆਉਣੇ ਸੁਭਾਵ ਹਨ, ਭਾਵੇਂ ਉਹਨਾਂ ਦਾ ਮੇਲ ਕਦੇ-ਕਦਾਈ ਹੀ ਹੋਵੇ ਜਾਂ ਅਸਲੋਂ ਹੀ ਨਾ ਹੋਇਆ ਹੋਵੇ। ਸੱਚ ਤਾਂ ਕਹਿੰਦੇ ਸਨ ਬੇਜੀ :

‘ਪਿਛ ਤੈ ਪੁੱਤਰ ਤੁਖਮ ਤੈ ਘੋੜਾ  
ਬਹੁਤ ਨਹੀਂ ਤਾਂ ਬੋੜਾ ਬੋੜਾ।

ਜੇ ਪੁੱਤਰ ਵਿਚ ਵਿਰਸੇ ਦਾ ਪੱਖ ਭਾਰੂ ਹੈ ਤਾਂ ਧੀ ਵਿਚ ਵਿਰਸਾ ਜਮਾ ਨੇੜਤਾ ਦਾ, ਕੰਧ ਅਤੇ ‘ਅੰਤ’ ਦਾ।

ਜਿਥੋਂ ਤੱਕ ਮੇਰੇ ਨਿੱਜ ਦਾ ਸੰਬੰਧ ਹੈ, ਜੇਹੀ ਮਾਂ ਤੇ ਜੇਹੀ ਦਾਦੀ....ਨਾ ਕਹੀਏ ?

## ਅਸੀਂ ਤੇ ਤੁਸੀਂ

ਸੰਨ ਉੱਨੀ ਸੋ ਉਨੰਜਾ ਜਾਂ ਪੰਜਾਹ ਜਾਂ ਇਕਵੰਜਾ।

ਦਿੱਲੀ-ਸ਼ਾਹਦਰੇ ਦੀ ਰਿਹਾਇਸ਼ ਦੀ ਸੁਰੂਆਤ ਦੇ ਦਿਨ। ਭਾਤ ਭਾਤ ਦੀ ਬੋਲੀ। ਭਾਤ ਭਾਤ ਦੇ ਵੇਸ ਤੇ ਭਾਤ ਭਾਤ ਦਾ ਵਰਤਾਰਾ। ਮੁੜ ਵੱਸਣ ਦੇ ਹੰਭਲੇ ਅਤੇ ਮਿਲਵਰਤਣ ਦੀ ਤਾਂਧ। ਸਿੱਖ-ਹਿੰਦੂ ਦਾ ਕੋਈ ਨਾ ਵਿਤਕਰਾ। ਸਭ ਨੇ ਰਲ ਮਿਲ ਕੇ ਬਾਲਕਾਂ ਲਈ ਗਾਂਧੀ ਮੈਮੋਰੀਅਲ ਸਕੂਲ ਖੋਲ੍ਹਿਆ ਅਤੇ ਸਿੰਘ ਸਭਾ ਗੁਰਦੁਆਰਾ ਵੀ ਸਥਾਪਤ ਕੀਤਾ।

ਸਮੂਹ ਪੰਜਾਬੀ ਭਾਈਚਾਰੇ ਦਾ ਗੁਰਦੁਆਰਾ ਹੀ ਕੇਂਦਰ ਸੀ। ਓਦੋਂ ਕਿਹੜਾ ਰੈਸਤੋਰਾਂ, ਕੈਫੇ ਜਾਂ ਸਾਈਬਰ ਕੈਫੇ ਹੋਣੇ ਸਨ।

ਅਸਾਂ ਬਾਲ-ਕਿਸੋਰਾਂ ਦੀਆਂ ਗਤੀਵਿਧੀਆਂ ਗੁਰਦੁਆਰੇ ਨਾਲ ਹੀ ਜੁੜੀਆਂ ਹੋਈਆਂ ਸਨ।

ਕੁੜੀਆਂ-ਮੁੰਡਿਆਂ ਦੀ ਇਕ ਦੂਜੇ ਪ੍ਰਤੀ ਤਾਕ-ਤਾਕ ਸੁਭਾਵ ਹੀ ਹੈ। ਗੁਰਪੁਰਬ ਤੋਂ ਮਹੀਨਾ ਪਹਿਲਾਂ ਹੀ ਨਵੀਆਂ ਪੁਸ਼ਕਾਂ, ਚੁੰਨੀਆਂ, ਨਵੇਂ ਗਜਰੇ-ਵਾਲੀਆਂ ਅਤੇ ਕਾਂਟਿਆਂ ਦੀ ਖਰੀਦਦਾਰੀ ਵਿਚ ਹਰ ਕੁੜੀ ਦੂਜੀਆਂ ਨੂੰ ਮਾਤ ਕਰਨ ਦੇ ਆਹਰ ਵਿਚ


ਚਿੱਠ ਚੇਤਾ

ਕਾਨਾ ਸਿੰਘ

ਲੜੀਵਾਰ ਕਿਤਾਬ



**ਯੂਰੋਪ:** ਇਹ ਜਿਦਰੇ(scolds) ਇਸ ਤਰ੍ਹਾਂ ਦੇ ਮਾਰੇ ਜਾਂਦੇ ਸਨ ਔਰਤ ਦੇ ਮੁੰਹ ਉੱਤੇ, ਕਿ ਇਹ ਜ਼ਿਆਦਾ / ਮੰਦਾ ਬੋਲਦੀ ਹੈ। ਸਾਇਦ ਸੱਚ ਤੇ ਸਾਫ਼ ਬੋਲਣ ਵਾਲੀਆਂ ਉੱਤੇ?



ਹੁੰਦੀ—ਤੇ ਮੁੰਡੇ ?

ਕਿਸੇ ਦਾ ਨਾਂ ਦਾੜੀ-ਕੱਟਾ ਰੱਖਿਆ ਹੁੰਦਾ ਤੇ ਕਿਸੇ ਦਾ ਨਾਂ ਢੁਪਤ ਜਾਂ ਚੁੱਚਾ। ਕੋਈ ਜੋਗੀ, ਦੁਖੀਆ ਤੇ ਕੋਈ ਰੋਗੀ। ਜਿਹਤਾਂ ਅੰਦਰੋਂ ਜਿਤਨਾ ਚੰਗਾ ਲਗਦਾ ਹੋਵੇ ਉਸਦਾ ਉਤਨਾ ਹੀ ਨਕਾਰਾ ਨਾਂ ਰੱਖ ਦੇਣਾ। ਇਨ੍ਹਾਂ ਵਿਚੋਂ ਹੀ ਸੀ ਇਕ ਮਿਲਖਾ ਸਿੰਘਾ ਸਾਡੇ ਵਤਨ ਦਾ ਦੌੜਾਕ, ‘ਦੀ ਸੁਪਰ ਫਲਾਈਂਗ ਮੈਨ’।

ਮਿਲਖਾ ਸਿੰਘ ਨਾਲ ਵੀ ਸ਼ਾਹਦਰੇ ਦੀਆਂ ਬੜੀਆਂ ਦਿਲਚਸਪ ਯਾਦਾਂ ਜੁੜੀਆਂ ਹੋਈਆਂ ਹਨ।

ਪਤੜਨ ਜਾਂ ਸਿਲਾਈ ਸਿੱਖਣ ਲਈ ਘਰੋਂ ਨਿਕਲੋਂ ਜਾਂ ਸਾਮੀਂ ਭੱਠੀ 'ਤੇ ਦਾਣੇ ਭੁੰਨਾਣ ਜਾਵੇ, ਰਾਮ ਲੀਲਾ ਵੇਖਣ ਤੁਰੋਂ ਜਾਂ ਗੁਰਦੁਆਰੇ ਰਹਿਰਾਸ ਸਾਹਿਬ ਦਾ ਪਾਠ ਸੁਣਨ, ਮੁੰਡੇ ਪਹਿਲਾਂ ਹੀ ਅੱਖਾਂ ਵਿਛਾਈ ਖੜੋਤੇ ਹੁੰਦੇ ਆਪੋ-ਆਪਣੇ ਅੱਡਿਆਂ ਉੱਤੇ। ਝੁੰਡਾਂ ਦੇ ਝੁੰਡ। ਆਲੋ-ਦੁਆਲੇ ਤੋਂ ਨਿਰੇ ਬੇਖਬਰ। ਇਕ ਟੱਕ ਨਿਹਾਰਦੇ। ਕਿਸੇ ਦੀ ਛਾਤੀ ਵਿਚ ਕੋਈ ਮੱਝ ਧੁੱਧ ਮਾਰ ਜਾਂਦੀ ਤੇ ਕਿਸੇ ਦੀ ਲੱਤ ਟੋਏ ਵਿਚ।

ਕੱਪਤੇ ਚਿਕੜੇ-ਚਿੱਕਤ ਤੇ ਚਿਹਰੇ ਛਿਟੋ-ਛਿੱਟ !

ਹਾਸੇ ਹਾਸੇ ਹਾਸੇ ਤੇ ਹਾਸਿਆਂ ਦੇ ਮੁੜਾਸੇ! ਸ਼ਾਮਲ ਤਾਂ ਅਸਾਂ ਕੁੜੀਆਂ ਨੇ ਗੁਰਪੁਰਬਾਂ ਦੀਆਂ ਪ੍ਰਭਾਤ ਫੇਰੀਆਂ ਵਿਚ ਵੀ ਹੋਣਾ ਪਰ ਘੱਟ ਹੀ। ਉਹ ਜ਼ਿਆਦਾ ਕਰਕੇ ਵਡੇਰਿਆਂ ਦੀ ਸ਼ਰਧਾ ਦਾ ਹੀ ਮਸਲਾ ਹੁੰਦਾ ਸੀ। ਅਸੀਂ ਤਾਂ ਸਾਮੀਂ ਗੁਰਦੁਆਰੇ ਹੀ ਜਾਂਦੇ, ਨੱਚੀਆਂ ਵੀ ਤੇ ਨੱਢੇ ਵੀ। ਸਕੂਲ ਦੇ ਹੋਮਵਰਕ, ਗੀਟੇ-ਪਿੱਠੁ ਅਤੇ ਤਾਸ਼-ਪਤਿਆਂ ਅਰ ਬੰਟੇ ਕੰਢੇ, ਗੁੱਲੀ-ਫੰਡੇ ਤੇ ਰੱਸੀ-ਅੱਡੀ ਟੱਪਿਆਂ ਤੋਂ ਵਿਹਲੇ ਹੋ ਕੇ।

ਜਲੂਸਾਂ ਵਿਚ ਸ਼ਸ਼ੁਲੀਅਤ ਸਾਹਵੇਂ-ਸਾਹਵੇਂ

ਤੇ ਸਾਵੀਂ ਸਾਵੀਂ। ਕੁੜੀਓ-ਕੁੜੀ ਤੇ ਮੁੰਡਿਓ-ਮੁੰਡਾ ਮੁਸ ਮੁਸ ਕਰਦੇ। ਤਕ-ਖਿਤ, ਤਕ-ਖਿਤ, ਖਿਤ ਖਿਤ ਹੱਸਦੇ। ਜਿਧਰ ਵੀ ਨਜ਼ਰ ਮਾਰੇ ਜ਼ਿਲੀਆਂ ਦੀਆਂ ਖਿਲਾਂ ! ਉੱਡ ਉੱਡ ਪੈਂਦੀਆਂ ਖਿਲਾਂ ਨੱਢੀਆਂ ਸੁਟਦੀਆਂ ਤੇ ਕੁੱਦ ਕੁੱਦ ਪੈਂਦੇ ਨੱਢੇ ਬੋਚਦੇ-ਪੜੁੱਛਦੇ।

ਗੁਰਪੁਰਬ ਦੇ ਸਵੇਰ ਦੇ ਦੀਵਾਨ ਮਗਰੋਂ ਜਲੂਸ ਨਿਕਲਦਾ ਅਤੇ ਰਾਤ ਨੂੰ ਲੱਗਦਾ ਕਵੀ ਦਰਬਾਰ।

ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸੰਤੋਖਣ ਮਗਰੋਂ ਖੁੱਲ੍ਹੇ ਪੰਡਾਲ ਵਿਚ ਸੁਰੂ ਹੁੰਦਾ ਕਵੀ ਦਰਬਾਰ। ਮੁੰਗਫਲੀਆਂ ਤੇ ਰੇਉਂਡੀਆਂ ਨਾਲ ਭਰੇ ਬੋਡੇ-ਬੋਲੀਆਂ ਨਾਲ ਸਭ ਤੋਂ ਅੱਗੇ ਤੇ ਮੁਹਰੇ ਮੁਹਰੇ ਬਹਿਣ ਦੀ ਦੌੜ ਵਿਚ ਘੰਟਿਆਂ ਬੱਧੀ ਪਹਿਲਾਂ ਹੀ ਬਾਵਾਂ ਜਾ ਮਲਦੇ।

ਕਵੀ, ਗੀਤਕਾਰ ਤਾਂ ਬਬੇਰੇ ਹੁੰਦੇ ਸਨ ਪਰ ਜਿਨ੍ਹਾਂ ਦੇ ਨਾਂ ਉੰਜ ਦੇ ਉੰਜ ਹੀ ਚੇਤੇ ਦੀ ਤਖਤੀ ਉੱਤੇ ਉਕਰੇ ਹੋਏ ਹਨ ਸਣੇ ਉਹਨਾਂ ਦੇ ਹਾਵ-ਭਾਵ ਅਤੇ ਆਵਾਜ਼ਾਂ ਦੇ, ਉਹ ਹਨ ਸੁਰਜੀਤ ਕੌਰ ਅਤੇ ਆਸਾ ਸਿੰਘ ਮਸਤਾਨ ਦੀ ਜੋੜੀ ਦੇ ਨਾਲ ਨਾਲ ਕਵੀ, ਤੇਜਾ ਸਿੰਘ ਸਾਬਰ ਅਤੇ ਬਰਕਤ ਰਾਮ ਵੀ।

ਇਨ੍ਹਾਂ ਦੀ ਵਾਰੀ ਆਉਣ ਤੱਕ ਕਵੀ ਦਰਬਾਰ ਪੂਰੇ ਜੋਬਨ ਉੱਤੇ ਹੁੰਦਾ ਸੀ ਤੇ ਪੰਡਾਲ ਤੋਂ ਬਾਹਰ ਦੂਰ ਦੂਰ ਤੱਕ ਸਰੋਤਿਆਂ ਨੇ ਰਸਤੇ ਜਾਮ ਕੀਤੇ ਹੁੰਦੇ।

ਬਰਕਤ ਤੇ ਸਾਬਰ ਨੂੰ ਜਿਨ੍ਹਾਂ ਨਜ਼ਮਾਂ ਦੀ ਵਾਰ ਵਾਰ ਫਰਮਾਇਸ਼ ਹੁੰਦੀ, ਉਹ ਕੁਝ ਇੱਥ ਸਨ :

‘ਕੀ ਮਾਂ ਆਪਣੇ ਪਿੰਡ ਨੂੰ ਆਪਾਂ ਫੇਰ ਕਦੀ ਵੀ ਜਾਵਾਂਗੇ...।’

ਪਹਿਲਾਂ ਬਰਕਤ ਆਪਣੀ ਬਰੀਕ ਜਨਾਨ ਜੇਹੀ ਆਵਾਜ਼ ਵਿਚ ਸੁਰੂ ਕਰਦਾ ਤੇ ਫੇਰ ਇਸ ਨਜ਼ਮ ਵਿਚ ਸ਼ਰਨਾਰ੍ਬੀ ਕੈਪਾਂ ਵਿਚ

ਰੁਲ ਰਹੇ ਉਜ਼ਤੇ ਲੋਕਾਂ ਦੀ ਦਰਦਨਾਕ ਹਾਲਤ ਦੀ ਪੂਰੀ ਤਸਵੀਰ ਖਿਚਦਾ ਹੋਇਆ ਇਕ ਬਾਲੜੀ ਵਜੋਂ ਕਹਿੰਦਾ ਕਿ ਕੈਪ ਦਾ ਚੌਕੀਦਾਰ :

‘...ਮੈਨੂੰ ਬਿੱਟ ਬਿੱਟ ਵੇਂਹਦਾ ਏ ਕਦੇ ਸ਼ਰਾਰਤੀ (ਸ਼ਰਨਾਰ੍ਬੀ) ਕਦੇ ਫਰੂਜੀ (ਰਿਫ਼ਉਜੀ) ਮੈਨੂੰ ਮੁਤ ਮੁਤ ਕਹਿੰਦਾ ਏ....।’

ਕੈਪਾਂ ਵਿਚ ਰਹਿੰਦੇ ਸ਼ਰਨਾਰ੍ਬੀਆਂ ਦੀ ਬੇਬਸੀ, ਡਰ ਅਤੇ ਤੌਖਲੇ ਉਸ ਮਾਸੂਮ ਬਾਲਿਕਾ ਦੇ ਬਿਆਨ ਰਾਹੀਂ ਸਰੋਤਿਆਂ ਨੂੰ ਰੁਆ ਮਾਰਦੇ।

ਸਭ ਪਾਸਿਓਂ ਡਸਕੋਰਿਆਂ ਅਤੇ ਨੱਕ-ਸੁਤਕਣ ਦੀਆਂ ਆਵਾਜ਼ਾਂ ਕੰਨੀਂ ਪੈਂਦੀਆਂ।

ਬਰਕਤ ਮਗਰੋਂ ਤੇਜਾ ਸਿੰਘ ਸਾਬਰ ਦੀ ਵਾਰੀ ਹੁੰਦੀ। ਉਸ ਦੀ ਨਜ਼ਮ ਦਾ ਮੁਖੜਾ ਹੁੰਦਾ ਸੀ :

‘....ਰੱਬ ਚਾਹਿਆ ਤਾਂ ਬਰਕਤ ਚੰਨਾ ਛੇਤੀ ਹੀ ਮੁਤ ਜਾਵਾਂਗੇ...।’

ਵਿਚ ਵਿਚਾਲੇ ਹੋਰ ਧਰਵਾਸਿਆਂ ਅਤੇ ਉਮੀਦਾਂ ਨਾਲ ਰੰਗ ਬੰਨ੍ਹ ਮਗਰੋਂ ਉਸਦੀ ਪੇਸ਼ੀਨਗੇਈ ਹੁੰਦੀ ਸੀ :

‘...ਆਸਾਂ ਹਮਤੋ-ਤੁਮਤੋ ਕਰਨੀ ਨਹੀਂ ਅਸੀਂ, ਅਸੀਂ ਤੇ ਤੁਸੀਂ ਸਿਖਾਵਾਂਗੇ ਪੰਜਾਬ ਨੇ ਦਿੱਲੀ ਬਣਨਾ ਨਹੀਂ ਦਿੱਲੀ ਪੰਜਾਬ ਬਣਾਵਾਂਗੇ....।’

ਵਕਤ ਨਾਲ ਬੋਲੀ ਵਿਚ ਬਦਲਾਵ ਆਉਣਾ ਸੁਭਾਵਕ ਹੀ ਹੈ। ਸਕੂਲਾਂ-ਕਾਲਜਾਂ ਅਤੇ ਬੱਸਾਂ-ਬਜ਼ਾਰਾਂ ਦੇ ਵਿਹਾਰ ਵਿਚੋਂ ਲੰਘਦੀ-ਗੁਜ਼ਰਦੀ ਹਿੰਦੀ ਘਰਾਂ ਵਿਚ ਵੀ ਦਾਖਲ ਹੋਣ ਲੱਗੀ। ਲਾਹੌਰੀ, ਅੰਬਰਸਰੀ ਸਥੇ-ਸਹੇਲੀਆਂ ਦੇ ਮੇਲ-ਜੋਲ ਕਾਰਨ ਅਸੀਂ ਬਾਲਕ ਘਰ ਵਿਚ ਮਾਂ-ਦਾਦੀ ਨਾਲ ਠੋਠ ਪੰਜਾਬੀ ਵਿਚ ਗੱਲਾਂ ਕਰਨ ਲੱਗੇ। ਫੇਰ ਛੇਤੀ ਹੀ ਇਸ ਕੇਂਦਰੀ ਪੰਜਾਬੀ ਨੂੰ ਵੀ ਹਿੰਦੀ ਨੇ



ਮੱਧ ਪ੍ਰਦੇਸ਼ ਦੇ ਦਮੇਹ ਜ਼ਿਲ੍ਹੇ ਦੇ ਤੇਜਗੜ੍ਹ ਥਾਣੇ ਦੇ ਪਿੰਡ ਮਨਾਕਾ ਵਿਚ ਦਲਿਤ, ਸਦੀਆਂ ਪੁਰਾਣੇ ਰਿਵਾਜ ਮੁਤਾਬਕ ਸਿਰ ਉੱਤੇ ਚੱਪਲ — ਰੱਖ ਕੇ ਦਬੰਗਾਂ ਦੇ ਘਰ ਸਾਹਮਣਿਓ ਨਿਕਲਣ ਦੀ ਬਜਾਏ ਚੱਪਲ ਪਹਿਨ ਕੇ ਨਿਕਲੇ ਤਾਂ ਹਸਪਤਾਲ ਜਾਣ ਦੀ ਨੌਬਤ ਆ ਗਈ।

ਲਤੀਵਾਰ ਕਿਤਾਬ

ਹਾਸ਼ਮੀਏ ਤੋਂ ਬਾਹਰ ਕੱਢ ਦਿੱਤਾ। ਹੋਰ ਤਾਂ ਹੋਰ ਚੜ੍ਹਦੇ ਪੰਜਾਬ ਵਿਚ ਟਿਕ ਵੱਸ ਗਏ ਸਾਡੇ ਸਬੰਧੀ ਪਰਿਵਾਰਾਂ ਦੀ ਵੀ ਅਗਲੀ ਪੀੜ੍ਹੀ ਹਿੱਦੀ ਨੂੰ ਮੁੰਹ ਮਾਰਨ ਲੱਗੀ।

ਜੇ ਹਨੇਰੀ ਝੁੱਲੈ ਤਾਂ ਚੂਹੇ ਦੀ ਖੁੱਡ ਵੀ ਸਲਾਮਤ ਨਹੀਂ ਰਹਿੰਦੀ। ਸੱਕ ਇਸ ਵਿਚ ਵੀ ਕੋਈ ਨਹੀਂ ਕਿ ਤੂਢਾਨ ਮਗਰੋਂ ਸ਼ਾਂਤ ਹਵਾ ਨੇ ਵੀ ਰੁਮਕਣਾ ਹੀ ਹੁੰਦਾ ਹੈ।

ਵੰਡ ਵੇਲੇ ਦੇ ਬਾਲ-ਕਿਸਰੇ ਅੱਜ ਦੇ ਵਡੇਰੇ ਤੇ ਬਚੁੰਗ ਹਨ।

ਇਹ ਉਮਰ ਪਿੱਛਲ-ਝਾਤ ਦੀ ਹੁੰਦੀ ਹੈ। ਜਤ੍ਤੁਂ ਨੂੰ ਸੇਜਨ ਤੇ ਵਿਰਸਾ ਫਰੋਲਣ ਦੀ। ਹੁਣ ਕੀ ਪੰਜਾਬ ਤੇ ਕੀ ਪੰਜਾਬੋਂ ਬਾਹਰ, ਕੀ ਪੁਰਬ ਤੇ ਕੀ ਪੱਛਮ, ਪੰਜਾਬੀ ਬੋਲੀ, ਪੰਜਾਬੀ ਵੇਸ, ਪੰਜਾਬੀ ਰੋਟੀ-ਸਾਲਨ, ਪੰਜਾਬੀ ਰਸਮ-ਰਿਵਾਜ ਸਭ ਹਰ ਪਾਸੇ ਸਹਿਜ ਸੁਭਾਅ ਹੀ ਹਾਵੀ ਹੁੰਦੇ ਜਾ ਰਹੇ ਹਨ।

ਫਿਲਮਾਂ ਅਤੇ ਮੀਡੀਏ ਉਤੇ ਪੱਛਮੀ ਸਭਿਆਤਾ ਦਾ ਨੰਗੇਜ਼ ਵਕਤੀ ਹੈ। ਫੈਸ਼ਨ ਨੇ ਆਣਾ ਤੇ ਆ ਕੇ ਜਾਣਾ ਹੁੰਦਾ ਹੈ।

ਜੁਆਨੀ ਨੇ ਬਗਾਵਤ ਕਰ ਕੇ ਪਿਛੋਕੜ ਵਾਲੋਂ ਉਦਾਸੀਨ ਹੋਣਾ ਹੁੰਦਾ ਹੈ ਅਤੇ ਪ੍ਰੇੜੂ ਉਮਰ ਨੇ ਸਹਿਜ ਹੋ ਕੇ ਸੰਜਮ ਨਾਲ ਟਿਕਣਾ ਅਤੇ ਵਿਰਸੇ ਨਾਲ ਸੁਤਨ-ਜੋੜਨ ਲਈ ਯਤਨਸ਼ੀਲ ਹੋਣਾ ਹੁੰਦਾ ਹੈ।

ਮੰਨੇ ਪ੍ਰਮੰਨੇ ਫਿਲਮ ਡਾਇਰੈਕਟਰ ਅਮਰੀਕ ਗਿੱਲ ਦਾ ਮੁੰਬਈ ਤੋਂ ਫੌਨ ਆਇਆ। ਉਸਨੇ ਆਪਣੀ ਅਗਲੀ ਫਿਲਮ ਦੀ ਸਕਰਿਪਟ ਲਈ ਬਰਤਾਨਵੀ ਪੰਜਾਬੀਆਂ ਦੇ ਕੁਝ ਸੰਵਾਦ ਪੋਠੋਹਾਰੀ ਵਿਚ ਉਲਥਾਉਣ ਲਈ ਮੇਰੀ ਮਦਦ ਮੰਗੀ।

ਬਰਤਾਨੀਆ ਵਿਚ ਬਾਹਲੇ ਪੰਜਾਬੀ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਪੋਠੋਹਾਰੀ ਹਨ। ਬੋਲਚਾਲ, ਕਾਰ ਵਿਹਾਰ ਤੋਂ ਇਲਾਵਾ

## ਜੇ ਬਾਵਜੂਦ ਉਜਾਡਿਆਂ ਦੇ ਵੀ ਪੰਜਾਬੀ ਦੀ ਉਪ ਬੋਲੀ, ਪੋਠੋਹਾਰੀ ਨਹੀਂ ਮੋਈ ਤਾਂ ਪੰਜਾਬੀ ਬੋਲੀ ਨੂੰ ਵੀ ਕੀ ਖਤਰਾ ਹੋ ਸਕਦਾ ਹੈ।

ਉਹ ਆਪਣੇ ਧੰਦਿਆਂ ਦੀਆਂ ਵਸਤਾਂ ਦੀਆਂ ਮਸ਼ਹੂਰੀਆਂ ਵੀ ਪੋਠੋਹਾਰੀ ਵਿਚ ਕਰਦੇ ਹਨ।

ਲਹਿੰਦੇ ਪੰਜਾਬ ਦੇ ਪੋਠੋਹਾਰ ਇਲਾਕੇ ਵਿਚ ਪ੍ਰਕਾਸ਼ਿਤ ਰੁੰਦੇ ਅਖਬਾਰ 'ਸਦਾਏ ਪੋਠੋਹਾਰ' ਸਮੇਤ ਹੋਰ ਕਿੰਨੇ ਹੀ ਪੋਠੋਹਾਰੀ ਅਖਬਾਰ ਤੇ ਰਸਾਲੇ ਪੱਛਮ ਵਿਚ ਜਾਂਦੇ ਤੇ ਪੜ੍ਹੇ ਜਾਂਦੇ ਹਨ।

ਸਪੇਨ ਤੋਂ 'ਰੇਡੀਓ ਪਾਕ ਸਿਲੋਨਾ ਡਾਟ ਕਾਮ' ਹਰ ਮੰਗਲਵਾਰ ਨਿਰੋਲ ਪੋਠੋਹਾਰੀ ਬੋਲਣ ਵਾਲੀਆਂ ਦੇਹਾਂ ਪੰਜਾਬਾਂ ਅਤੇ ਪੰਜਾਬੋਂ ਬਾਹਰ ਵਸਦੀਆਂ ਪੋਠੋਹਾਰੀ ਖਾਸ ਸ਼ਖਸੀਅਤਾਂ ਨਾਲ ਸਰੋਤਿਆਂ ਦਾ ਤਤਖਤੱਤ ਰੂਬੂ ਕਰਾਉਂਦਾ ਹੈ। ਮੇਰਾ ਵੀ ਕਰਾ ਚੁੱਕਿਆ ਹੈ।

ਜੇ ਬਾਵਜੂਦ ਉਜਾਡਿਆਂ ਦੇ ਵੀ ਪੰਜਾਬੀ ਦੀ ਉਪ ਬੋਲੀ, ਪੋਠੋਹਾਰੀ ਨਹੀਂ ਮੋਈ ਤਾਂ ਪੰਜਾਬੀ ਬੋਲੀ ਨੂੰ ਵੀ ਕੀ ਖਤਰਾ ਹੋ ਸਕਦਾ ਹੈ।

ਮੇਰੀ ਪਾਕਿਸਤਾਨ ਫੇਰ ਦੌਰਾਨ ਆਪਣਾ ਘਰ ਲੱਭਣ ਵਿਚ ਜਿਸ ਨੇਕ ਬੰਦੇ ਨੇ ਮੇਰੀ ਮਦਦ ਦੀ ਕੋਸ਼ਿਸ਼ ਕੀਤੀ ਉਹ ਉਜਾਡਿਆਂ ਵਿਚ ਇਧਰੋਂ, ਜੰਮ੍ਹ ਤੋਂ ਗੁਜਰਖਾਨ ਜਾ ਟਿਕ-ਵਸਿਆ ਸੀ। ਮੇਰੇ ਬੱਚਿਆਂ ਦੀ ਬੋਲੀ ਵੀ ਬੰਬੀਆ ਹਿੰਦੀ ਤੇ ਅੰਗਰੇਜ਼ੀ ਦਾ

ਉਸਦੇ ਪੋਤਰੇ ਦੇ ਫੌਨ ਆਉਣ ਲੱਗੇ। ਡਾਚੇ ਨਿਧੇ ਮੈਂ ਠੇਠ ਪੰਜਾਬੀ ਵਿਚ ਗੱਲ ਕਰ ਰਹੀ ਸਾਂ। ਉਹ ਆਖੇ :

'ਖਾਲ ਜੀ ਜੇ ਗੁਜਰਖਾਨੇ ਹੀ ਗਏ ਹੋ ਤਾਂ ਪੋਠੋਹਾਰੀ ਵਿਚ ਕੀਹਾਂ ਨਾ ਬਾਹਣੇ ? ਮਾੜਾ ਨਿਕਾਹ ਹੈ। ਤੁਸਾਂ ਅੱਛਣਾ ਹੋਸੀਂ।'

ਫੇਰ ਮੇਰੇ ਮੂੰਹਾਂ ਪੋਠੋਹਾਰੀ ਸੁਣਕੇ ਬੋਲੇ, 'ਕਲੇਜੇ ਠੰਚ ਪਾਈ ਛੋੜੀ ਨੋ। ਹਿੰਜ ਹੀ ਬੋਲੇ ਬੋਲੀ ਜਾਵੋ।'

ਜਾਹਿਰ ਹੈ ਹੁਣ ਉਹਨਾਂ ਦੀ ਮਾਂ ਬੋਲੀ ਪੋਠੋਹਾਰੀ ਸੀ।

ਮਾਂ ਬੋਲੀ ਖੂਨ ਵਿਚ ਰਚੀ ਹੁੰਦੀ ਹੈ। ਬੋਲੀਆਂ ਸਾਡੇ ਬੱਚੇ ਤਰੱਦਦ ਨਾਲ ਸਿੱਖਦੇ ਹਨ ਪਰ ਮਾਂ ਬੋਲੀ ਸਹਿਜ ਸੁਭਾਅ ਹੀ ਅੰਦਰੋਂ ਝਰਨੇ ਵਾਂਗ ਫੁੱਟਦੀ ਹੈ।

ਸੰਨ 1990 ਦੀ ਗੱਲ ਹੈ।

ਮੈਂ ਨੋਇਡਾ ਦੇ ਤੀਰੀ ਸੈਕਟਰ ਸਥਿਤ ਆਪਣੇ ਪਲਾਟ ਵਿਚ ਮਕਾਨ ਉਸਾਰੀ ਕਰ ਰਹੀ ਸਾਂ ਤੇ ਪਲਾਟ ਵਿਚ ਹੀ ਆਰਜੀ ਤੌਰ 'ਤੇ ਬਣਾਏ ਇਕ ਕਮਰੇ ਵਿਚ ਰਹਿ ਵੀ ਰਹੀ ਸਾਂ। ਉਸਾਰੀ ਦੌਰਾਨ ਗੁਆਂਢੀ ਵੱਸਦੇ ਪਰਿਵਾਰਾਂ ਨਾਲ ਉੱਠਣਾ ਬੈਠਣਾ ਸੁਭਾਵਕ ਹੀ ਸੀ।

ਪਲਾਟ ਦੇ ਖੱਬੇ ਹੱਥ 'ਤੇ ਵਸਦੇ ਇਕ ਬਹਾਵਲਪੁਰੀ ਪਰਿਵਾਰ ਦੀ ਵੀਹੀ ਕੁਵਿਊਆਂ ਦੀ ਨੂੰਹ-ਕੁਤੀ ਅਕਸਰ ਨਿੰਮ ਦੇ ਰੁੱਖ ਹੇਠਾਂ ਡੱਠੇ ਮੰਜੇ ਉਤੇ ਮੇਰੇ ਨਾਲ ਆ ਛੁੱਕ ਬਹਿੰਦੀ। ਉਹ 'ਮੈਕੁੰ ਤੈਕੁੰ' ਸਮੇਤ ਡਾਫ਼ੀ ਸੁਹਣੀ ਲਹਿੰਦੀ ਪੰਜਾਬੀ ਵਿਚ ਗੱਲ ਕਰਦੀ। ਮੈਨੂੰ ਉਸਦੀਆਂ ਗੱਲਾਂ ਦਾ ਬੜਾ ਆਨੰਦ ਆਉਂਦਾ। ਵੰਡ ਮਗਰੋਂ ਦਿੱਲੀ, ਕਲਕੱਤੇ ਜਾਂ ਮੁੰਬਈ ਜਾ ਵਸੇ ਸਾਡੇ ਸਾਰੇ ਰਿਸਤੇਦਾਰ ਬਾਲਕਾਂ ਦੇ ਮੂੰਹਾਂ 'ਤੇ ਹਿੰਦੀ ਹੀ ਚੜ੍ਹ ਗਈ ਸੀ। ਮੇਰੇ ਬੱਚਿਆਂ ਦੀ ਬੋਲੀ ਵੀ ਬੰਬੀਆ ਹਿੰਦੀ ਤੇ ਅੰਗਰੇਜ਼ੀ ਦਾ

ਚਿੱਤ ਚੇਤਾ

ਕਾਨਾ ਸਿੰਘ

ਲਤੀਵਾਰ ਕਿਤਾਬ

ਮਿਲਗੋਭਾ ਸੀ।

ਉਸ ਕੁੜੀ ਦੀ ਸੂਧ ਤੇ ਸਰਾਇਕੀ ਪੁੱਠ ਦੀ ਲਹਿੰਦੀ ਸੁਣਕੇ ਮੈਂ ਇਸਦਾ ਰਾਜ਼ ਪੁੱਛਣੋਂ ਨਾ ਰਹਿ ਸਕੀ।

‘....ਵਿਆਹ ਤੋਂ ਪਹਿਲਾਂ ਮੈਂ ਕਦੇ ਵੀ ਮਾਂ ਬੋਲੀ ਵਿਚ ਗੱਲ ਨਹੀਂ ਕੀਤੀ ਸੀ, ਮੇਰੇ ਮਾਪੇ ਅਸਾਂ ਭੈਣਾਂ ਭਰਾਵਾਂ ਨਾਲ ਹਿੰਦੀ ਵਿਚ ਹੀ ਕੁਆਉਂਦੇ ਸਨ। ਇਹ ਤਾਂ ਪਿਛਲੇ ਸੱਤ ਅੱਠ ਮਹੀਨਿਆਂ ਤੋਂ ਹੀ ਆਦਤ ਪਈ ਹੈ।’

ਕੁੜੀ ਦਾ ਕਵਾਬ ਸੀ।

“ਪਰ ਇਤਨੇ ਥੋੜ੍ਹੇ ਸਮੇਂ ਵਿਚ ਤੂੰ ਇਤਨੀ ਟੁੱਕੜਾਰ ਤੇ ਰਵਾਨ ਲਹਿੰਦੀ ਕਿਸ ਤਰ੍ਹਾਂ ਬੋਲਣ ਲੱਗ ਪਈ?

ਮੇਰਾ ਅਗਲਾ ਸਵਾਲ ਸੀ।

‘ਨਵੀਂ ਵਿਆਹੀ ਹੋਈ ਮੈਂ ਜਿਉਂ ਹੀ ਆਪਣੀ ਦਾਦੀ-ਸੱਸ ਨੂੰ ਪੈਰੀ ਪਉਣ ਕਰਨ ਲੱਗੀ ਤਾਂ ਮੇਰੀ ਹਿੰਦੀ ਜੁਗਾਨ ਨੂੰ ਸੁਣਦਿਆਂ ਹੀ ਉਹਨਾਂ ਨੇ ਕੰਨਾਂ ਤੇ ਹੱਥ ਧਰਕੇ ਦੋ-ਟੁੱਕ ਫੈਸਲਾ ਸੁਟਾ ਦਿੱਤਾ ਕਿ ਮੈਂ ਤੇਰੇ ਨਾਲ ਆਪਣੀ ਬੋਲੀ ਵਿਚ ਅਲਾਏਂਗੀ ਤਾਂ’

...ਮੇਰੇ ਸੁਰੂ ਪਰਿਵਾਰ ਵਿਚ ਦਾਦੀ ਰੱਬ ਸਮਾਨ ਹੈ। ਕੋਈ ਵੀ ਉਹਨਾਂ ਦੀ ਹੁਕਮ ਅਦੂਲੀ ਕਰਾਂ।

ਕੁੜੀ ਦਾ ਉਤਰ ਸੀ।

‘ਪਰ ਇਸ ਤਰ੍ਹਾਂ ਅਚਾਨਕ ਬੋਲੀ ਬਦਲਣ ਵਿਚ ਤੈਨੂੰ ਕੋਰੀ ਦਿੱਕਤ ਨਹੀਂ ਆਈ ?’

ਮੈਂ ਪੁੱਛਿਆ।

‘ਨਹੀਂ, ਬਿਲਕੁਲ ਨਹੀਂ। ਸਗੋਂ ਮੈਨੂੰ ਇੰਝ ਲਿਗਿਆ ਜਿਵੇਂ ਸਹਿਜ ਹੀ ਮੇਰੇ ਅੰਦਰੋਂ ਝਰਨਾ ਢੁੱਟ ਪਿਆ ਹੋਵੇ। ਮੈਨੂੰ ਤਾਂ ਇੰਝ ਵੀ ਲਿਗਿਆ ਕਿ ਇਸ ਤੋਂ ਪਹਿਲਾਂ ਮੈਂ ਹਿੰਦੀ ਜ਼ੋਰ ਲਾਅ ਕੇ ਬੋਲਦੀ ਰਹੀ ਸਾਂ ਤੇ ਹੁਣ ਪੰਜਾਬੀ ਆਪਮੁਹਾਗੀ ਫਰਨ ਫਰਨ ਉਚਰੀਣ ਲੱਗੀ। ਆਖਰ ਕੰਨਾਂ ਵਿਚ ਤਾਂ ਹਮੇਸ਼ਾਂ ਪੈਂਦੀ ਹੀ ਰਹਿੰਦੀ ਸੀ ਨਾ....।’

“It's your road, and yours alone.  
others may walk it with you,  
but no one can walk it for you.”

- Rumi



## ਲੋੜ ਆਵਿਸ਼ਕਾਰ ਦੀ ਮਾਂ ਹੈ। ਕਨੇਡਾ ਜਾਓ ਜਾਂ ਬਰਤਾਨੀਆ, ਅੰਗਰੇਜ਼ ਵੀ ਆਪਣੇ ਗਾਹਕਾਂ ਨਾਲ ਲੁੜੀਂਦੇ ਪੰਜਾਬੀ ਸ਼ਬਦਾਂ ਨਾਲ ਕੰਮ ਸਾਰ ਲੈਂਦੇ ਹਨ।

ਮਕਾਨ ਉਸਾਰੀ ਦੇ ਸਮਾਨ ਲਈ ਮੈਨੂੰ ਕਦੇ ਸੈਨੇਟਰੀ ਸਟੋਰਾਂ ਦੇ ਚੱਕਰ ਲਗਾਣੇ ਪੈਂਦੇ ਤੇ ਕਦੇ ਬਜ਼ਰੀ, ਇੱਟਾਂ ਜਾਂ ਰੇਤੇ ਲਈ ਗੇੜੇ ਹਾਰਡਵੇਅਰ ਦੇ ਧੰਦੇਦਾਰ, ਗੁਪਤਾ, ਅਗਰਵਾਲ ਜਾਂ ਜੈਨ ਪੰਜਾਬੀ ਬੋਲੀ ਰਾਹੀਂ ਹੀ ਵਿਕਰਿਆਉਂਦੇ ਦਿਸੇ। ਸਥਜ਼ਿਤੀ ਦੇ ਸਟਾਲਾਂ ਉਤੇ ਵੀ ਪੰਜਾਬੀ ਦੀ ਹੀ ਪ੍ਰਧਾਨਤਾ ਵੇਖੀ। ਪੁੱਛਣ 'ਤੇ ਕਈਆਂ ਨੇ ਦਸਿਆ ਕਿ ਉਹ ਤਾਂ ਪੁਸ਼ਤਾਂ ਤੋਂ ਦਿੱਲੀ ਦੇ ਮੁਲ ਵਸਨੀਕ ਹਨ। ਉਹਨਾਂ ਦੀ ਮਾਂ ਬੋਲੀ ਹਿੰਦੀ ਜਾਂ ਹਿੰਦੁਸਤਾਨੀ ਹੈ ਪਰ ਪੰਜਾਬੀ ਗਾਹਕਾਂ ਨਾਲ ਕਾਰਵਿਹਾਰ ਹੋਣ ਕਾਰਨ ਉਹਨਾਂ ਦੀ ਜੁਗਾਨ 'ਤੇ ਸਹਿਜ ਹੀ ਪੰਜਾਬੀ ਚੜ੍ਹ ਗਈ ਸੀ।

ਲੋੜ ਆਵਿਸ਼ਕਾਰ ਦੀ ਮਾਂ ਹੈ। ਕਨੇਡਾ ਜਾਓ ਜਾਂ ਬਰਤਾਨੀਆ, ਅੰਗਰੇਜ਼ ਵੀ ਆਪਣੇ ਗਾਹਕਾਂ ਨਾਲ ਲੜੀਂਦੇ। ਪੰਜਾਬੀ ਸ਼ਬਦਾਂ ਨਾਲ ਕੰਮ ਸਾਰ ਲੈਂਦੇ ਹਨ।

ਭਾਵੇਂ ਫਿਲਮੀ ਮੀਡੀਆ ਦੇ ਨੰਗੇਜ਼ ਨਾਲ ਸਾਡਾ ਦਮ ਘੁੱਟਦਾ ਹੈ ਪਰ ਇਹ ਵੀ ਸੱਚ ਹੈ

ਕਿ ਪੰਜਾਬੀ ਸ਼ਬਦ ਹੀ ਨਹੀਂ ਸਗੋਂ ਪੂਰੇ ਦੇ ਪੂਰੇ ਪੰਜਾਬੀ ਮੁਖਤਿਆਂ ਵਾਲੇ ਪੰਜਾਬੀ ਗੀਤ ਹਰ ਹਿੰਦੁਸਤਾਨੀ ਦੇ ਮੂੰਹ ਚੜ੍ਹ ਗਏ ਹਨ।

ਕਿਸੇ ਵੀ ਦੇਸ ਜਾਵੇ ਜੇ ਉਸਦੇ ਆਮ ਵਰਤੋਂ ਦੇ ਸੌ, ਦੋ ਸੌ ਲਫ਼ਜ਼ ਪੱਲੇ ਬੰਨ੍ਹ ਲਈਏ ਤਾਂ ਔਖਿਆਂ ਸੌਖਿਆਂ ਕੰਮ ਸਰ ਜਾਂਦਾ ਹੈ। ਅਸੀਂ ਪੰਜਾਬੀ ਭਾਵੇਂ ਦੱਖਣੀ ਭਾਸ਼ਾਵਾਂ ਨਾ ਸਮਝ ਸਕੀਏ ਪਰ ਬਾਕੀ ਸਾਰੇ ਭਾਰਤੀ ਪ੍ਰਾਂਤਾਂ ਦੇ ਵਾਸੀ ਸਾਡੇ ਮੀਡੀਏ ਕਾਰਨ ਕੁਝ ਕੁਝ ਸਾਡੀ ਗੱਲ ਸਮਝ ਜਾਂਦੇ ਹਨ।

ਉਜਾਤੇ ਮਹਾਰੋਂ ਸਾਡੇ ਵਡੇਰੀ ਉਮਰ ਦੇ ਲੋਕ ਜਿੱਥੇ ਵੀ ਜਾ ਵਸੇ ਉਥੋਂ ਦੀ ਪ੍ਰਾਂਤਕ ਭਾਸ਼ਾ ਰਾਹੀਂ ਆਪਣੀ ਐਲਾਦ ਨਾਲ ਸੰਚਾਰ ਕਰਨ ਲੱਗੇ। ਦਿੱਲੀ ਵਸਦਿਆਂ ਨੇ ਹਿੰਦੀ, ਕਲਕਤਾ ਵਾਲਿਆਂ ਨੇ ਬੰਗਾਲੀ ਤੇ ਪੂਰਬੀ ਪੰਜਾਬੀ ਵਿਚ ਵੱਸਣ ਵਾਲਿਆਂ ਨੇ ਏਧਰ ਦੀ ਮਲਵਈ ਪੰਜਾਬੀ।

ਪੰਜਾਬੋਂ ਬਾਹਰ ਵੱਸਦੇ ਸਾਡੇ ਹਮਉਮਰਾਂ ਦੀ ਬੋਲੀ ਵਿਚ ਲਹਿੰਦੀ ਜਾਂ ਪੋਠੋਹਾਰੀ ਰੰਗਤ ਕਾਇਮ ਰਹੀ ਪਰ ਪੰਜਾਬ ਵਿਚ ਵਸਦਿਆਂ ਦਾ ਲਹਿਜਾ ਬਦਲ ਗਿਆ। ਇਹ ਕੁਦਰਤੀ ਵੀ ਹੈ। ਕਿਉਂਕਿ ਭਾਸ਼ਾ ਦਾ ਸਿੱਧਾ ਸੰਬੰਧ ਰੁਜ਼ਗਾਰ ਨਾਲ ਹੈ ਤੇ ਰੁਜ਼ਗਾਰ ਸਹਿਜ ਹੀ ਮਾਂ ਬੋਲੀ ਵਿਚ ਪਰਿਵਰਤਨ ਲੈ ਆਉਂਦਾ ਹੈ।

ਬੋਲੀ ਅਤੇ ਸਭਿਆਚਾਰ ਅਨਿੱਖਤ ਹਨ। ਜੇ ਪੰਜਾਬੀ ਬੋਲੀ ਮੇਲ-ਜੋਲ ਅਤੇ ਮੀਡੀਏ ਰਾਹੀਂ ਸਰਬ ਪ੍ਰਵਾਨ ਹੋਈ ਹੈ ਤਾਂ ਪੰਜਾਬੀ ਲਿਬਾਸ ਵੀ ਕੋਈ ਪਿੱਛੇ ਨਹੀਂ ਰਿਹਾ। ਨਾ ਹੀ ਪਛਤਿਆ ਹੈ ਪੰਜਾਬੀ ਖਾਣ-ਪੀਣ, ਰਹਿਣ-ਸਹਿਜ। ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ ਜਾਂ ਦਾਲ ਮੱਖੀਣੀ ਨੂੰ ਚਟਕਾਰਨ ਵਾਲੀਆਂ ਬੰਗਲਾਂ, ਮਰਹੱਟਣਾਂ ਜਾਂ ਗੁਜਰਾਤਣਾਂ ਹੀ ਹੋਵਣ, ਪੰਜਾਬੀ ਸਲਵਾਰਾਂ ਕਮੀਜ਼ਾਂ ਨੇ



ਨਸਲਾਂ, ਰੰਗਾਂ ਤੇ ਸਭਿਆਚਾਰਾਂ ਦੇ ਆਰ-ਪਾਰ  
ਇੱਕ ਸਹਿਜ ਵਾਕਫ਼ੀ।

ਉਹਨਾਂ ਦੀਆਂ ਸਾਡੀਆਂ ਧੋਤੀਆਂ ਦੀ ਥਾਂ ਲੈ ਲਈ ਹੈ। ਪੱਛਮੀ ਲਿਬਾਸ ਦੇ ਸਮਾਨਾਂਤਰ ਜੋ ਕੋਈ ਇਸਤਰੀ ਪਹਿਰਾਵਾ ਟਿਕ ਸਕਿਆ ਹੈ ਤਾਂ ਉਹ ਪੰਜਾਬੀ ਹੀ ਹੈ।

ਘਗਰਾ ਸਾਡੀ ਜਾਂ ਧੋਤੀ ਏਨੇ ਪ੍ਰੈਕਟੀਕਲ ਨਹੀਂ। ਬੋਲੀ ਤਾਂ ਵਗਦਾ ਦਰਿਆ ਹੈ। ਇਸਨੇ ਬੜਾ ਕੁਝ ਛੁੱਡਣਾ ਤੇ ਕਾਫ਼ੀ ਕੁਝ ਨਾਲ ਲੈ ਕੇ ਤਰਨਾ ਹੁੰਦਾ ਹੈ।

ਜਿੱਥੇ ਇਕ ਪਾਸੇ ਦਾਦੀ ਦਾ ਅਖਾਣ ਸੀ, 'ਜਾਤ ਵਟਾਈ ਚੰਗੀ ਤੈ ਬੋਲੀ ਵਟਾਈ ਮੰਦੀ' ਉਥੇ ਉਹੀ ਦਾਦੀ ਇਹ ਵੀ ਤਾਂ ਕਹਿੰਦੀ ਹੁੰਦੀ ਸੀ ਕਿ 'ਹਰ ਦਸਾਂ ਕੋਹਾਂ ਤੇ ਬੋਲੀ ਬਦਲ ਜਾਨੀ ਐ' ਫਿਰ ਜੇ ਟਾਂਗਿਆਂ ਛਕਤਿਆਂ ਦੇ ਵੇਲਿਆਂ ਵਿਚ ਦਸਾਂ ਕੋਹਾਂ ਤੇ ਬੋਲੀ ਬਦਲਦੀ ਸੀ ਤਾਂ ਹੁਣ ਤਾਂ ਸੈਂਕੜੇ ਮੀਲਾਂ ਦੀ ਵਿੱਥ ਕੁਝ ਮਿਟਾਂ-ਘੰਟਿਆਂ ਦੀ ਉਡਾਣ ਦੀ ਮਾਰ ਹੈ ਅਰ ਖਪਤ ਸੰਚਾਰ ਦੇ ਸੰਸਾਰੀਕਰਨ ਦਾ ਬੋਲਬਾਲਾ ਏ ਸਭ ਪਾਸੇ। ਹਰ ਥਾਂ 'ਤੇ ਭਾਂਤ ਭਾਂਤ ਦੀ ਲਕੜੀ ਫਿਰ ਕਿੰਨੀ ਕੁ ਸੁਧਤਾ ਕਾਇਮ ਰਹਿ ਸਕਦੀ ਹੈ?

ਲੋਤ ਹੈ ਸਾਹਿਤ ਕਲਾ ਤੇ ਵਿਗਿਆਨ ਦੀਆਂ ਲੋਤਾਂ ਮੁਤਾਬਕ ਸ਼ਬਦਾਂ ਨੂੰ ਤਤਸਮ ਅਤੇ ਤਦਭਵ ਰੂਪ ਵਿਚ ਅਪਣਾਉਣ, ਘੜਨ ਤੇ ਹਜ਼ਮਾਉਣ ਅਰ ਪਚਾਉਣ ਦੀ।

ਸਾਡੀਆਂ ਉਪ ਬੋਲੀਆਂ ਕੋਲ ਸ਼ਬਦਾਂ ਦਾ ਬੇਪਨਾਹ ਜ਼ਖੀਰਾ ਹੈ। ਸਾਨੂੰ ਬਿਨਾਂ ਕਿਸੇ ਗੁਰੇਜ਼ ਦੇ ਉਹਨਾਂ ਨੂੰ ਅਪਣਕੇ ਆਪਣੀ ਮਾਂ ਬੋਲੀ ਨੂੰ ਹੋਰ ਸਮਰੱਥ ਤੇ ਅਸੀਮ ਕਰਨਾ ਚਾਹੀਦਾ ਹੈ।

ਜੁਆਨੀ 'ਤੇ ਵਿਦਰੋਹ ਹਾਵੀ ਹੁੰਦਾ ਹੈ ਸਭ ਕੁਝ ਛੁਟਿਆਉਣ ਅਤੇ ਨਕਾਰਨ ਦਾ ਰੁਖਾ। ਜਿਉਂ ਜਿਉਂ ਬੰਦਾ ਸਿਆਣਾ ਬਿਆਣਾ ਹੋਣ ਲੱਗਦਾ ਹੈ ਉਹ ਆਪਣੇ ਵਿਰਸੇ ਅਤੇ ਜਤ੍ਰਾਂ ਨਾਲ ਪਰਤਣ ਦੀ ਕਰਦਾ ਹੈ। ਸਾਡੀ ਉਮਰ ਦੇ ਜਿਹੜੇ ਵਡੇਰਿਆਂ ਨੇ ਆਪਣੀ

**ਅਧੇ ਅੰਗਰੇਜ਼ ਪੋਤਿਆਂ ਦੋਹਤਿਆਂ ਨਾਲ ਪੰਜਾਬੀ ਬੋਲਦਾ ਹੈ। ਜੇ ਬੱਚੇ ਉਸ ਤੋਂ ਅੰਗਰੇਜ਼ੀ ਵਿਚ ਕੁਝ ਪੁੱਛਣ ਤਾਂ ਕਹਿੰਦਾ ਹੈ, 'ਸੌਰੀ ਮੈਨੂੰ ਨਹੀਂ ਪਤਾ' ਤੁਸੀਂ ਕੀ ਕਹਿ ਰਹੇ ਹੋ। ਮੇਰੇ ਨਾਲ ਪੰਜਾਬੀ ਵਿਚ ਗੱਲ ਕਰੋ।' ਇਹੀ ਹਾਲ ਅੱਜ ਕਲੁਚਾਂ ਸਾਡੇ ਮੁੰਬਈ, ਮਦਰਾਸ, ਕਲਕਤਾ ਜਾਂ ਕਾਨਪੁਰ ਰਹਿੰਦੇ ਰਿਸ਼ਟੇਦਾਰਾਂ ਦਾ ਵੀ ਹੈ।**

ਐਲਾਦ ਨਾਲ ਪੰਜਾਬੀ ਨੂੰ ਅਣਗੋਲਿਆਕੇ ਹਿੰਦੀ ਵਿਚ ਸੰਚਾਰ ਕਰਨਾ ਸ਼ੁਰੂ ਕੀਤਾ ਸੀ ਹੁਣ ਉਹੀ ਆਪਣੇ ਪੋਤਿਆਂ ਪੱਤੀਆਂ ਨਾਲ ਮਾਂ ਬੋਲੀ ਵਿਚ ਗਲਾਂਦੇ ਨੇ ਤੇ ਅਗੋਂ ਆਪਣੇ ਬੱਚਿਆਂ ਨੂੰ ਵੀ ਪੰਜਾਬੀ ਬੋਲਣ ਲਈ ਬਜਿੰਦ ਹੁੰਦੇ ਨੇ।

ਵੈਨਕੂਵਰ ਵਿਚ ਰਹਿੰਦਾ ਮੈਥੋਂ ਪੰਜ ਸਾਲ ਵੱਡਾ ਮੇਰਾ ਭਰਾ ਇਸਦੀ ਮਿਸਾਲ ਹੈ। ਦਿੱਲੀ ਰਹਿੰਦਿਆਂ ਆਪਣੇ ਬੱਚਿਆਂ ਨਾਲ ਉਹ ਹਿੰਦੀ ਬੋਲਦਾ ਸੀ ਤੇ ਹੁਣ ਵੈਨਕੂਵਰ ਵਿਚ ਵਸਦੇ ਆਪਣੇ ਅਧੇ ਅੰਗਰੇਜ਼ ਪੋਤਿਆਂ ਦੋਹਤਿਆਂ ਨਾਲ ਪੰਜਾਬੀ ਬੋਲਦਾ ਹੈ। ਜੇ ਬੱਚੇ ਉਸ ਤੋਂ ਅੰਗਰੇਜ਼ੀ ਵਿਚ ਕੁਝ ਪੁੱਛਣ ਤਾਂ ਕਹਿੰਦਾ ਹੈ, 'ਸੌਰੀ ਮੈਨੂੰ ਨਹੀਂ ਪਤਾ' ਤੁਸੀਂ ਕੀ ਕਹਿ ਰਹੇ ਹੋ। ਮੇਰੇ ਨਾਲ ਪੰਜਾਬੀ ਵਿਚ ਗੱਲ ਕਰੋ।' ਇਹੀ ਹਾਲ ਅੱਜ ਕਲੁਚਾਂ ਸਾਡੇ ਮੁੰਬਈ, ਮਦਰਾਸ, ਕਲਕਤਾ ਜਾਂ ਕਾਨਪੁਰ ਰਹਿੰਦੇ ਰਿਸ਼ਟੇਦਾਰਾਂ ਦਾ ਵੀ ਹੈ।

ਜਿਨ੍ਹਾਂ ਦੇ ਮਾਧਿਆਂ ਨੇ ਉਹਨਾਂ ਨਾਲ ਹਿੰਦੀ, ਅੰਗਰੇਜ਼ੀ, ਤਾਮਿਲ ਤੇ ਬੰਗਲਾਈ ਵਿਚ ਸੰਚਾਰ ਕੀਤਾ ਹੁਣ ਉਹ ਆਪਣੇ ਧੀਆਂ ਪੁੱਤ੍ਰਾਂ ਅਤੇ ਦੋਹਤਰ-ਪੋਤਰ ਨਾਲ ਪੰਜਾਬੀ ਬੋਲਣ ਲੱਗ ਪਏ ਹਨ।

ਹੁਣ ਦੀ ਸਾਡੀ ਨਵੀਂ ਪੀੜ੍ਹੀ ਪੰਜਾਬੀ ਤੇ ਅੰਗਰੇਜ਼ੀ ਦਾ ਮਿਲਗੋਭਾ ਬੋਲਦੀ ਹੈ।

ਹੁਣ ਮੈਂ ਆਪਣੇ ਵਲ ਪਰਤਦੀ ਹਾਂ। ਪੋਠੋਹਾਰ ਵਿਚ ਮੇਰੀ ਪ੍ਰਾਇਮਰੀ ਸਿੱਖਿਆ ਮਾਂ ਬੋਲੀ ਪੰਜਾਬੀ ਦੀ ਦੇਣ ਸੀ। ਇੱਲੀ ਆ ਕੇ ਛੇਵੇਂ ਤੋਂ ਹਿੰਦੀ, ਅੰਗਰੇਜ਼ੀ ਸ਼ੁਰੂ ਹੋਈ ਤੇ ਹੈਰਾਨੀ ਦੀ ਗੱਲ ਹੈ ਕਿ ਮਾਂ ਬੋਲੀ ਦੀ ਪੱਕੀ ਬੁਨਿਆਦ ਹੋਣ ਕਾਰਨ ਮੈਂ ਝੱਟ ਹੀ ਹਿੰਦੀ ਤੇ ਅੰਗਰੇਜ਼ੀ ਮਾਧਿਆਮ ਵਿਚ ਸਥਾਨਕ ਜਮਾਤਾਂਨਾਂ ਨੂੰ ਪਛਾਣ ਲੱਗੀ।

ਦਿੱਲੀ ਦੀ ਉਰਦੂਨੂਮਾ ਹਿੰਦੀ ਮੇਰੇ ਮੂੰਹ ਚਤੁੰਗ ਗਈ। ਫੇਰ ਅੱਠ ਸਾਲਾਂ ਮਗਰੋਂ ਦਿੱਲੀ ਯੂਨੀਵਰਸਿਟੀ ਤੋਂ ਪੰਜਾਬੀ ਐਮ.ਏ. ਕਰਨ ਨਾਲ ਮੁੜ ਮਾਂ ਬੋਲੀ ਦੇ ਸੰਚਾਰ ਵੱਲੋਂ ਸੁਚੇਤ ਹੋਈ।

ਵਿਆਹ ਮਗਰੋਂ ਮੁੰਬਈ ਵੱਸ ਜਾਣ ਕਾਰਨ 'ਮੇਰੇ ਕੋ ਤੇਰੇ ਕੋ' ਵਾਲਾ ਮਰਾਈਨੂਮਾ ਹਿੰਦੀ ਅਤੇ ਅੰਗਰੇਜ਼ੀ ਦਾ ਮਿਲਗੋਭਾ ਵੀ ਮੂੰਹ ਤੇ ਚੜ੍ਹਨਾ ਸੁਭਾਵਕ ਹੀ ਸੀ।

ਮੇਰੀ ਗੁਆਂਦੁਣ ਲਲਿਤਾ ਨਾਇਕ ਦੱਖਣ-ਭਾਰਤੀ ਸੀ। ਉਹ ਆਪਣੀ ਬਾਲਤੀ, ਕਾਮਾਕਸ਼ੀ ਨਾਲ ਅੰਗਰੇਜ਼ੀ ਵਿਚ ਹੀ ਗੱਲ ਕਰਦੀ। ਉਸ ਦੱਸਿਆ ਕਿ ਉਸਦੀ ਬੱਚੀ ਛੇਤੀ ਹੀ ਅੰਗਰੇਜ਼ੀ ਮਾਧਿਆਮ ਦੇ ਸਕੂਲ ਵਿਚ ਜਾਣ ਲਗੇਗੀ। ਜੇ ਘਰੋਂ ਹੀ ਅੰਗਰੇਜ਼ੀ ਦੀ ਮੁਹਾਰਤ ਹੋਈ ਤਾਂ ਸਕੂਲ ਵਿਚ ਜਮਾਤੀਆਂ ਤੇ ਅਧਿਆਪਕਾਂ ਨਾਲ ਸੌਖੀ ਤਰ੍ਹਾਂ ਸੰਚਾਰ ਕਰ ਸਕੇਗੀ। ਉਸ ਮੈਨੂੰ ਵੀ ਇਹੋ ਨਸੀਹਤ

ਚਿੱਤ ਚੇਤਾ

ਕਾਨਾ ਸਿੰਘ

ਲਤੀਵਾਰ ਕਿਤਾਬ

## ਭਾਈ ਪਿ੍ਰ. ਜੋਧ ਸਿੰਘ

ਇੰਦਰਪ੍ਰੀਤ ਕੌਰ

ਕਥਨ



ਦਿੱਤੀ ਕਿ ਮੈਂ ਵੀ ਆਪਣੇ ਡੇਢ ਸਾਲਾ  
ਸੰਨੀ ਨਾਲ ਪੰਜਾਬੀ, ਹਿੰਦੀ ਦੇ ਨਾਲ ਨਾਲ  
ਅੰਗਰੇਜ਼ੀ ਵਿਚ ਵੀ ਗੱਲਬਾਤ ਕਰਾਂ। ਮਾਂ  
ਬੋਲੀ ਤਾਂ ਉਹ ਮਾਪਿਆਂ ਦੀ ਗੱਲਬਾਤ ਸੁਣ  
ਸੁਣਕੇ ਹੀ ਗ੍ਰਹਿਣ ਕਰ ਲਏਗਾ।

ਮੈਂ ਲਿਲਤਾ ਦੀ ਗੱਲ ਮੰਨ ਲਈ। ਮੇਰੇ  
ਦੋਵੇਂ ਬੱਚੇ ਬੰਬਈਆ ਹਿੰਦੀ, ਮਰਾਠੀ,  
ਗੁਜਰਾਤੀ ਤੇ ਅੰਗਰੇਜ਼ੀ ਦੀ ਖਿੱਚਤ-ਭਾਸ਼ਾ  
ਨਾਲ ਵੱਡੇ ਹੋਏ। ਹਾਂ, ਮਾਪਿਆਂ ਅਤੇ  
ਸੰਬੰਧੀਆਂ ਦੇ ਸੰਪਰਕ ਕਾਰਨ ਉਹ ਪੰਜਾਬੀ  
ਤੋਂ ਵੀ ਅਣਭਿੰਜ ਨਾ ਰਹੇ।

ਵਕਤ ਨੇ ਪਲਟਾ ਖਾਧਾ। ਚੁਰਾਸੀ ਦੇ  
ਦੰਗਿਆਂ ਦੌਰਾਨ ਮੁੰਬਈ ਵਿਚ ਵੱਡੇ ਪੁੱਤਰ  
ਸੰਨੀ 'ਤੇ ਸਿਫ ਸੈਨਿਕਾਂ ਨੇ ਹਮਲਾ ਕੀਤਾ।  
ਆਰਜ਼ੀ ਤੌਰ 'ਤੇ ਮੈਂ ਮੁਹਾਲੀ ਆਣ ਟਿਕੀ।

ਹਰਿਮੰਦਰ ਸਾਹਿਬ ਉਤੇ ਹਮਲੇ ਵੇਲੇ  
ਸੰਨੀ ਅੰਮ੍ਰਿਤਸਰ ਹੀ ਸੀ, ਦਾਦੀ ਕੋਲਾ।

ਉਸਨੇ ਉਹ ਘੁੱਲ੍ਹਘਾਰਾ ਅੱਖੀਂ ਡਿੱਠਾ।  
ਕਿਸੇਰ ਬਾਲਕ ਦੇ ਮਨ 'ਤੇ ਡਾਛੀ ਗੁੱਝੀ  
ਸੱਟ ਲੱਗੀ। ਮਨ ਸਥਿਰ ਨਾ ਰਿਹਾ ਤੇ ਉਹ  
ਘਰ-ਬਾਹਰ ਤਿਆਗਕੇ ਡੇਰਿਆਂ ਵਿਚ ਜਾ  
ਟਿਕਿਆ। ਅੱਠ ਦਸ ਸਾਲ ਉਸਦਾ ਕੋਈ  
ਅਤਾ ਪਤਾ ਨਹੀਂ ਸੀ। ਜਦੋਂ ਮੁੜ ਆਏ  
ਮਿਲਿਆ ਤਾਂ ਉਹ ਅੰਮ੍ਰਿਤਧਾਰੀ ਸੀ, ਨੀਲੇ  
ਬਾਣੇ ਵਿਚ। ਮੁਹਾਲੀ ਵਿਚ ਚਿਰ ਤੋਂ ਰਹਿੰਦੀ  
ਹੋਈ ਵੀ ਮੈਂ ਇਥੋਂ ਦੀ ਮਲਵਈ ਭਾਸ਼ਾ  
ਅਤੇ ਕਿਸਾਨੀ ਨਾਲ ਜੁੜੇ ਕਈ ਸ਼ਬਦਾਂ 'ਤੋਂ  
ਅਨਜਾਣ ਸਾਂ ਪਰ ਸੰਨੀ ਭਾਸ਼ਾ ਤਾਂ ਕੀ ਇਥੋਂ  
ਦੇ ਖੇਤੀ ਪ੍ਰਧਾਨ ਸਭਿਆਚਾਰ ਦੀ ਰਗ ਰਗ  
ਤੋਂ ਵਾਕਿਫ ਸੀ ਜਿਸ ਤੋਂ ਸਦਾ ਦੀ ਸ਼ਹਿਰਨ  
ਉਸਦੀ ਮਾਂ ਅਣਭਿੰਜ ਸੀ।

ਸੰਨੀ ਆਪ ਤਾਂ ਠੇਠ ਮਲਵਈ ਪੰਜਾਬੀ  
ਵਿਚ ਗੱਲ ਕਰਦਾ ਪਰ ਜੇ ਮੈਂ ਪੰਜਾਬੀ ਵਿਚ  
ਜੁਆਬ ਦਿਆਂ ਤਾਂ ਔਖਾ ਹੁੰਦਾ, ਵਿਦਰੋਹ  
ਕਰਦਾ।

'ਮੇਰੇ ਨਾਲ ਮੇਰੀ ਮਾਂ ਬੋਲੀ ਵਿਚ ਗੱਲ  
ਕਰੋ' ਸੰਨੀ ਆਖਦਾ। 'ਤੇ ਮਾਂ ਬੋਲੀ ਹੀ ਬੋਲ  
ਰਹੀ ਹਾਂ ਨਾ' 'ਇਹ ਤੁਹਾਡੀ ਮਾਂ ਬੋਲੀ ਹੈ,  
ਮੇਰੀ ਨਹੀਂ। ਮੇਰੇ ਨਾਲ ਤਾਂ ਤੁਸੀਂ ਹਮੇਸ਼ਾਂ  
ਬੰਬਈਆਂ ਹਿੰਦੀ, ਅੰਗਰੇਜ਼ੀ ਵਿਚ ਗੱਲ  
ਕਰਦੇ ਹੋ। ਹੁਣ ਜਦੋਂ ਪੰਜਾਬੀ ਬੋਲਦੇ ਹੋ ਤਾਂ  
ਕੋਈ ਹੋਰ ਹੀ ਲੱਗਦੇ ਹੋ। ਮੇਰੀ ਮਾਂ ਨਹੀਂ।'  
ਸੰਨੀ ਦੀ ਦਲੀਲ ਸੀ।

ਮੇਰੇ ਕੋਲ ਕੋਈ ਜੁਆਬ ਨਹੀਂ ਸੀ।

ਪਿਛਲੇ ਪੰਜੀ ਸਾਲਾਂ ਤੋਂ ਪੰਜਾਬ ਵਿਚ  
ਟਿਕ-ਵੱਸ ਗਏ ਮੇਰੇ ਦੋਵੇਂ ਪੁੱਤਰ ਹੁਣ  
ਮੈਥੋਂ ਵੱਧ ਚੰਗੀ ਤੇ ਠੇਠ ਪੰਜਾਬੀ ਬੋਲਦੇ  
ਹਨ। ਕਈ ਵੇਰਾਂ ਕਿਸੇ ਅੰਗਰੇਜ਼ੀ ਸ਼ਬਦ  
ਦਾ ਪੰਜਾਬੀ ਸਮਾਨਾਂਤਰ ਲੱਭਣ ਲਈ ਮੈਨੂੰ  
ਉਹਨਾਂ ਦਾ ਮਸ਼ਵਰਾ ਲੈਣਾ ਪੈਂਦਾ ਹੈ। ਮੈਂ  
ਬਾਹਲਾ ਘਰ ਰਹਿੰਦੀ ਹਾਂ ਤੇ ਉਹ ਬਾਹਰ  
ਵਿਚਦੇ ਹਨ।

ਮੇਰੀ ਉਮਰ ਭੁਲਣ ਦੀ ਹੈ ਤੇ ਮੇਰੇ  
ਪੁੱਤਰਾਂ ਦੀ ਚੇਤੇ ਦੀ। ਹੁਣ ਸਾਡਾ ਆਪਸੀ  
ਸੰਚਾਰ ਸ਼ੁਧ ਤੇ ਰਵਾਨ ਪੰਜਾਬੀ ਵਿਚ ਹੁੰਦਾ  
ਹੈ।

ਹੁਣ ਸੰਨੀ ਦੀ ਤੇ ਮੇਰੀ ਇਕੋ  
ਹੀ ਮਾਂ ਬੋਲੀ ਹੈ, ਪੰਜਾਬੀ। ਜੋ ਸੌਖੀ,  
ਸਹਿਜ ਤੇ ਤਾਕਤਵਰ ਹੈ। ਏਸੇ ਲਈ ਹੋਰ  
ਸਭ ਪ੍ਰਾਂਤਕ ਭਾਸ਼ਾਵਾਂ ਨਾਲੋਂ ਵੱਧ ਪ੍ਰਚੱਲਤ  
ਹੈ। ਜੇ ਅਸੀਂ ਮੀਡੀਏ ਰਾਹੀਂ ਇਸਦੇ  
ਵਿਗਤਨ ਦੀ ਚਿਤਾ ਨਾ ਕਰੀਏ ਤਾਂ ਚੰਗਾ ਹੈ  
ਹੋਵੇਗਾ। ਮੀਡੀਆ ਪੰਜਾਬੀ ਦੀ ਸ਼ਬਦਾਵਲੀ  
ਨੂੰ ਪ੍ਰਸਾਰਿਤ ਤੇ ਪ੍ਰਚੱਲਤ ਕਰ ਰਿਹਾ ਹੈ।  
ਸਾਹਿਤਕਾਰ ਇਸ ਨੂੰ ਹਰ ਪੱਖੋਂ ਭਰਪੂਰ ਤੇ  
ਅਮੀਰ ਕਰ ਰਹੇ ਹਨ।

ਅੱਜ ਅਸੀਂ ਕਹਿ ਸਕਦੇ ਹਾਂ :

ਅਸਾਂ ਹਮਤੋ ਤੁਮਤੋ ਕਰਨੀ ਨਹੀਂ ਅਸੀਂ,  
ਅਸੀਂ ਤੇ ਤੁਸੀਂ ਸਿਖਾਵਾਂਗੇ।

0172-2228275

ਬੋਲੀ ਮਿਠੀ ਉਹੋ ਲਗਦੀ ਹੈ ਜਿਸ ਦੇ  
ਸ਼ਬਦ ਸੇਖ ਨਾਲ ਉਚਾਰੇ ਜਾ ਸਕਣ ਜੇ  
ਸ਼ਬਦਾਂ ਦੇ ਸੱਧ ਉਚਾਰਣ ਵਿਚ ਹੀ ਸਾਰਾ  
ਜੋਰ ਤੇ ਸੁਰਤ ਖਰਚ ਹੁੰਦੀ ਰਹੇ ਤਾਂ ਬੋਲੀ  
ਦਾ ਵਹਾਉ ਰੁਕਣ ਲੱਗ ਪੈਂਦਾ ਹੈ। ਰਵਾਨੀ  
ਘੱਟ ਜਾਂਦੀ ਹੈ ਅਤੇ ਬੋਲ ਦਾ ਉਤਰਾਅ  
ਚੜਾਅ ਕੁਦਰਤੀ ਨਹੀਂ ਰਹਿੰਦਾ। ਜੈਪਰਸਨ  
ਲਿਖਦਾ ਹੈ 'ਕਿ ਬੋਲੀ ਦੇ ਸੁਹਫਣ ਦੀ ਇਕ  
ਕਸਵੱਟੀ ਉਸ ਦਾ ਵਹਾਉ ਹੈ, ਜੇ ਕਿਸੇ  
ਕਲਾਕਾਰ ਨੂੰ ਪੁਛੀਏ ਕਿ ਦੋਹਾਂ ਸ਼ਬਦਾਂ ਜਾਂ  
ਵਾਕ ਅੰਸ਼ਾਂ ਵਿਚੋਂ ਕਿਹੜਾ ਚੰਗੇਰਾ ਹੈ ਤਾਂ  
ਆਮ ਤੌਰ ਤੇ ਉਹ ਰਾਇ ਦੇਣ ਤੋਂ ਪਹਿਲਾਂ  
ਉਹਨਾਂ ਸ਼ਬਦਾਂ ਨੂੰ ਤੋਲੇਗਾ। ਅਵਾਜ਼ ਤੇ  
ਘਮਕਾਰ ਦੀ ਖੂਬਸੁਰਤੀ ਇਹਨਾਂ ਦੀ ਤਾਣ  
ਵਿਚ ਯੂਲੀ ਮਿਲੀ ਹੁੰਦੀ ਹੈ, ਕਿਉਂਕਿ  
ਸ਼ਬਦਾਂ ਜਾਂ ਉਹਨਾਂ ਤੋਂ ਬਣੇ ਵਾਕ ਅੰਸ਼ਾਂ ਦੀ  
ਅਵਾਜ਼ ਤੇ ਜੇ ਸੰਤੁਸ਼ਟਤਾ ਪ੍ਰਾਪਤ ਹੁੰਦੀ ਹੈ,  
ਉਹ ਬਹੁਤ ਉਸ ਸੇਖ ਪਰ ਨਿਰਭਰ ਹੁੰਦੀ  
ਹੈ ਜਿਸ ਨਾਲ ਉਹ ਸੁਖਲੇ ਉਚਾਰਣ ਕੀਤੇ  
ਜਾ ਸਕਦੇ ਹਨ। ਜਿਕਰ ਨਾਚ ਜਾਂ ਗਾਇਨ  
ਦੀ ਖੂਬੀ ਦਾ ਨਿਰਭਰ ਇਸ ਵਿੱਚ ਹੈ ਕਿ  
ਉਹ ਬੋਲੀ ਜਤਨ ਨਾਲ ਮੁਰਤੀਮਾਨ ਕੀਤਾ  
ਜਾ ਸਕੇ, ਇਕਰ ਹੀ ਜੋ ਸ਼ਬਦ ਔਖ ਨਾਲ  
ਜਾਣ ਉਹ ਕੋਝੇ ਹੋ ਜਾਂਦੇ ਹਨ।

9888690280

# ਦੰਦਰੋਲ

## ਚਹਿਲ ਜਗਪਾਲ 'ਰੱਲੀ'

ਗੱਲਬਾਤ



ਸੱਥ 'ਚ ਬੈਠੇ ਬਾਬੇ ਕਿਸ਼ਨੇ ਨੇ ਧੂਈਂ ਦੀ ਬੁਝ ਚੱਲੀ ਅੱਗ ਫੁਰੋਲਦਿਆਂ ਗੱਲ ਸੁਰੂ ਕੀਤੀ.....

"ਅਜੇ ਲੋਕਾਂ ਨੂੰ ਜ਼ਿੰਦਗੀ ਦੀ ਸੁੱਖ ਜੀ ਆਉਣੀ ਸੁਰੂ ਈ ਹੋਈ ਤੀ.... ਜਦੋਂ ਗੁਰਨਾਮ ਦੇ ਮੁੱਢ ਛੁੱਟੀ..... ਓਦੋਂ ਇੱਕ ਹਵਾ ਜੀ ਵਗੀ ਬੀ ਬੰਦੇ ਦਾ ਜੁੱਸਾ ਪੂਰਾ ਤਾਕਤਵਰ ਹੋਣਾ ਚਾਹੀਦੈ..... ਜੋ ਆਪਣੀ ਰਖਿਆ ਤਾਂ ਕਰੇ ਈ ਕਰੇ, ਆਂਢੀ-ਗੁਆਂਢੀਆਂ ਲਈ ਵੀ ਢਾਲ ਬਣੈ..... ਏਸੇ ਹਵਾ ਦਾ ਲਾਹਾ ਲੈਂਦਿਆਂ ਸਥਾਨਕ ਡਾਕਟਰ ਕੈਂਹੂੰ ਲੱਗੇ..... 'ਜੁਆਨੋ ਛੁੱਡੋ ਢੰਡ-ਪੇਲਣ..... ਆਹ ਸਾਡੇ ਆਲੇ ਨੁਸਕੇ ਵਰਤੋਂ, ਦੇਖਿਓ ਸਰੀਰ ਬਣਦਾ..... ਬੱਸ ਤੜਕੇ-ਆਥਣੇ ਮਾਰਿਆ ਕਰਿਓ ਐਸ ਪੈਂਡਰ ਦੇ ਦੋ-ਦੋ ਚਮਚੇ ਅੰਦਰ... ਪਾਣੀ ਦੇ ਗਲਾਸ ਨਾਲ..... ਮੋਦਿਆਂ ਤੋਂ ਦੀ ਬੁੱਕੋਂਗੇ ਜਣੋ-ਖਣੇ ਦੇ...' ..... ਗੁਰਨਾਮ

ਮੌਰੀ ਹੋ ਨਿਕਲਿਆ ਪੈਂਡਰ ਆਲੇ ਨੁਸਕੇ ਦਾ..... ਇੱਕ ਵਾਰ ਤਾਂ ਸਰੀਰ ਭਾਫ਼ਾਂ ਛੱਡਣ ਲਾਤਾ..... ਲਾਲੀ ਛੁੱਲ-ਛੁੱਲ ਪਵੇ..... ਜੁੱਸੇ ਦੀਆਂ ਸੱਥਾਂ 'ਚ ਗੱਲਾਂ ਹੋਣ ਲਾਗੀਆਂ..... ਗੱਲ ਮੁਕਾਓ ਗਾਮਾ-ਗਾਮਾ ਹੋਗੀ ਲਾਕੇ 'ਚ..... ਗਾਮਾ ਡਾਕਟਰ ਦੀਆਂ ਸਿਪਤਾਂ ਕਰਦਾ ਨਾ ਬਕਦਾ..... ਪਰ ਜਿੰਨੀ ਛੇਤੀ ਗਾਮੇਂ ਨਾਂ ਦੀ ਨੇਰੀ ਵਗੀ ਓਨੀ ਛੇਤੀ ਮੌਡਾ ਪੈ ਗਿਆ..... ਸਰੀਰ ਸੂਤਿਆਂ ਗਿਆ.... ਦੰਦ ਤੱਤਗੇ.... ਜਬਾਤੇ ਅੰਦਰ ਨੂੰ ਤੇ ਚੂਹੀ 'ਚ ਕੁੱਬ..... ਨਾ ਭੁੱਖ ਲੱਗੇ ਨਾ ਤੇਹ..... ਇੱਕ ਦਿਨ ਫੇਰ ਹੋਸਲਾ ਜਾ ਕਰਕੇ ਉਸੇ ਡਾਕਟਰ ਕੋਲੇ ਗਿਆ ਤਾਂ ਡਾਕਟਰ ਨੇ ਸਾਰੇ ਟੈਹਟ ਕੀਤੇ ਸਰੀਰ ਦੇ..... ਰਪੋਟਾਂ ਦੇਖ ਡਾਕਟਰ ਲਖਣ ਲਾ ਲਿਆ ਬੀ ਬਚਿਆ ਤਾਂ ਅੰਦਰ ਕੱਖ ਨੀ..... ਗੁਰਦੇ, ਫੇਫੜੇ, ਜਿਗਰ

ਸਭ ਜਵਾਬ ਦੇਈਂ ਬੈਠੇ ਨੇ..... ਬੱਸ ਮਾਤਾ-ਮੌਟਾ ਦਿਲ ਸਾਹ ਜਾ ਭਰਦੈ, ਜੀਦੇ ਕਰਕੇ ਤੁਰਿਆ ਫਿਰਦੈ..... ਪੈਂਡਰ ਆਲੇ ਨੁਸਕੇ ਨੇ ਅੰਦਰ ਚੱਟ ਤਾ ..... ਹੁਣ ਡਾਕਟਰ ਨੇ ਸੋਚਿਆ ਬੀ ਹੀਲਾ ਕੀ ਕੀਤਾ ਜਾਵੇ..... ਜੇ ਸੱਚ ਦਸਦੈ ਤਾਂ ਨਾਲੇ ਬਦਨਾਮੀ ਹੋਊ ਨਾਲੇ ਤੌਰੀ-ਫੁਲਕਾ ਬੰਦ ਹੋਜ਼..... ਸੋਚ-ਬਚਾਰ ਕਰਨ ਵਾਸਤੇ ਸਰਸਰੀ ਨਿਗ੍ਰਾ ਮਾਰੀ ਜਦੋਂ ਉਹਨੇ ਗਾਮੇ ਦੇ ਸਰੀਰ 'ਤੇ..... ਉਹਦਾ ਮੰਹ ਦੇਖਦਿਆਂ ਫੱਟ ਤਰਕੀਬ ਔਡਗੀ..... ਕੈਂਦੂ... 'ਗਾਮਿਆ ਫੁੱਲੀ ਬਮਾਰੀ..... ਸਾਰਾ ਜੱਦੀ ਦੰਦਾ ਨੇ ਪਾਇਐ..... ਅੰਦਰਲਾ ਸਾਰਾ ਕੁਸ ਸਹੀ ਚੱਬੇ ਰੋਟੀ-ਟੁੱਕ ਨਾਲ ਈ ਠੀਕ ਰੈਦੈ..... ਜਦ ਭਲਾਂ ਦੰਦ ਈ ਹੈਨੀ, ਅੰਦਰ ਤਾਂ ਵਗਾਤ ਪੈਣਾ ਈ ਪੈਣੈ ...' ..... ਗਾਮੇ ਨੂੰ ਦੰਦਰੋਲ ਲਾਕੇ ਜਦ ਡਾਕਟਰ ਨੇ ਸ਼ੀਸੇ 'ਚ ਮੰਹ ਦੇਖਾਇਆ, ਗਾਮੇ ਦੀਆਂ ਅੱਖਾਂ 'ਚ ਚਮਕ ਆਗੀ..... ਜਬਾਤੇ ਭਰੇ-ਭਰੇ ਲੱਗਣ..... ਮੰਹ ਦਾ ਹੁਲੀਆ ਜਾ ਈ ਬਦਲਿਆ ਪੈਖਾ..... ਗਾਮੇ ਦੇ ਮੌਡੇ 'ਤੇ ਬਾਪੜਾ ਦੇ ਕੇ ਡਾਕਟਰ ਨੇ ਹੋਸਲਾ ਦਿੱਤਾ, ਅਖੇ.... 'ਲੈ ਗਾਮਿਆ ਸਾਰੀਆਂ ਬਮਾਰੀਆਂ ਦੀ ਜੜ੍ਹ ਈ ਵੰਚਤੀ..... ਲੈ ਨਜ਼ਾਰੇ ਜ਼ਿੰਗਦੀ ਭਰ..' ..... ਹੁਣ ਤਾਂ ਗਾਮਾ ਡਾਕਟਰ ਦਾ ਮਰੀਦ ਈ ਹੋ ਗਿਆ.....

"ਆਹੀ ਹਾਲ ਆਹ ਹਾਰੀ ਕ੍ਰਾਂਤੀ ਨੇ ਕੀਤੈ ਸਾਡੀਆਂ ਜਮੀਨਾ ਤੇ ਕਸਾਨੀ ਦਾ..... ਪਰ ਮੋਟਰ ਨਾ ਦੀ ਦੰਦਰੋਲ ਲਾ ਕੇ ਡਾਕਟਰ ਅਜੇ ਵੀ ਕਸਾਨਾ ਤੋਂ ਜ਼ਿੰਦਾਬਾਦ ਕਰਵਾਈ ਜਾਂਦੇ ਨੇ....." ..... ਬਾਬੇ ਕਿਸ਼ਨੇ ਨੇ ਹਉਕਾ ਲੈ ਕੇ ਗੱਲ ਮੁਕਾਈ.....

(ਫੇਸਬੂਕ)

# ਮਾਰਨ ਖੰਡੀ

## ਹਰਕੀ ਵਿਰਕ

ਗੱਲਬਾਤ



ਕਲਾ ਅਤੇ ਇਕ ਸੁਨੇਹਾ।



48

ਕੌਣ ਭਲਾ? ਹੋਰ ਕੌਣ ਮੇਰੇ ਦਾਦਾ ਰਿ। ਸੁਬੇਦਾਰ ਮੇਜਰ ਉਹੀ ਵੀ ਅੰਗਰੇਜ਼ਾਂ ਵੇਲੇ ਦੇ, ਦੀ ਲਾਡਲੀ, ਇੱਕਲੋਤੀ ਮੱਝ....ਮੇਰਾ ਦਾਦਾ ਤੇ ਉਹ ਯਾਮਰਾਜ ਦੇ ਸਿੰਗਾਂ ਵਾਲੀ, ਐਸੀ ਜੋਟੀ ਇੱਕ ਕਰੇਲਾ ਤੇ ਢੂਜਾ ਨਿੰਮ ਚਤੁਰੀਆ... ਤੇ ਮਾਰਨ ਖੰਡੀ ਦੇ ਸਿੰਗਾਂ ਨਿਰੇ ਅਮਲੀ ਦੀ ਗੱਧ ਜਿੰਡੇ, ਇੱਕ ਕਿੱਲੇ ਤੇ ਉਹ ਬੱਝਦੀ ਤੇ ਆਸੇ ਪਾਸੇ ਦੇ ਦੋ ਕਿੱਲੇ ਉਹਦੇ ਸਿੰਗਾਂ ਕਰਕੇ ਖਾਲੀ ਰੱਖਣੇ ਪੈਂਦੇ। ਹਰ ਵੇਲੇ ਸਰਾਲ ਵਾਂਗੂ ਫੁੱਕਾਂ ਮਾਰਦੀ ਰਹਿੰਦੀ। ਜਦੋਂ ਕਿਤੇ ਛੁੱਟੀਆਂ 'ਚ ਬਾਪੂ ਨੂੰ ਚਾਹ ਰੋਟੀ ਪਹੁੰਚਾਉਣ ਦੀ ਸਾਡੀ ਡਿਊਟੀ ਲੱਗੀ ਹੁੰਦੀ ਤਾਂ ਸਾਹ ਡਰ ਨਾਲ ਉਖਤਿਆ ਰਹਿੰਦਾ ਤੇ ਮੱਝ ਦੇ ਸਿੰਗਾਂ ਤੇ ਚੁੱਕ ਲੈਣ ਦੇ ਡਰਾਉਣੇ ਹਾਦਸੇ ਜਿਹੇ ਦਿਖਦੇ ਰਹਿੰਦੇ।

ਬਥੇਰੀ ਕੋਸ਼ਿਸ਼ ਕੀਤੀ ਹੱਥ 'ਚ ਪੱਠੇ ਫੜ ਕੇ ਮਚੂੰ-ਮਚੂੰ ਦੀਆਂ ਮੂੰਹ ਨਾਲ ਪੁਚਕਾਰਨ ਦੀਆਂ 'ਵਾਜ਼ਾਂ ਕੱਢ ਕੇ ਦੋਸਤੀ ਹੋ ਜੇ ਪਰ ਕਿਥੇ ਜੀ, ਉਹ ਤੇ ਐਸੀ ਸੇਸਨਾਗੀ ਫੂਕ ਛੱਡਦੀ ਕਿ ਨਿਆਇਆਂ ਦੇ ਪੈਰ ਉਖੜ

ਜਾਂਦੇ।... ਪਰ ਜਿੰਨੀ ਕੌੜੀ ਅਪ ਉਹਦੇ ਨਾਲੋਂ ਦਸ ਗੁਣਾ ਸੁਆਦ ਉਹਦਾ ਦੇਂਧ ਯ ਹਰੇ ਪਿਸਤੇ ਜਿਹੇ ਰੰਗਾ, ਆਹਾ, ਤੇ ਕਦੀ ਹੰਕਾਰ ਜਿਹੇ ਨਾਲ ਬਾਪੂ ਨੇ ਕਹਿਣਾ ਆਉ ਤੁਹਾਨੂੰ ਜਾਦੂ ਦਿਖਾਵਾਂ ਤੇ ਜੋਰ-ਜੋਰ ਦੀ ਦੁੱਧ ਦੀਆਂ ਧਾਰਾਂ ਬਾਲਟੀ 'ਚ ਮਾਰਨੀਆਂ ਤਾਂ ਡਰੈਕਟ ਮੱਖਣ ਬਣ ਜਾਣਾ! ਅਸੀਂ ਬੜੇ ਹੈਰਾਨ ਹੋਣਾ ਤੇ ਉਹ ਸੁਆਦ ਤੇ ਕੋਸੇ ਦੁੱਧ ਦੀ ਵਾਸ਼ਨਾ ਅਜੇ ਵੀ ਮਹਿਸੂਸ ਹੁੰਦੀ ਹੈ।

ਮੇਰੇ ਦਾਦਾ ਜੀ ਮਹੀਨੇ 'ਚ ਇੱਕ ਦਿਨ ਲਾਗਲੀ ਤਹਿਸੀਲੋਂ ਪੈਨਸ਼ਨ ਲੈਣ ਜਾਂਦੇ ਸਨ ਤੇ ਉਸ ਦਿਨ ਲੋਕਾਂ ਦੇ ਸਾਹ ਸੁੱਕੇ ਰਹਿੰਦੇ, ਕਿਉਂਕਿ ਬਾਪੂ ਜੀ ਦੇ ਇਧਰ ਉਧਰ ਹੁੰਦਿਆਂ ਹੀ ਮੱਝ ਅਤਾਟ ਪਾਉਣਾ ਸ਼ਰੂ ਕਰ ਦਿੰਦੀ। ਇਸ ਲਈ ਵਿਆਹ ਸਾਦੀ ਵੀ ਦਾਦਾ ਜੀ ਸਾਈਕਲ 'ਤੇ ਜਾਂਦੇ ਤੇ ਨਾਲ 2-2 ਦਿਨ ਮੱਝ ਵੀ ਤੁਰੀ ਰਹਿੰਦੀ..ਇੱਕ ਵਾਰੀ ਬਾਪੂ ਜੀ ਪੈਨਸ਼ਨ ਲੈਣ ਗਏ ਲੇਟ ਹੋ ਗਏ। ਮੱਝ ਨੇ ਹਿਸਾਬ ਕਿਤਾਬ ਜਿਹਾ ਲਾਇਆ ਕਿ ਬਾਪੂ ਅਜੇ ਤੱਕ ਕਿਉਂ ਨਹੀਂ

ਆਇਆ ਤੇ ਕਿੱਲਾ ਪੁਟਾਅ ਕੇ ਬੰਬੀ ਤੋਂ ਪਿੰਡ ਨੂੰ ਦੌੜ ਪਈ। ਮੇਟਰ ਸਾਡੀ 1-1.5 ਕਿਮੀ ਸੀ ਪਿੰਡ ਤੇ ਮੱਝ ਨੇ ਡਾਂਡਾ ਮੀਡਾ ਰਾਹ ਲੱਭ ਲਿਆ। ਮੱਝ ਕਾਹਦੀ ਦੌੜੀ ਮਾਨੇ ਸੁਨਾਮੀ ਆ ਗਈ। ਰਾਹ ਜੋ ਆਇਆ ਉਸਨੇ ਸਿੰਗਾਂ 'ਤੇ ਚੁੱਕ ਲਿਆ। ਤੂੜੀ ਦੇ ਮੁਸਲ-ਕੁਪ, ਲੋਕੀ ਸਾਈਕਲ ਛੱਡ ਭੱਜ ਗਏ। ਮੇਰੇ ਬਾਪੂ ਦਾ ਇੱਕ ਚਚੇਰਾ ਭਰਾ ਬੋਲਾ ਸੀ, ਉਹ ਸਾਈਕਲ 'ਤੇ ਪਿੰਡ ਆ ਰਿਹਾ ਸੀ, ਉਸ ਨੂੰ ਪਤਾ ਨੀ ਲੱਗ ਕਿ ਕੀ ਹਨੇਰੀ ਆ ਗਈ। ਉਹ ਜਦੋਂ ਨੂੰ ਸਮਝ ਪਾਉਂਦਾ ਮੱਝ ਨੇ ਉਸਨੂੰ ਸਾਈਕਲ ਸਮੇਤ ਸਿੰਗਾਂ 'ਤੇ ਚੁੱਕ ਲਿਆ। ਅੱਧਾ ਕਿਲਾ ਉਹ ਬਾਪੂ ਯਾਮਰਾਜ ਦੀ ਧੀ ਦਿਆਂ ਸੰਗਾਂ 'ਤੇ .. ਬਾਪੂ ਮਾਰੇ ਚੰਘਾਤਾਂ, ਹੁਣ ਕਿਹਤਾ ਮਾਈ ਦਾ ਲਾਲ ਜੋ ਮੱਖਣ ਸਿਹੁ ਫੁੱਕੇ(ਦਾਦਿਕਿਆਂ ਦੀ ਅੱਲ) ਦੀ ਮੱਝ ਦੇ ਆਸ ਪਾਸ ਵੀ ਫਟਕ ਜੇ, ਦੇਖਦਿਆਂ-ਦੇਖਦਿਆਂ ਬਾਪੂ ਤੇ ਬੱਲੇ ਛਿੱਗ ਪਿਆ ਪਰ ਚਾਦਰ ਮੱਝ ਦੇ ਸਿੰਗਾਂ 'ਚ ਅੜਗੀ ਤੇ ਉਹ ਹੋਰ ਘਬਰਾਅ ਗਈ। ਇੱਨੇ ਚਿਰ ਨੂੰ ਪਿੰਡ ਆ ਗਿਆ। ਅੱਗੇ ਇੱਕ ਬੀਬੀ ਪੱਠੇ ਸਿਰ 'ਤੇ ਚੁੱਕੀ ਜਾਂਦੀ ਸੀ। ਮਾਰਨ ਖੰਡੀ ਨੇ ਉਸ ਦੀ ਪੰਡ ਸਿੰਗਾਂ 'ਚ ਅੜਾਅ ਲੀ ਤੇ ਬੀਬੀ ਚੜਾਈ ਤੋਂ ਹੇਠਾਂ ਰਿੜ੍ਹ ਗਈ (ਸਾਡਾ ਪਿੰਡ ਦਰੰਗਿਆ ਕੰਢੇ ਉਚਾਈਂ ਤੇ ਆ)... ਸਾਰੇ ਪਿੰਡ ਚ ਹਾਲ ਪਾਰਿਆ ਪੈ ਗਈ। ਗੱਲ ਕੀ ਮੱਝ ਨੇ ਪਿੰਡ ਕੋਠਿਆਂ 'ਤੇ ਚਤਾ 'ਤਾ, ਸਿੰਗਾਂ 'ਚ ਪੱਠੇ ਅੜਾਈ ਮੱਝ ਗਲੀਆਂ 'ਚ ਐਲੀ-ਐਲੀ ਕਰਦੀ ਫਿਰੇ... ਬਾਪੂ ਉਸ ਨੂੰ ਲੱਭੇ ਨਾ, ਪਿੰਡ 'ਚ ਤੇ ਦਫ਼ਾ 144 ਲੱਗ ਗਈ। ਫੇਰ ਕਿਤੇ ਬਾਪੂ ਆਇਆ ਤੇ ਹਵੇਲੀ ਖੋਲੀ ਤੇ ਮੱਝ ਹਵੇਲੀ ਵੱਤੀ ਤੇ ਗੁਰਦਵਾਰੇ ਬੁਲਵਾਇਆ ਕਿ ਬਾਹਰ ਆ ਜੇ ਮੱਖਣ ਸਿਹੁ ਨੇ ਮੱਝ ਬੰਨ੍ਹ ਦਿੱਤੀ ਵਾ :)))) (ਫੇਸਬੁਕ)

# ਸੁਾਂਤੀ....ਸੁਾਂਤੀ.....ਸੁਾਂਤੀ.....!

## ਮਨ ਮਿਦਰ

ਗੱਲਬਾਤ

ਪੰਜਾ ਸੱਤਾਂ ਦਿਨਾਂ ਤੋਂ ਇਕ ਵੱਡੇ ਸਾਰੇ ਚੂਹੇ ਨੇ ਪੁਰੇ ਘਰ 'ਚ ਤਰਬਲੀ ਮਚਾਈ ਪਈ ਸੀ। ਸਿਆਲ ਦੇ ਦਿਨ ਸਨ ਤੇ ਅੱਧੀ ਕੁ ਰਾਤ ਨੂੰ ਟੁੱਕ ਟੁੱਕ ਸੁਰੂ ਹੋ ਜਾਂਦੀ। ਸਾਰਿਆਂ ਦੀ ਜਾਗ ਐਸੀ ਖੁੱਲ੍ਹੀ ਕਿ ਪਹਿਲਾਂ ਸਾਰੇ ਜਾਣੇ ਕਨਸੋਆਂ ਜਹੀਆਂ ਲੈਂਦੇ ਤੇ ਫੇਰ ਉਸਲਵੱਟੇ ਸਹੇ ਭੰਨਣ ਲੱਗ ਜਾਂਦੇ। ਬੀਬੀ ਉਠ ਕੇ ਹੇਠਾਂ ਪੈਰ ਲਮਕਾਅ ਕੇ ਚੱਪਲਾਂ ਲੱਭਦੀ। ਮਨ ਹੀ ਮਨ ਵਿਚ ਚੂਹੇ ਨੂੰ ਕੋਸਦੀ ਤੇ ਉਠ ਕੇ ਬਾਹਰ ਚਲੀ ਜਾਂਦੀ। 'ਐਤਰਾ ਭਤਾ ਨੀ ਅੱਧੀ ਕੁ ਰਾਤ ਨੀ ਕਿਥੇਂ ਆ ਜਾਂਦਾ ਈ, ਨੀਦ ਹਰਾਮ ਕਰਤੀ ਆ ਸਾਰੇ ਟੱਬਰ ਦੀ.....ਵੇ ਕਾਲਿਆ... ਵੇਖਾਂ ਭਲਾ ਪੇਟੀਆਂ ਪਿੱਛੇ ਆ ਕੇ ਕਿਥੇ ਆ...'।

ਕਾਲਾ ਜਾਗ ਮੀਟਿਆ ਜਿਹਾ ਉਠਦਾ ਤੇ ਛਿੱਤਰ ਫੜ ਕੇ ਪੇਟੀਆਂ ਪਿੱਛੇ ਠਕੋਰਨ ਲੱਗ ਜਾਂਦਾ।

"ਦੀਦਾ ਨੀ ਕਿਤੇ ਗੜੀ ਹੋਣਾਂ....ਭਤਾ ਨੀ ਕਿਥੇ ਵੱਡ ਗਿਆ ਈ..."।

"ਚਲ ਸੌਂ ਜਾ ਜੇ ਨਈ ਲੱਬਦਾ ਤੇ..."।

ਕਾਲੇ ਨੇ ਛਿੱਤਰ ਰੱਖਿਆ ਤੇ ਫੇਰ ਲੰਮੇ ਪੈ ਗਿਆ....

ਪੰਜਾਂ ਕੁ ਮਿੰਟਾਂ ਮਗਰੋਂ ਫੇਰ ਓਹੋ ਟੁੱਕ ਟੁੱਕ ਓਹੋ ਬੇਅਰਾਮੀਆਂ ਅਵਾਜ਼ਾਂ।

"ਏਨੂੰ ਗੜੀ ਨਿਕਲੇ ਹੀ ਦੱਹ ਦਿਣ ਹੋਗੇ ਏਨੂੰ ਵੇਖਣ ਫਟੇ ਨੂੰ..."।

"ਕਾਲੇ ਨੇ ਭੱਜ ਕੇ ਛਿੱਤਰ ਫਤਿਆ ਤੇ ਪੇਟੀਆਂ ਮਗਰ ਜਾ ਕੇ ਖਤਾਕ ਕਰਨ ਲੱਗ ਪਿਆ। ਪੰਦਰਾਂ ਵੀਹ ਮਿੰਟ ਉਹ ਪੇਟੀਆਂ ਨੂੰ ਖਤਕਾ ਕੇ ਫੇਰ ਮੰਜੇ 'ਤੇ ਆ ਬਈਠਾ।

"ਗੜੀ ਨਿਕਲੇ ਹੀ ਭਤਾ ਨੀ ਕਿਥੇ ਜਾ ਵਿਤਿਆ.....ਛੁਰ ਈ ਹੋ ਗਿਆ ਹੁਣ ...ਲਗਦਾ ਹੁੱਣ ਨੀ ਹਿੱਲਦਾ..."।

ਕਾਲੇ ਨੇ ਛਿੱਤਰ ਹੇਠਾਂ ਸੁੱਟਿਆ ਤੇ



ਰਜਾਈ ਉਤੇ ਲਪੇਟੀ ਤੇ ਕੰਨਾਂ ਚ ਉਂਗਲਾਂ ਲੈ ਕੇ ਲੰਮਾਂ ਪੈ ਗਿਆ। ਹੁਣ ਕੁਝ ਚੈਨ ਸੀ। ਨੀਂਦ ਦਾ ਜੋਰ ਪੈ ਗਿਆ ਤੇ ਉਸ ਨੂੰ ਫੇਰ ਉਠਣਾਂ ਪੈ ਗਿਆ ਜਦੋਂ ਚਹਾ ਅੰਗੀਠੀ 'ਤੇ ਪਈਆਂ ਬਾਬਿਆਂ ਦੀਆਂ ਫੇਟੋਆਂ ਦੇ ਉਤ੍ਤੋਂ ਦੀ ਹੁੰਦਾ ਹੋਇਆ ਪੜਛੱਤੀ 'ਤੇ ਜਾ ਚਤਿਆ। ਬੀਬੀ ਨੇ ਕਾਲੇ ਨੂੰ ਹਿਲਾਅ ਕੇ ਉਠਾਇਆ।

"ਕਾਲੇ....ਵੇ ਕਾਲੇ.....ਅੱਹ ਬਾਬਿਆਂ ਦੀਆਂ ਫੇਟੋਆਂ ਮਗਰ ਫਿਰਦਾ ਈ ਨਖਾਫਣਾਂ.....ਮਾਰ ਘੱਤ ਏਨੂੰ..."।

ਕਾਲੇ ਨੇ ਫੇਰ ਛਿੱਤਰ ਫਤਿਆ ਤੇ ਚਲਾਵਾਂ ਪੜਛੱਤੀ 'ਤੇ ਮਾਰਿਆ। ਹੁਣ ਚੂਹੇ ਦੀ ਹਿਲ ਜੁਲ ਬੰਦ ਸੀ। "ਕਿਥੇ ਚਲ ਜਾਂਦਾ ਏਡੀ ਛੇਡੀ.....ਪਤਾ ਨੀ ਲਗਦਾ..."।

"ਹੁਣ ਸੌਣਾਂ ਨੀ.....ਬੱਸ ਮਾਰ ਕੇ ਈ ਸਉਂ ਮੈ ਹੁਣ ਏਨੂੰ..."।

ਕਾਲਾ ਠੀਕਰੀ ਪਹਿਰਾ ਦੇਣ ਲੱਗ ਪਿਆ।

ਅੱਧਾ ਘੰਟਾ ਬਹਿ ਘੰਟਾ ਬੈਹ ਕਾਲਾ ਬੈਠਾ ਰਿਹਾ ਤੇ ਚੁਹਾ ਦਤਿਆ ਰਿਹਾ।

ਨਾ ਕਾਲਾ ਸੁੱਤਾ ਤੇ ਨਾ ਚੁਹਾ ਹਿਲਿਆ। ਦੇਵੇ ਜਾਣੇ ਆਪਣੇ ਪੱਹਿਰੇ 'ਤੇ ਅਟੱਲੇ

ਡਟੇ ਪਏ ਸਨ। ਕਾਲਾ ਨੀਂਦ ਅੱਗੇ ਗੋਡੇ ਟੇਕ ਗਿਆ ਤੇ ਬੈਠਾ ਬੈਠਾ ਈ ਮੰਜੇ 'ਤੇ ਟੇਢਾ ਹੋ ਗਿਆ। ਚੁਹਾ ਕਾਲੇ ਦੇ ਪੈਰਾਂ ਹੇਠੋਂ ਦੀ ਲੰਘਿਆ ਤੇ ਪੇਟੀਆਂ ਪਿੱਛੇ ਜਾ ਵਡਿਆ। ਦੱਸ ਪੰਦਰਾਂ ਮਿੰਟਾਂ ਬਾਅਦ ਚੁਹਾ ਫੇਰ ਆਪਣੇ ਆਹਰੇ ਲੱਗ ਗਿਆ... ਟੁੱਕ ਟੁੱਕ ਟੁੱਕ ਟੁੱਕ...

ਕਾਲਾ ਘਕ ਸੁੱਤਾ ਸੀ।

ਟੁੱਕ ਟੁੱਕ ਦੀ ਅਵਾਜ਼ ਲਗਾਤਾਰ ਆ ਰਹੀ ਸੀ।

ਬੀਬੀ ਵੀ ਘੁਕ ਸੁੱਤੀ ਪਈ ਸੀ।

ਸਵੇਰੇ ਚਾਹ ਪੀਂਦਿਆਂ ਹੀ ਕਾਲਾ ਪੇਟੀਆਂ ਦੁਆਲੇ ਹੋਇਆ। ਚੂਹੇ ਦੀ ਪੁੱਛੁਪਤਤਾਲ 'ਚ ਜੁੱਟ ਗਿਆ। ਬੀਬੀ ਨੇ ਪੇਟੀਆਂ ਖਾਲੀ ਕਰਵਾਕੇ ਦੂਜੇ ਅੰਦਰ ਕਰਵਾਅ ਦਿੱਤੀਆਂ। ਇੱਟਾਂ ਦੇ ਹੇਠਾਂ ਵੱਡੀ ਸਾਰੀ ਖੁੱਡ ਪ੍ਰਟੀ ਪਈ ਸੀ ਤੇ ਤਾਜ਼ੀ ਤਾਜ਼ੀ ਕੇਰ ਲਾਗ ਢੇਰੀ ਹੋਈ ਸੀ। ਕਾਲੇ ਨੇ ਤਿੰਨ ਚਾਰ ਬਾਲੀਆਂ ਪਾਣੀ ਦੀਆਂ ਪਾਈਆਂ। ਚੁਹਾ ਪਾਣੀਓਂ ਪਾਣੀ ਹੋਇਆਂ ਮਧੋਲਿਆਂ ਜਿਹਾ ਬਾਹਰ ਨਿਕਲਿਆ।

ਮਾਂਜੇ ਮਾਰ ਮਾਰੇ ਕਾਲੇ ਨੇ ਚੂਹੇ ਨੂੰ ਬਾਵੇਂ ਢੇਰ ਕਰ ਘੱਤਿਆ।

ਪੂਛੋਂ ਫੜ ਕੇ ਪੁੱਠਾ ਲਮਕਾਈ ਕਾਲਾ ਜੇਤੁ ਅੰਦਰਾਂ ਚ ਅੰਦਰੋਂ ਨਿਕਲਿਆ।

"ਲੈ ਚਾਚਾ ਬੁਡਕੁਾ ਤਾ ਈ ਸਾਡੀਆਂ ਨੀਂਦਾ ਹਰਾਮ ਕਰਨ ਆਲਾ....."

ਮੈਂ ਸੋਚਿਆ, ਉੱਝ ਏਹ ਤਾਂ ਚੂਹਾ ਸੀ..... ਸੁਾਂਤੀ ਚ ਖਲਲ ਪਾਊਣ ਵਾਲੇ, ਕੋਈ ਹੋਵੇ ਭਾਵੇਂ, ਚੁਹਾ ਤੇ ਭਾਵੇਂ ਕੋਈ ਮਨੁੱਖ, ਕਦੇ ਵੀ ਸਾਡੀਆਂ ਮਾਫ਼ੀਆਂ ਦੇ ਯੋਗ ਨਹੀਂ ਹੁੰਦੇ।

ਕਦੇ ਨਾ ਕਦੇ ਤਾਂ ਕਾਬੂ ਕਰ ਹੀ ਲਈਦੇ ਆ ਕਾਲੇ ਦੇ ਏਸ ਚੂਹੇ ਵਾਂਗੂ।

# ਮੈਂ ਜੋ ਵੀ ਕਹਾਂਗਾ ਸਚ ਕਹਾਂਗਾ....!

ਐਸ. ਬਲਵੰਤ (ਮੇਰੀ ਸਵੈਜੀਵਨੀ “ਮਹਿਫੂਜ਼ ਪਲ” ’ਚੋ ਕੁਝ ਅੰਸ਼)

ਮੇਰਾ ਸਫ਼ਾ

## ਭਾਗੋ ਸਾਧਣੀ

ਮੈਨੂੰ ਤਾਂ ਝਉਲੀ ਜੇਹੀ ਯਾਦ ਹੈ ਪਰ ਮਾਂ ਕਈ ਵਾਰ ਇਹ ਦੱਸਦੀ ਹੁੰਦੀ ਸੀ ਕਿ ਉਦੋਂ ਭਾਗੋ ਸਾਧਣੀ ਦਾ ਬਹੁਤ ਚਰਚਾ ਸੀ। ਹਰ ਪਾਸੇ ਤੋਂ ਲੋਕ ਉਸ ਕੋਲੋਂ ਪੁਛਾਂ ਲੈਣ ਆਉਂਦੇ। ਔਰਤਾਂ ਦਾ ਗੜ੍ਹ ਖੜ੍ਹ ਰਹਿੰਦਾ ਸੀ ਉਸ ਦੇ ਆਸਰਮ ਦੇ ਬਾਹਰ। ਕੋਈ ਵਿਆਹ ਬਾਰੇ ਪੁਛਦਾ। ਕੋਈ ਐਲਾਦ ਬਾਰੇ। ਕੋਈ ਮੁਹੱਬਤ ਤੇ ਕੋਈ ਜ਼ਮੀਨ ਜਾਇਦਾਦ ਬਾਰੇ। ਕੋਈ ਜ਼ਮੀਨੀ ਤੇ ਕਤਲ ਦੇ ਮੁਕੱਦਮੇ ਬਾਰੇ ਤੇ ਕੋਈ ਕੁਝ ਹੋਰ। ਬਸ ਭੀੜ ਲੱਗੀ ਰਹਿੰਦੀ ਸੀ ਉਸ ਦੇ ਚਾਰੋਂ ਪਾਸੇ।

ਉਨ੍ਹਾਂ ਸੌ ਸੰਤਾਲੀ ਦੀ ਖੱਜਲ ਖੁਆਰੀ ਬਾਅਦ ਪਾਕਿਸਤਾਨੋਂ ਸਾਡਾ ਪਰਿਵਾਰ ਭਾਰਤ ਪਹੁੰਚਿਆ ਤਾਂ ਸਰਕਾਰ ਵਲੋਂ ਮੁਨਾਸਬ ਮੁਾਵਜ਼ਾ ਨਾ ਮਿਲਿਆ। ਮੁਾਵਜ਼ੇ ਵਿਚ ਅਲਾਟ ਹੋਈ ਜ਼ਮੀਨ ਸਾਡੀ ਪਾਕਿਸਤਾਨ ’ਚ ਬੁੱਸੀ ਜਾਇਦਾਦ ਦੇ ਮੁਕਾਬਲੇ ਪਾ-ਪਾਸ ਕੂੰ ਵੀ ਨਹੀਂ ਸੀ। ਬਾਕੀ ਸਾਰੇ ਪਿੰਡ ਰਹਿਣ ਲਗ ਪਏ ਪਰ ਮੇਰੇ ਪਿਤਾ ਨੇ ਜਲੰਘਰ ਸਹਿਰ ’ਚ ਹੀ ਰਹਿ ਕੇ ਨਾਲ ਕੋਈ ਨੌਕਰੀ ਕਰਨਾ ਮੁਨਾਸਬ ਸਮਝਿਆ।

ਇਕ ਦਿਨ ਉਹ ਸਾਨੂੰ ਸਾਰੇ ਪਰਿਵਾਰ ਨੂੰ ਛਿੜ ਦਿਖਾਉਣ ਲੈ ਗਏ। ਵਪਸੀ ’ਤੇ ਘਰ ਦੇ ਨੇਤੇ ਵਾਲੀ ਦੁਕਾਨ ਤੋਂ ਮਾਂ ਨੇ ਮਿਠੀਆਂ ਫੁੱਲੀਆਂ ਤੇ ਮਖਣੇ ਖਰੀਦੇ। ਪਰ ਮੇਰੀ ਭੈਣ ਬੰਸੇ ਤੇ ਭਰਾ ਟੋਡੀ ਨੂੰ ਜ਼ਰਾ ਕੁ ਵੱਧ ਦੇ ਦਿੱਤੇ ਤੇ ਮੈਂ ਰੁੱਸ ਗਿਆ। ਜ਼ਮੀਨ ’ਤੇ ਅੱਡੀਆਂ ਘਸਾਉਣ ਲਗਾ। ਘਰ ਨਾ ਜਾਵਾਂ। ਜਿੱਦ ਕਰਾਂ। ਅਖੀਰ ਮਾਂ ਮੈਨੂੰ ਰੋਂਦੇ ਨੂੰ ਘਰ ਦੇ ਬਾਹਰ ਵਾਲੀ ਗਲੀ ’ਚ ਛੱਡ ਆਪ ਘਰ ਚਲੇ ਗਈ। ਕਹਿੰਦੀ ਆਪੇ ਘਰ ਆ ਜਾਓ। ਹਾਲੇ ਉਹ ਛੱਡ ਕੇ ਗਏ ਹੀ ਸਨ ਤਾਂ ਕੁਝ ਹੀ ਪਲਾਂ ਵਿਚ ਦੋ ਔਰਤਾਂ



ਮੇਰੇ ਕੋਲ ਆਈਆਂ। ਮੈਨੂੰ ਹਾਲੇ ਵੀ ਚੇਤੇ ਹੈ ਕਿ ਉਹਨਾਂ ਚਿੱਟੇ ਸੂਟ ਪਾਏ ਹੋਏ ਸਨ। ਚਿੱਟੀਆਂ ਚੁੰਨੀਆਂ। ਖੁਦ ਦਾ ਲਾਲ ਸੂਹਾ ਤੇ ਗੋਰਾ ਰੰਗ। ਮੈਨੂੰ ਉਹ ਦੋਨੋਂ ਬਹੁਤ ਚੰਗੀਆਂ ਲੱਗੀਆਂ। ਦੋਵੇਂ ਮੁਸਕਰਾਉਂਦੀਆਂ ਹੋਈਆਂ ਮੇਰੇ ਕੋਲ ਆਉਣ ਬਾਅਦ ਇਕ ਕਹਿੰਦੀ, “ਪੁੱਤ ਰੋਨਾ ਕਿਉਂ ਹੈ?...ਬੀਬੀ ਨੇ ਮਖਾਣੇ ਘੱਟ ਦਿੱਤੇ ਹਨ ਇਸ ਕਰਕੇ?...ਆ ਮੇਰਾ ਪੁੱਤ!...ਮੈਂ ਲੈ ਦਿਨੀ ਆਂ!” ਉਹਦੇ ਇਹ ਆਫਰ ਦੇਣ ਸਾਰ ਮੈਂ ਟਧੂਸੀ ਮਾਰ ਕੇ ਉਸ ਦੇ ਕੁਛੜ ਚੜ੍ਹ ਗਿਆ। ਪਹਿਲਾਂ ਉਸ ਮੈਨੂੰ ਮਖਾਣੇ ਤੇ ਹੋਰ ਮਿਠੀਆਂ ਚੀਜ਼ਾਂ ਲੈ ਕੇ ਦਿੱਤੀਆਂ। ਮੈਂ ਖੁਸ਼ ਹੋ ਕੇ ਖਾਣ ਲਗਾ। ਪਰ ਉਹ ਮੇਰੇ ਮੂੰਹ ਨੂੰ ਆਪਣੀ ਚੁੰਨੀ ਨਾਲ ਲੁਕੇ ਕੇ ਆਪਣੇ ਘਰ ਵਲ ਤੁਰੀਆਂ ਜਾਣ। ਪਰ ਰਾਹ ’ਚ ਸਾਡੇ ਘਰ ਦੇ ਮੁਹਰਿਓਂ ਹੀ ਲੰਘਣਾ ਸੀ। ਜਦ ਉਹ ਉਥੋਂ ਲੰਘੀਆਂ ਤਾਂ ਸਾਡੀ ਗੁਆਂਢਣ ਨੇ ਦੇਖ ਲਿਆ ਕਿ ਮੈਨੂੰ ਭਾਗੋ ਸੰਤਨੀ ਚੱਕੀ ਲਿਜਾਅ ਰਹੀ ਸੀ। ਗੁਆਂਢਣ ਭੱਜ ਕੇ ਮੇਰੀ ਬੀਬੀ ਕੋਲ ਗਈ, “ਤੇਰਾ ਮੁੰਡਾ ਕਿਥੇ ਹੈ?”

“ਹੈਥੇ ਗਲੀ ’ਚ ਹੀ ਖੇਡਦਾ ਹੋਣਾ!...ਹੁਣੇ ਆ ਜਾਓ ਤਾਂ ਤੇਰੇ ਕੋਲ

ਭੇਜਦੀ ਹਾਂ।” “ਸੁਆਹ! ਅੱਜ ਤੇਰਾ ਮੁੰਡਾ ਤਾਂ ਗਿਆ!” ਬੀਬੀ ਹਾਲੇ ਸਮਝ ਵੀ ਨਾ ਸਕੀ ਕਿ ਗੁਆਂਢਣ ਭਾਗੋ ਸਾਧਣੀ ਦੇ ਪਿਛੇ ਭੱਜ ਤੁਰੀ। ਉਹ ਹਾਲੇ ਦੂਰ ਨਹੀਂ ਸੀ ਗਈਆਂ। ਇਸ ਨੇ ਜਾ ਘੇਰਿਆ। ਰੌਲਾ ਪੈ ਗਿਆ। ਲੋਕ ਇਕੱਠੇ ਹੋ ਗਏ। ਗੁਆਂਢਣ ਕਹੇ, “ਸਾਡਾ ਮੁੰਡਾ!” ਪਰ ਉਹ ਔਰਤ ਮੰਨੇ ਹੀ ਨਾ। ਸਾਫ਼ ਮੁੱਕਰ ਗਈ। ਕਹਿੰਦੀ, “ਇਹ ਮੁੰਡਾ ਤਾਂ ਮੈਂ ਵਿੱਡੋ ਜੰਮਿਆਂ! ਇਹ ਮੇਰਾ ਪੁੱਤ ਹੈ।”

ਕੋਲ ਦੇ ਚੌਕ ਵਿਚੋਂ ਉਤਰ ਟੈਂਡਿਕ ਪੁਲੀਸ ਵਾਲਾ ਵੀ ਆ ਗਿਆ। ਉਹ ਮੇਰੇ ਪਿਤਾ ਨੂੰ ਵੀ ਜਾਣਦਾ ਸੀ। ਉਹਨੇ ਸੁਝਾਅ ਦਿੱਤਾ ਕੀ, “ਮੁੰਡੇ ਨੂੰ ਬੱਲੇ ਲਾਹ ਕੇ ਦੇਖੋ ਕਿ ਇਹ ਜਾਂਦਾ ਕਿਸ ਕੋਲ ਹੈ?” ਉਹ ਔਰਤ ਪਹਿਲਾਂ ਤਾਂ ਮੰਨੇ ਹੀ ਨਾ ਪਰ ਅਖੀਰ ਪੁਲਿਸ ਵਾਲੇ ਦੇ ਜ਼ੋਰ ਪਾਉਣ ‘ਤੇ ਉਸ ਨੇ ਜਿਵੇਂ ਹੀ ਮੈਨੂੰ ਹੇਠਾਂ ਲਾਹਿਆ ਤਾਂ ਸਾਡੀ ਗੁਆਂਢਣ ਮੈਨੂੰ ਦਬੋਚ ਘਰ ਵੱਲ ਭੱਜ ਤੁਰੀ। ਪਰ ਜੋ ਔਰਤ ਮੈਨੂੰ ਚੁੱਕ ਕੇ ਲਿਜਾਅ ਰਹੀ ਸੀ, ਦੁਹਥੜ ਪਿੱਟੇ, “ਹਾਏ ਮੇਰਾ ਪੁੱਤ ਖੋ ਲਿਆ।” ਜਦੋਂ ਗੁਆਂਢਣ ਘਰ ਪਹੁੰਚੀ ਤਾਂ ਮੇਰੇ ਪਿਤਾ ਮੈਨੂੰ ਆਪਣੀ ਉਗਲ ਫਤਾਅ ਵਾਪਸ ਉਥੇ ਹੀ ਲੈ ਗਏ ਤੇ ਉਸ ਔਰਤ ਦੇ ਕੱਸ ਕੱਸ ਕੇ ਦੋ ਬੱਪਤ ਜਤ ਦਿੱਤੇ।

ਉਹ ਰੋਦੀ-ਕੁਰਲਾਉਂਦੀ...ਵੈਣ ਪਾਉਂਦੀ...ਧਾਰਦੀ...ਤੁਰੀ ਜਾਵੇ, ਮਗਰੋਂ ਪਤਾ ਲਗ ਕਿ ਔਰਤ ਭਾਗੋ ਸਾਧਣੀ ਸੀ ਤੇ ਉਸ ਨੂੰ ਕਿਸੇ ਸਾਧ ਨੇ ਦੱਸਿਆ ਸੀ ਕੀ ਉਹਦੇ ਖੁਦ ਦੇ ਘਰ ਤਾਂ ਹੀ ਐਲਾਦ ਹੋਵੇਗੀ ਜੇ ਉਹ ਮੱਸਿਆ ਵਾਲੀਆਂ ਪੰਜ ਰਾਤਾਂ ਕਿਸੇ ਬੱਚੇ ਨੂੰ ਵੱਡ ਕੇ ਉਸ ਦੇ ਖੂਨ ਨਾਲ ਨਾਹਾਏਗੀ।

ਲੋਕਾਂ ਨੂੰ ਪੁੱਤ ਦੇਣ ਵਾਲੀ ਭਾਗੋ ਸਾਧਣੀ!

ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅੰਨ ।  
ਛੋਟ ਬੜੇ ਸਭ ਸਮ ਬਸੇ, ਰਵਿਦਾਸ ਰਹੇ ਪ੍ਰਸੰਨ ॥

## ਸ੍ਰੀ ਗੁਰੂ ਰਵਿਦਾਸ ਜੀ

ਸ਼੍ਰੋਮਣੀ ਭਗਤ, ਦਇਆ, ਪ੍ਰੇਮ, ਉਦਾਰਤਾ, ਵਿਸ਼ਵ ਭਾਈਚਾਰੇ  
ਅਤੇ ਮਾਨਵਤਾ ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਵਾਲੇ  
ਮਹਾਨ ਅਧਿਆਤਮਕ ਪ੍ਰਚਾਰਕ

ਪੰਜਾਬ ਸਰਕਾਰ

ਵੱਲੋਂ

## ਸ੍ਰੀ ਗੁਰੂ ਰਵਿਦਾਸ ਜੀ

ਦੇ

ਪ੍ਰਕਾਸ਼ ਪੁਰਬ

ਦੀ

ਲੱਖ-ਲੱਖ ਵਧਾਈ



January 2016

Registration No. ASR/0004/2014-16 Regd. RNI No. 107/57